

ਕੌਮੀ ਪਤ੍ਰਿਕਾ No.1

ਕਿਸ਼ਕ ਖਰ ਮੈਂ ਸਕਸੇ ਜ਼ਯਾਦਾ ਪੜ੍ਹਾ ਜਾਨੇ ਵਾਲਾ

Punjabi National Daily ਨਵੀਂ ਦਿੱਲੀ: ਐਤਵਾਰ 27 ਅਕਤੂਬਰ 2024, 13 ਵੱਤਕ ਨਾਨਕਸ਼ਾਹੀ ਸੰਮਤ 555 (ਸਵੈ-12) ਮੁੱਲ 3.00 ਰੁਪਏ

VISIT: www.qaumipatrika.org Email: qpatrika@gmail.com

R.N.I. No. 39272/81-

ਸੰਪਾਦਕ - ਗੁਰਚਰਨ ਸਿੰਘ ਬੱਬਰ

ਸਾਲ - 42, ਅੰਕ 352

qpatrika@gmail.com ਫੋਨ : 9971359517 www.qaumipatrika.org

ਹੁਣ ਧਮਕੀਆਂ ਦੇਣ ਵਾਲਿਆਂ ਦੀ ਖੈਰ ਨਹੀਂ!

ਅਨਮੋਲ 'ਤੇ 10 ਲੱਖ ਦਾ ਇਨਾਮ ਨਵੀਂ ਦਿੱਲੀ 26 ਅਕਤੂਬਰ। ਹਾਲ ਹੀ 'ਚ ਨੈਸ਼ਨਲ ਇਨਵੇਸਟੀਗੇਸ਼ਨ ਏਜੰਸੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ...



ਜਨ ਪ੍ਰਤੀਨਿਧੀ ਵਜੋਂ ਹੋਵੇਗੀ ਮੇਰੀ ਪਹਿਲੀ ਯਾਤਰਾ : ਪ੍ਰਿਯੰਕਾ ਗਾਂਧੀ

ਸ਼ਿਮੀ ਕੌਰ ਬੱਬਰ ਨਵੀਂ ਦਿੱਲੀ 26 ਅਕਤੂਬਰ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਭਾ ਨੇ ਸਨੀਵਾਰ ਨੂੰ ਕਿਹਾ ਕਿ ਵਾਇਨਾਡ ਤੋਂ ਚੁਣੇ ਜਾਣ 'ਤੇ ਇੱਕ ਜਨਤਕ ਨੁਮਾਇੰਦੇ ਵਜੋਂ ਇਹ ਉਹਨਾਂ ਦੀ ਪਹਿਲੀ ਫੌਰੀ ਜ਼ਰੂਰ ਹੋਵੇਗੀ ਪਰ ਇੱਕ ਲੋਕ ਘੁਲਾਟੀਏ ਵਜੋਂ ਨਹੀਂ...



ਤੋਂ ਬਾਅਦ ਉਨ੍ਹਾਂ ਦੇ ਕੰਮ ਨਾਲ ਵਾਇਨਾਡ ਦੇ ਲੋਕਾਂ ਨਾਲ ਉਨ੍ਹਾਂ ਦੇ ਸੰਬੰਧ ਹੋਰ ਗੂੜ੍ਹੇ ਹੋਣਗੇ ਅਤੇ ਉਹ ਉਨ੍ਹਾਂ ਦੀ ਲੜਾਈ ਲੜਨ ਲਈ ਹਰ ਸੰਭਵ ਕੋਸ਼ਿਸ਼ 'ਇਸ ਯਾਤਰਾ ਵਿੱਚ ਤੁਸੀਂ ਮੇਰੇ ਮਾਰਗਦਰਸ਼ਕ ਅਤੇ ਅਧਿਆਪਕ ਹੋਵੋਗੇ, ਜੋ (ਮੈਨੂੰ ਉਮੀਦ ਹੈ ਕਿ) ਇੱਕ ਜਨ ਪ੍ਰਤੀਨਿਧੀ ਵਜੋਂ ਮੇਰੀ ਪਹਿਲੀ ਯਾਤਰਾ ਹੋਵੇਗੀ ਪਰ ਇੱਕ ਲੋਕ ਘੁਲਾਟੀਏ ਵਜੋਂ ਮੇਰੀ ਪਹਿਲੀ ਯਾਤਰਾ ਨਹੀਂ ਹੋਵੇਗੀ। ਲੋਕਤੰਤਰ, ਨਿਆਂ ਅਤੇ ਸ਼ਾਂਤੀ ਸੰਵਿਧਾਨ ਵਿੱਚ ਦਰਜ ਮੁੱਲਾਂ ਲਈ ਲੜਨਾ ਮੇਰੇ ਜੀਵਨ ਦੀ ਨੀਂਹ ਰਹੀ ਹੈ। ਉਹਨਾਂ ਨੇ ਆਪਣੇ ਪੱਤਰ ਵਿੱਚ ਕਿਹਾ ਮੈਂ ਤੁਹਾਡੀ ਸਮਰਥਨ ਨਾਲ ਸਾਡੇ ਸਾਰਿਆਂ ਦੇ ਭਵਿੱਖ ਲਈ ਇਸ ਲੜਾਈ ਨੂੰ ਅੱਗੇ ਵਧਾਉਣ ਲਈ ਉਤਸੁਕ ਹਾਂ ਅਤੇ ਜੇਕਰ ਤੁਸੀਂ ਮੈਨੂੰ ਆਪਣਾ ਸੇਜ਼ਦ ਮੈਂਬਰ ਬਣਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਪੌਨਵਾਦੀ ਹੋਵਾਂਗੀ। ਰਾਹੁਲ ਗਾਂਧੀ ਇਸ ਲੋਕ ਸਭਾ ਚੋਣਾਂ ਵਿੱਚ ਵਾਇਨਾਡ ਦੇ ਨਾਲ-ਨਾਲ ਪੁਦੋਲ ਜ਼ਿਲ੍ਹੇ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਵੀ ਚੁਣੇ ਗਏ ਸਨ। ਬਾਅਦ ਵਿੱਚ ਉਹਨਾਂ ਨੇ ਵਾਇਨਾਡ ਸੀਟ ਛੱਡਣ ਦਾ ਫੈਸਲਾ ਕੀਤਾ। ਇਸ ਕਾਰਨ ਇੱਥੇ ਉਪ ਚੋਣਾਂ ਹੋ ਰਹੀਆਂ ਹਨ।

ਕੋਜ਼ਗੀਵਾਲ 'ਤੇ ਹਮਲੇ ਦੀ ਕੋਸ਼ਿਸ਼ ਮਗਰੋਂ ਮੁੱਖ ਮੰਤਰੀ ਮਾਨ ਨੇ ਭਾਜਪਾ 'ਤੇ ਵਿਨੁੱਧਾ ਨਿਸ਼ਾਨਾ

ਚੰਡੀਗੜ੍ਹ 26 ਅਕਤੂਬਰ। ਅੰਜਨ ਕੁਝ ਸਮਾਂ ਪਹਿਲਾਂ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ 'ਆਪ' ਸੁਪਰੀਮ ਅਰਵਿੰਦ ਕੇਜ਼ਰੀਵਾਲ 'ਤੇ ਦਿੱਲੀ ਦੇ ਵਿਕਾਸਪ੍ਰੀ ਇਲਾਕੇ 'ਚ ਪੈਦਲ ਯਾਤਰਾ ਦੌਰਾਨ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਸ ਦਾ ਇਲਜ਼ਾਮ ਪਾਰਟੀ ਵੱਲੋਂ ਭਾਜਪਾ 'ਤੇ ਲਗਾਇਆ ਜਾ ਰਿਹਾ ਹੈ। ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਕਸ' 'ਤੇ ਪੋਸਟ ਕਰ ਭਾਜਪਾ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਪੋਸਟ ਕਰ ਲਿਖਿਆ, "ਭਾਜਪਾ ਨੇ ਅੱਜ ਆਪਣੇ ਅਹੁਦੇਦਾਰਾਂ ਤੋਂ ਅਰਵਿੰਦ ਕੇਜ਼ਰੀਵਾਲ ਜੀ 'ਤੇ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਕੋਜ਼ਗੀਵਾਲ ਜੀ ਨੂੰ ਲੋਕਾਂ ਦਾ ਜੋ ਸਮਰਥਨ ਮਿਲ ਰਿਹਾ ਹੈ, ਉਹ ਭਾਜਪਾ ਤੋਂ ਵਰਦਾਸਤ ਨਹੀਂ ਹੋ ਰਿਹਾ। ਇਨ੍ਹਾਂ ਲੋਕਾਂ ਨੇ ਪਹਿਲਾਂ ਜੇਲ੍ਹ ਵਿੱਚ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਰਚੀ, ਉਸ ਵਿੱਚ ਕਾਮਯਾਬ ਨਹੀਂ ਹੋ ਸਕੇ ਤਾਂ ਅਜਿਹੇ ਹਮਲੇ ਕੀਤੇ ਜਾ ਰਹੇ ਹਨ।" ਉਨ੍ਹਾਂ ਅੱਗੇ ਲਿਖਿਆ, "ਭਾਜਪਾ ਚਾਰੋ ਕਿੱਲਿਆਂ ਵੀ ਕੋਸ਼ਿਸ਼ਾਂ ਕਰ ਲਵੇ ਪਰ ਅਰਵਿੰਦ ਕੇਜ਼ਰੀਵਾਲ ਜੀ ਦੀ ਲੋਕਪ੍ਰਿਅਤਾ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਹਰਾਉਣ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ। ਜਨਤਾ ਅਰਵਿੰਦ ਕੇਜ਼ਰੀਵਾਲ ਜੀ ਦੇ ਨਾਲ ਹੈ।"



ਲੋਕਾਂ ਦੀ ਮਦਦ 'ਚ ਲਾਪਰਵਾਹੀ ਖਿਲਾਫ ਹੋਵੇਗੀ ਕਾਰਵਾਈ: ਮੁੱਖ ਮੰਤਰੀ ਯੋਗੀ

ਨਵੀਂ ਦਿੱਲੀ 26 ਅਕਤੂਬਰ। ਮੁੱਖ ਮੰਤਰੀ ਯੋਗੀ 'ਚ ਲਾਪਰਵਾਹੀ ਖਿਲਾਫ ਹੋਵੇਗੀ ਕਾਰਵਾਈ' ਨੂੰ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਕੋਈ ਦੌਰਾ ਨਹੀਂ ਹੋਵੇਗਾ ਤਾਂ ਉਸ ਦਾ ਪਤਾ ਲਗਾ ਕੇ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਲੋਕ ਘੁਲਾਟੀਏ ਵਜੋਂ ਕਾਰਵਾਈ ਕੀਤੀ ਜਾਵੇਗੀ ਤਾਂ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਅਤੇ ਗੋਰਕਸਪੀਠ ਦੇ ਪੀਠਾਧੀਸ਼ਵਰ ਮਹੇਂਦਰ ਯੋਗੀ ਆਦਿਤਿਆਨਾਥ ਨੇ ਸਨੀਵਾਰ ਸਵੇਰੇ ਗੋਰਖਨਾਥ ਮੰਦਰ 'ਚ ਜਨਤਕ ਦਰਸ਼ਨ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਦਿਸਾ-ਨਿਰਦੇਸ਼ ਦਿੱਤੇ। ਅੱਜ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ ਯੋਗੀ ਨੇ ਕਿਹਾ, "ਜਨਤਕ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪੀੜਤਾਂ ਦੀ ਕਿਸੇ ਵੀ ਹਾਲਤ ਵਿੱਚ ਮਦਦ ਕਰਨ ਵਿੱਚ ਕੋਈ ਦੇਰੀ ਜਾਂ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਅਤੇ ਜੇਕਰ ਕੋਈ ਲਾਪਰਵਾਹੀ ਪਾਈ ਗਈ ਤਾਂ ਸਬੰਧਤ ਅਧਿਕਾਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ।"



ਜੇਕਰ ਕਿਸੇ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਕੋਈ ਦੌਰਾ ਨਹੀਂ ਹੋਵੇਗਾ ਤਾਂ ਉਸ ਦਾ ਪਤਾ ਲਗਾ ਕੇ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਲੋਕ ਘੁਲਾਟੀਏ ਵਜੋਂ ਕਾਰਵਾਈ ਕੀਤੀ ਜਾਵੇਗੀ ਤਾਂ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਅਤੇ ਗੋਰਕਸਪੀਠ ਦੇ ਪੀਠਾਧੀਸ਼ਵਰ ਮਹੇਂਦਰ ਯੋਗੀ ਆਦਿਤਿਆਨਾਥ ਨੇ ਸਨੀਵਾਰ ਸਵੇਰੇ ਗੋਰਖਨਾਥ ਮੰਦਰ 'ਚ ਜਨਤਕ ਦਰਸ਼ਨ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਦਿਸਾ-ਨਿਰਦੇਸ਼ ਦਿੱਤੇ। ਅੱਜ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ ਯੋਗੀ ਨੇ ਕਿਹਾ, "ਜਨਤਕ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪੀੜਤਾਂ ਦੀ ਕਿਸੇ ਵੀ ਹਾਲਤ ਵਿੱਚ ਮਦਦ ਕਰਨ ਵਿੱਚ ਕੋਈ ਦੇਰੀ ਜਾਂ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਅਤੇ ਜੇਕਰ ਕੋਈ ਲਾਪਰਵਾਹੀ ਪਾਈ ਗਈ ਤਾਂ ਸਬੰਧਤ ਅਧਿਕਾਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ।"

ਸ਼ਿਮੀ ਕੌਰ ਬੱਬਰ ਨਵੀਂ ਦਿੱਲੀ 26 ਅਕਤੂਬਰ। ਮੁੱਖ ਮੰਤਰੀ ਯੋਗੀ 'ਚ ਲਾਪਰਵਾਹੀ ਖਿਲਾਫ ਹੋਵੇਗੀ ਕਾਰਵਾਈ' ਨੂੰ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਕੋਈ ਦੌਰਾ ਨਹੀਂ ਹੋਵੇਗਾ ਤਾਂ ਉਸ ਦਾ ਪਤਾ ਲਗਾ ਕੇ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਲੋਕ ਘੁਲਾਟੀਏ ਵਜੋਂ ਕਾਰਵਾਈ ਕੀਤੀ ਜਾਵੇਗੀ ਤਾਂ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਅਤੇ ਗੋਰਕਸਪੀਠ ਦੇ ਪੀਠਾਧੀਸ਼ਵਰ ਮਹੇਂਦਰ ਯੋਗੀ ਆਦਿਤਿਆਨਾਥ ਨੇ ਸਨੀਵਾਰ ਸਵੇਰੇ ਗੋਰਖਨਾਥ ਮੰਦਰ 'ਚ ਜਨਤਕ ਦਰਸ਼ਨ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਦਿਸਾ-ਨਿਰਦੇਸ਼ ਦਿੱਤੇ। ਅੱਜ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ ਯੋਗੀ ਨੇ ਕਿਹਾ, "ਜਨਤਕ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪੀੜਤਾਂ ਦੀ ਕਿਸੇ ਵੀ ਹਾਲਤ ਵਿੱਚ ਮਦਦ ਕਰਨ ਵਿੱਚ ਕੋਈ ਦੇਰੀ ਜਾਂ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਅਤੇ ਜੇਕਰ ਕੋਈ ਲਾਪਰਵਾਹੀ ਪਾਈ ਗਈ ਤਾਂ ਸਬੰਧਤ ਅਧਿਕਾਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ।"

ਵਕੀਲਾਂ ਨੂੰ ਨੌਜਵਾਨਾਂ ਨੂੰ ਉਚਿਤ ਤਨਖਾਹ ਦੇਣਾ ਸਿੱਖਣਾ ਚਾਹੀਦੇ : ਚੀਫ ਜਸਟਿਸ ਚੰਦਰਚੂੜ

ਨਵੀਂ ਦਿੱਲੀ 26 ਅਕਤੂਬਰ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਹੈ ਕਿ ਵਕੀਲਾਂ ਨੂੰ ਆਪਣੇ ਚੋਬਰਾਂ ਵਿੱਚ ਸਿੱਖਣ ਲਈ ਆਉਣ ਵਾਲੇ ਨੌਜਵਾਨਾਂ ਨੂੰ ਉਚਿਤ ਤਨਖਾਹ ਅਤੇ ਮਿਹਨਤਾਨਾ ਦੇਣਾ ਸਿੱਖਣਾ ਚਾਹੀਦਾ ਹੈ। ਆਲ ਇੰਡੀਆ ਰੇਡੀਓ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਚੰਦਰਚੂੜ ਨੇ ਕਿਹਾ ਕਿ ਕਾਨੂੰਨੀ ਪੌਸ਼ਟਿਕ ਔਧਾ ਹੈ, ਜਿੱਥੇ ਸ਼ੁਰੂਆਤੀ ਸਾਲਾਂ ਵਿੱਚ ਰੱਖੀ ਗਈ ਨੀਂਹ ਨੌਜਵਾਨ ਵਕੀਲਾਂ ਨੂੰ ਆਪਣੇ ਕਰੀਅਰ ਦੌਰਾਨ ਚੰਗੀ ਸਥਿਤੀ ਵਿੱਚ ਖੜ੍ਹਾ ਕਰਦਾ ਹੈ। ਚੀਫ ਜਸਟਿਸ ਨੇ ਕਿਹਾ, "ਕਿਸੇ ਵੀ ਪੇਸ਼ੇ ਵਿੱਚ ਹਮੇਸ਼ਾ ਉਤਸ਼ਾਹ-ਚੜ੍ਹਾਅ ਆਉਂਦੇ ਹਨ। ਸ਼ੁਰੂ ਵਿੱਚ ਕਾਨੂੰਨ ਦੇ ਪੇਸ਼ੇ ਵਿੱਚ ਤੁਹਾਨੂੰ ਪਹਿਲੇ ਮਹੀਨੇ ਦੇ ਅੰਤ ਵਿੱਚ ਮਿਲਣ ਵਾਲੀ ਰਕਮ ਬਹੁਤ ਜ਼ਿਆਦਾ ਨਹੀਂ ਹੋ ਸਕਦੀ।" ਚੰਦਰਚੂੜ ਨੇ ਕਿਹਾ ਕਿ ਇਸ ਲਈ ਇਹ ਜ਼ਰੂਰੀ ਹੈ ਕਿ ਪਹਿਲੀ ਵਾਰ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਲਗਨ ਨਾਲ ਕੰਮ ਕਰਨ, ਸਖਤ ਮਿਹਨਤ ਕਰਨ ਅਤੇ ਉਹ ਜੋ ਵੀ ਚਾਹੁੰਦੇ ਹਨ, ਉਸ ਦੇ ਪ੍ਰਤੀ ਇਮਾਨਦਾਰ ਰਹਿਣ। ਉਨ੍ਹਾਂ ਕਿਹਾ, "ਇਸੇ ਤਰ੍ਹਾਂ ਸਾਡੇ ਤਰੀਕਿਆਂ ਵਿੱਚ ਵੀ ਬਦਲਾਅ ਆਉਣਾ ਚਾਹੀਦਾ ਹੈ। ਉਦਾਹਰਨ ਲਈ, ਵਕੀਲਾਂ ਨੂੰ ਇਹ ਸਿੱਖਣ ਦੀ ਜ਼ਰੂਰਤ ਹੁੰਦੀ ਹੈ ਕਿ ਉਨ੍ਹਾਂ ਦੇ ਚੋਬਰਾਂ ਵਿੱਚ ਆਉਣ ਵਾਲੇ ਨੌਜਵਾਨ ਵਕੀਲਾਂ ਨੂੰ ਉਚਿਤ ਤਨਖਾਹ, ਮਿਹਨਤਾਨਾ ਅਤੇ ਭੈੱਤ ਕਿਵੇਂ ਪ੍ਰਦਾਨ ਕਰਨੇ ਹਨ।" ਚੀਫ ਜਸਟਿਸ ਨੇ ਕਿਹਾ, "ਨੌਜਵਾਨ ਉਸ ਦੇ ਚੋਬਰ ਵਿੱਚ ਸਿੱਖਣ ਲਈ ਆਉਂਦੇ ਹਨ। ਉਨ੍ਹਾਂ ਕੋਲ ਪੈਸੇ ਨਹੀਂ ਹਨ ਅਤੇ ਸ਼ੁਰੂ ਤੋਂ ਸ਼ੁਰੂ ਹੈ, ਇਸਲਈ ਇਹ ਇਕਸੁਰਤਾ, ਸਾਂਝਾਕਰਨ ਅਤੇ ਮਾਰਗਦਰਸ਼ਨ ਦੀ ਵੱਖ-ਵੱਖ ਪ੍ਰਕਿਰਿਆ ਹੈ ਜੋ ਸਾਨੂੰ ਨੌਜਵਾਨ ਵਕੀਲਾਂ ਨੂੰ ਪ੍ਰਦਾਨ ਕਰਨੀ ਪੈਂਦੀ ਹੈ।"

ਓਡੀਸ਼ਾ 'ਚ ਸਮੁੰਦਰੀ ਤੂਫਾਨ ਤੋਂ ਮੀਂਹ ਨਾਲ 2.80 ਲੱਖ ਏਕੜ 'ਚ ਭਰਿਆ ਪਾਣੀ

ਭੁਵਨੇਸ਼ਵਰ 26 ਅਕਤੂਬਰ। ਓਡੀਸ਼ਾ 'ਚ ਭਿਆਨਕ ਸਮੁੰਦਰੀ ਤੂਫਾਨ 'ਦਾਨਾ' ਅਤੇ ਮੀਂਹ ਕਾਰਨ 2.80 ਲੱਖ ਏਕੜ ਜ਼ਮੀਨ 'ਚ ਪਾਣੀ ਭਰ ਜਾਣ ਅਤੇ 1.75 ਲੱਖ ਏਕੜ ਜ਼ਮੀਨ 'ਤੇ ਬੀਜੀਆ ਫਸਲਾਂ ਨਸ਼ਟ ਹੋ ਜਾਣ ਦਾ ਖਦਸ਼ਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਸਨੀਵਾਰ ਨੂੰ ਮੁੱਢਲੇ ਅੰਦਾਜ਼ਿਆਂ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਖੇਤੀਬਾੜੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸਮੁੰਦਰੀ ਤੂਫਾਨ ਕਾਰਨ ਫਸਲ ਦੇ ਨੁਕਸਾਨ ਦਾ ਮੁਲਾਂਕਣ ਕਰਨ ਦਾ ਹੁਕਮ ਦਿੱਤਾ ਹੈ। ਖੇਤੀਬਾੜੀ ਅਤੇ ਕਿਸਾਨ ਸਸ਼ਕਤੀਕਰਨ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਰਬਿੰਦ ਪਾਠੀ ਨੇ ਸੋਸ਼ਲ ਮੀਡਿਆ ਮੈਂਬਰ 'ਐਕਸ' 'ਤੇ ਇੱਕ ਪੋਸਟ 'ਚ ਕਿਹਾ ਕਿ ਮੁੱਢਲੀ ਰਿਪੋਰਟ ਅਨੁਸਾਰ, ਭਿਆਨਕ ਸਮੁੰਦਰੀ ਤੂਫਾਨ 'ਦਾਨਾ' ਕਾਰਨ 1,75,000 ਏਕੜ (69,995 ਹੈਕਟੇਅਰ) ਜ਼ਮੀਨ 'ਤੇ ਫੋਲੀ ਫਸਲ ਦੇ ਨਸ਼ਟ ਹੋ ਜਾਣ ਅਤੇ ਅੰਦਾਜ਼ਨ 2,80,000 ਏਕੜ (1,12,310 ਹੈਕਟੇਅਰ) ਜ਼ਮੀਨ 'ਤੇ ਉਗਾਈਆਂ ਫਸਲਾਂ ਦੇ ਭੁੱਬਣ ਦਾ ਖਦਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਖੇਤੀਬਾੜੀ ਵਿਭਾਗ ਦੇ ਖੇਤਰੀ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਮਾਲ ਵਿਭਾਗ ਦੇ ਮੁਲਾਜ਼ਮਾਂ ਨਾਲ ਮਿਲ ਕੇ ਜ਼ਿਲ੍ਹਾ ਅਧਿਕਾਰੀਆਂ ਦੀ ਨਿਗਰਾਨੀ 'ਚ ਟੀਜ਼ਾਂ ਬਣਾ ਕੇ ਫਸਲ ਨੁਕਸਾਨ (33 ਡੀਸੀਏ ਅਤੇ ਉਸ ਤੋਂ ਵੱਧ) ਦਾ ਮੁਲਾਂਕਣ ਕਰਨ ਅਤੇ ਉਸ ਦਾ ਹਿਸਾਬ ਲਗਾਉਣ।

ਭਾਰਤ ਨੇ ਪਿਛਲੇ 8 ਸਾਲਾਂ ਤੋਂ 40 ਅਰਬ ਡਾਲਰ ਚੋਰੀ ਹੋਣ ਤੋਂ ਬਚਾਇਆ: ਨਿਰਮਲਾ ਸੀਤਾਰਮਨ

ਨਵੀਂ ਦਿੱਲੀ 26 ਅਕਤੂਬਰ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਅਨੁਸਾਰ, ਸਰਕਾਰ ਦੀਆਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਸਕੀਮਾਂ ਨੇ ਪਿਛਲੇ ਅੱਠ ਸਾਲਾਂ 'ਚ ਭਾਰਤ ਨੂੰ 40 ਬਿਲੀਅਨ ਦੀ ਚੋਰੀ ਤੋਂ ਬਚਾਇਆ ਹੈ। ਵਿੱਤ ਮੰਤਰੀ ਨੇ ਇਸ ਹਫ਼ਤੇ ਅਮਰੀਕਾ ਦੀ ਆਪਣੀ ਯਾਤਰਾ ਦੌਰਾਨ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਵਾਰਟਨ ਬਿਜਨਸ ਸਕੂਲ ਵਿੱਚ ਕਿਹਾ ਕਿ ਕੇਂਦਰ ਸਰਕਾਰ ਦੇ 51 ਤੋਂ ਵੱਧ ਮੰਤਰਾਲੇ ਅਤੇ ਵਿਭਾਗ ਹੁਣ ਵੱਖ-ਵੱਖ ਡੀਬੀਟੀ ਸਕੀਮਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਰਕਾਰੀ ਸਕੀਮ ਰਾਹੀਂ ਪਿਛਲੇ ਅੱਠ ਸਾਲਾਂ 'ਚ ਕੁੱਲ 450 ਬਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਟਰਾਂਸਫਰ ਕੀਤੀ ਗਈ ਹੈ ਅਤੇ ਨਾਲ ਹੀ ਕਿਹਾ, "ਵਿੱਤ ਮੰਤਰੀ ਹੋਣ ਦੇ ਨਾਤੇ ਮੈਨੂੰ ਚੋਰੀ ਨੂੰ ਰੋਕਣਾ ਹੋਵੇਗਾ। ਮੈਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਹਰੇਕ ਟੈਕਸਟਾਈਲ ਦਾ ਪੈਸਾ ਸਹੀ ਢੰਗ ਨਾਲ ਖਰਚਿਆ ਜਾਵੇ ਅਤੇ ਸਹੀ ਢੰਗ ਨਾਲ ਲੇਖਾ ਜੰਮਾ ਕੀਤਾ ਜਾਵੇ। ਆਪਣੇ ਨਾਲ ਜੁੜੇ ਰਾਹੀਂ, ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਦੇ ਨਕਦ ਲਾਭ ਲਾਭਪਾਤਰੀਆਂ

ਦੇ ਖੋਭ ਖਾਤਿਆਂ 'ਚ ਸਿੱਧੇ ਟਰਾਂਸਫਰ ਕੀਤੇ ਜਾਂਦੇ ਹਨ। ਇਸ ਸ਼ੁਰੂਤ ਨਾਲ ਦਸਤਾਵੇਜ਼ਾਂ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ ਅਤੇ ਜਾਅਲੀ ਲਾਭਪਾਤਰੀਆਂ ਵਰਗੀਆਂ ਸਮੱਸਿਆਵਾਂ ਲਈ ਡਿਜੀਟਲ ਪਲੇਟਫਾਰਮ ਦਾ ਲਾਭ ਉਠਾਉਣੀ ਹੈ। ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਨੇ ਸਾਹੂਕਾਰਾਂ 'ਤੇ ਨਿਰਭਰਤਾ ਨੂੰ ਖਤਮ ਕੀਤਾ ਹੈ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕੀਤਾ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ (JJD) ਵਿੱਤੀ ਸਮਾਵੇਸ਼ ਨੂੰ ਅੱਗੇ ਵਧਾਉਂਦੇ ਹਨ, ਜਿਸ ਦੇ ਤਹਿਤ 523 ਮਿਲੀਅਨ ਤੋਂ ਵੱਧ ਖੋਭ ਪੈਦਾ ਨਹੀਂ ਹੁੰਦੀਆਂ। ਦੁਨੀਆ ਦੀ ਸਭ ਤੋਂ ਵੱਡੀ ਡੀਬੀਟੀ ਯੋਜਨਾ, ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਨਾਲ, ਦਸ ਭਰ ਦੇ 11 ਕਰੋੜ ਤੋਂ ਵੱਧ ਕਿਸਾਨਾਂ ਨੂੰ ਪਹਿਲਾਂ ਹੀ 3.04 ਲੱਖ ਕਰੋੜ ਰੁਪਏ ਤੋਂ ਵੱਧ ਵੱਡੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਕਿਸਾਨ ਦੀ 18ਵੀਂ ਕਿਸਤ ਦੇ ਨਾਲ, ਲਾਭਪਾਤਰੀਆਂ ਨੂੰ ਟਰਾਂਸਫਰ ਕੀਤੀ ਗਈ ਕੁੱਲ ਰਕਮ 3.24 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ



ਦਿੱਲੀ ਪੁਲਿਸ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਖੁਸ਼ਹਾਲ ਅਤੇ ਸੁਰੱਖਿਅਤ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ 'ਚ ਮਿਤੀ 01.01.2025 ਤੱਕ ਸਾਰੇ ਤਰ੍ਹਾਂ ਦੇ ਪਟਾਖਿਆਂ ਦੇ ਨਿਰਮਾਣ, ਭੰਡਾਰਣ, ਬਿਕ੍ਰੀ (ਐੱਨਲਾਈਨ ਮਾਰਕੇਟਿੰਗ ਪਲੇਟਫਾਰਮਾਂ) ਵੱਲੋਂ ਡਿਲੀਵਰੀ ਸਹਿਤ) ਅਤੇ ਫੋੜਨ ਨੂੰ ਕੀਤਾ ਪ੍ਰਤਿਬੰਧਿਤ

# ਸਪਾ ਸੈਂਟਰਾਂ 'ਚ ਚੱਲ ਰਿਹੈ ਗੰਦਾ ਪੰਦਾ ! ਕੁਝ ਪੈਸਿਆਂ 'ਚ ਜਿਸਮ ਵੇਚ ਰਹੀਆਂ ਨੇ ਰਸ਼ੀਅਨ ਤੇ ਖਾਈ ਕੁੜੀਆਂ

ਲੁਧਿਆਣਾ 26 ਅਕਤੂਬਰ। ਮਹਾਨਗਰ ਦੇ ਜ਼ਿਆਦਾਤਰ ਸਪਾ ਸੈਂਟਰਾਂ 'ਚ ਜਿਸਮਵੇਚ ਕਰ ਰਹੀਆਂ ਨੇ ਰਸ਼ੀਅਨ ਤੇ ਖਾਈ ਕੁੜੀਆਂ ਨੂੰ ਖਰੀਦ ਰਿਹਾ ਹੈ। 'ਜਗ ਬਾਣੀ' ਵੱਲੋਂ ਕਈ ਵਾਰ ਪੁਸ਼ਟੀ ਨੂੰ ਚਿਤਾਉਣ ਦਾ ਯਤਨ ਕੀਤਾ ਗਿਆ ਪਰ ਪੁਸ਼ਟੀ ਦੇ ਕੱਚੇ 'ਤੇ ਸੁੱਤਕ ਨਹੀਂ ਸਰਕ ਰਹੀ। 'ਜਗ ਬਾਣੀ' ਦੀ ਟੀਮ ਨੇ 50 ਤੋਂ ਜ਼ਿਆਦਾ ਸਪਾ ਸੈਂਟਰਾਂ ਦੀ ਗੁਪਤ ਢੰਗ ਨਾਲ ਛਾਣਬੀਨ ਕੀਤੀ ਤਾਂ ਪਤਾ ਲੱਗਾ ਕਿ ਬਾਈਲੈਂਡ ਦੀਆਂ ਲੜਕੀਆਂ ਅਤੇ 6 ਅਫਰੀਕਨ ਅਤੇ 2 ਰਸ਼ੀਅਨ ਲੜਕੀਆਂ ਜਿਸਮਵੇਚ ਕਰ ਰਹੀਆਂ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਲੜਕੀਆਂ ਜਿਸਮਵੇਚ ਕਰ ਰਹੀਆਂ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਲੜਕੀਆਂ ਰੂਸ ਤੋਂ ਆਈਆਂ ਹਨ। ਸੂਤਰਾਂ ਅਨੁਸਾਰ ਇਨ੍ਹਾਂ 48 ਲੜਕੀਆਂ 'ਚੋਂ ਸਿਰਫ 3 ਬਾਈ ਲੜਕੀਆਂ ਕੋਲ ਵਕਰ ਪਰਮਿਟ ਹਨ ਪਰ ਵਕਰ ਪਰਮਿਟ ਅਨਿਠਿਕ ਕਾਰਜਾਂ ਲਈ ਨਹੀਂ ਹੈ। ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਬਾਈਲੈਂਡ, ਰਸ਼ੀਆ ਅਤੇ ਅਫਰੀਕਾ ਦੀਆਂ ਲੜਕੀਆਂ ਹੀ ਜਿਸਮਵੇਚ ਕਰ ਰਹੀਆਂ ਹਨ, ਜਦਕਿ ਨਾਰਥ ਇੰਡੀਆ ਦੀ ਗੱਲ ਕਰੀਏ ਤਾਂ ਪੰਜਾਬ, ਜੰਮੂ ਦਿੱਲੀ, ਹਰਿਆਣਾ ਯੂ. ਪੀ. ਅਤੇ ਨਾਰਥ ਈਸਟ ਭਾਰਤ ਤੋਂ ਮੁਈਪੁਰ, ਨਾਗਾਲੈਂਡ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਕਈ ਹੋਰ ਰਾਜਾਂ ਦੀਆਂ ਲਗਭਗ 1200 ਤੋਂ ਜ਼ਿਆਦਾ ਲੜਕੀਆਂ ਮਹਾਨਗਰ ਦੇ ਵੱਖ-ਵੱਖ ਸਪਾ ਸੈਂਟਰਾਂ 'ਚ ਅਨਿਠਿਕ ਤੌਰ 'ਤੇ

ਜਿਸਮਵੇਚ ਕਰ ਰਹੀਆਂ ਹਨ। ਇਨ੍ਹਾਂ 'ਚੋਂ ਸਿਰਫ ਕੁਝ ਹੀ ਇਸ ਤਰ੍ਹਾਂ ਦੀਆਂ ਲੜਕੀਆਂ ਹੋਣਗੀਆਂ, ਜੋ ਕਿ ਸਪਾ ਸੈਂਟਰ 'ਚ ਮਸ਼ਾਲ ਦੀ ਸੇਵਾ ਕਰ ਕੇ ਸਹੀ ਢੰਗ ਨਾਲ ਨਿਯਮਾਂ ਦੀ ਪਾਲਣਾ ਕਰ ਰਹੀਆਂ ਹਨ, ਨਹੀਂ ਤਾਂ ਜ਼ਿਆਦਾਤਰ ਲੜਕੀਆਂ ਸਿਰਫ ਅਨਿਠਿਕ ਕਾਰਜਾਂ ਨੂੰ ਅੰਜਾਮ ਦੇ ਰਹੀਆਂ ਹਨ, ਜਿਸ ਕਾਰਨ ਸਭ ਤੋਂ ਜ਼ਿਆਦਾ ਨੌਜਵਾਨ ਪੀੜ੍ਹੀ 'ਤੇ ਇਸ ਦਾ ਬੁਰਾ ਅਸਰ ਪੈ ਰਿਹਾ ਹੈ। ਟੀਮ ਜਦ ਸਪਾ ਸੈਂਟਰ 'ਚ ਗਈ ਜਿਥੇ ਬਾਈਲੈਂਡ ਦੀਆਂ ਲੜਕੀਆਂ ਕੰਮ ਕਰ ਰਹੀਆਂ ਹਨ, ਤਾਂ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਪੁਲਸ ਵਿਭਾਗ ਦੇ ਇਕ ਉਚ ਅਧਿਕਾਰੀ ਦਾ ਸਮਰਥਨ ਪ੍ਰਾਪਤ ਹੈ। ਹੁਣ ਉਹ ਕਿਹੜਾ ਪੁਲਸ ਉੱਚ ਅਧਿਕਾਰੀ ਹੈ, ਜਿਸ ਦਾ ਇਨ੍ਹਾਂ ਸਪਾ ਸੈਂਟਰਾਂ ਨੂੰ ਸਮਰਥਨ ਪ੍ਰਾਪਤ ਹੈ, ਉਹ ਤਾਂ ਪੁਲਸ ਦੀ ਉੱਚ ਪੱਧਰੀ ਜਾਂਚ 'ਚ ਹੀ ਖੁਲਾਸਾ ਹੋ ਸਕਦਾ ਹੈ। ਟੀਮ ਨੂੰ ਮਹਾਨਗਰ ਦੇ 14 ਸਪਾ ਸੈਂਟਰ ਇਸ ਤਰ੍ਹਾਂ ਦੇ ਮਿਲੇ, ਜਿਥੇ ਬਾਈਲੈਂਡ ਦੀਆਂ ਲੜਕੀਆਂ ਹਨ। ਛਾਣਬੀਨ ਕਰਨ 'ਤੇ ਪਤਾ ਲੱਗਾ ਕਿ 14 ਇਸ ਤਰ੍ਹਾਂ ਦੇ ਸਪਾ ਸੈਂਟਰਾਂ 'ਚ 5 ਸਪਾ ਸੈਂਟਰ ਇਕ ਹੀ ਮਾਲਕ ਦੇ ਹਨ, ਜਿਨ੍ਹਾਂ ਨੂੰ ਇਕ ਹੀ ਵਿਅਕਤੀ ਦੇ ਨਿਰਦੇਸ਼ਾਂ 'ਚ ਚਲਾਇਆ ਜਾ ਰਿਹਾ ਹੈ। ਜਿਥੇ ਲਗਭਗ 20 ਤੋਂ ਜ਼ਿਆਦਾ ਬਾਈਲੈਂਡ ਦੀਆਂ ਲੜਕੀਆਂ ਕੰਮ ਕਰ ਰਹੀਆਂ ਹਨ, ਜਦਕਿ 3 ਸਪਾ ਸੈਂਟਰਾਂ ਦੇ ਇਕ ਮਾਲਕ ਦੀ ਨਿਰਦੇਸ਼ਾਂ 'ਚ 2 ਕਰਮਚਾਰੀ ਕੰਮ ਕਰ ਰਹੇ ਹਨ, ਜਿਥੇ 17 ਬਾਈਲੈਂਡ ਦੀਆਂ ਲੜਕੀਆਂ ਕੰਮ ਕਰ

ਰਹੀਆਂ ਹਨ। ਲਾਕਡਾਊਨ ਤੋਂ ਬਾਅਦ 2021 ਤੋਂ ਜ਼ਿਆਦਾਤਰ ਸਪਾ ਸੈਂਟਰਾਂ ਦੇ ਬੰਦ ਹੋਣ ਕਾਰੀ ਗੁਣਾ ਤੋਂ ਵੱਧ ਆਈ ਹੈ, ਜਿਸ ਦਾ ਮੁੱਖ ਕਾਰਨ ਪੁਲਸ ਪੁਸ਼ਟੀ ਵੱਲੋਂ ਇਨ੍ਹਾਂ ਅਨਿਠਿਕ ਕਾਰਜਾਂ ਨੂੰ ਕਰਨ ਵਾਲੇ ਮੁਲਜ਼ਮਾਂ ਨੂੰ ਸਮਰਥਨ ਦੇਣਾ ਹੈ। ਸਪਾ ਸੈਂਟਰਾਂ ਵਿਚ ਨਾ ਤਾਂ ਨਿਯਮਾਂ ਦੀ ਪਾਲਣਾ ਹੁੰਦੀ ਹੈ। ਜਿਵੇਂ ਆਈ. ਡੀ., ਕੌਮਰ 'ਚ ਕੁੱਝੀ ਨਾ ਹੋਣਾ, ਕੌਮਰ ਚਾਲੂ ਹਾਲਤ 'ਚ ਹੋਣਾ ਇਸ ਤਰ੍ਹਾਂ ਦੇ ਕਈ ਨਿਯਮ ਹਨ, ਜੋ ਕਿ ਸਪਾ ਸੈਂਟਰਾਂ ਵੱਲੋਂ ਪੂਰੇ ਨਹੀਂ ਕੀਤੇ ਜਾ ਰਹੇ ਹਨ। 'ਜਗ ਬਾਣੀ' ਟੀਮ ਨੇ 3 ਪ੍ਰਤੀਨਿਧੀਆਂ ਨੇ 15 ਦਿਨ 'ਚ ਇਨ੍ਹਾਂ 50 ਤੋਂ ਜ਼ਿਆਦਾ ਸਪਾ ਸੈਂਟਰਾਂ ਦੀ ਜਾਂਚ-ਪੜਤਾਲ ਕੀਤੀ ਹੈ। ਸਮੇਂ-ਸਮੇਂ 'ਤੇ ਪੁਸ਼ਟੀ ਅਤੇ ਪੁਲਸ ਵਿਭਾਗ ਨੂੰ ਜਿਸਮਵੇਚ ਕਰ ਰਹੀਆਂ ਨੂੰ ਜਾਣ ਕਰਵਾਇਆ ਗਿਆ ਹੈ ਪਰ ਮਹਾਨਗਰ 'ਚ ਜਿਸਮਵੇਚ ਕਰ ਰਹੀਆਂ ਦੀ ਮਾਨਸਿਕਤਾ ਵੱਧ ਰਹੀ ਦਿਖਾਈ ਦਿੰਦੀ ਹੈ। 'ਜਗ ਬਾਣੀ' ਦੇ ਇਕ ਪ੍ਰਤੀਨਿਧੀ ਨੇ ਜਦ ਇਕ ਪੁਲਸ ਉੱਚ ਅਧਿਕਾਰੀ ਤੋਂ ਜਿਸਮਵੇਚ ਕਰ ਰਹੀਆਂ ਦੇ ਬੰਦ ਖਾਣੇ ਲਈ ਕਹਿਣਾ ਸੀ ਕਿ ਜਿਸਮਵੇਚ ਕਰ ਰਹੀਆਂ ਦੀ ਮਾਨਸਿਕਤਾ ਵੱਧ ਰਹੀ ਦਿਖਾਈ ਦਿੰਦੀ ਹੈ। 'ਜਗ ਬਾਣੀ' ਦੇ ਇਕ ਪ੍ਰਤੀਨਿਧੀ ਨੇ ਜਦ ਇਕ ਪੁਲਸ ਉੱਚ ਅਧਿਕਾਰੀ ਤੋਂ ਜਿਸਮਵੇਚ ਕਰ ਰਹੀਆਂ ਦੇ ਬੰਦ ਖਾਣੇ ਲਈ ਕਹਿਣਾ ਸੀ ਕਿ ਜਿਸਮਵੇਚ ਕਰ ਰਹੀਆਂ ਦੀ ਮਾਨਸਿਕਤਾ ਵੱਧ ਰਹੀ ਦਿਖਾਈ ਦਿੰਦੀ ਹੈ। 'ਜਗ ਬਾਣੀ' ਦੇ ਇਕ ਪ੍ਰਤੀਨਿਧੀ ਨੇ ਜਦ ਇਕ ਪੁਲਸ ਉੱਚ ਅਧਿਕਾਰੀ ਤੋਂ ਜਿਸਮਵੇਚ ਕਰ ਰਹੀਆਂ ਦੇ ਬੰਦ ਖਾਣੇ ਲਈ ਕਹਿਣਾ ਸੀ ਕਿ ਜਿਸਮਵੇਚ ਕਰ ਰਹੀਆਂ ਦੀ ਮਾਨਸਿਕਤਾ ਵੱਧ ਰਹੀ ਦਿਖਾਈ ਦਿੰਦੀ ਹੈ। 'ਜਗ ਬਾਣੀ' ਦੇ ਇਕ ਪ੍ਰਤੀਨਿਧੀ ਨੇ ਜਦ ਇਕ ਪੁਲਸ ਉੱਚ ਅਧਿਕਾਰੀ ਤੋਂ ਜਿਸਮਵੇਚ ਕਰ ਰਹੀਆਂ ਦੇ ਬੰਦ ਖਾਣੇ ਲਈ ਕਹਿਣਾ ਸੀ ਕਿ ਜਿਸਮਵੇਚ ਕਰ ਰਹੀਆਂ ਦੀ ਮਾਨਸਿਕਤਾ ਵੱਧ ਰਹੀ ਦਿਖਾਈ ਦਿੰਦੀ ਹੈ।

ਥਾਣਾ ਇੰਚਾਰਜਾਂ ਕੋਲ ਪੁਲਸ ਪੁਸ਼ਟੀ ਕਰਨ ਤੋਂ ਇਲਾਵਾ ਕੀ ਰਸਤਾ ਹੋਵੇਗਾ। ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਇਸ ਬਾਰੇ 'ਚ ਵਿਚਾਰ ਕਰਨਾ ਹੋਵੇਗਾ ਕਿ ਅਨਿਠਿਕ ਕਾਰਜਾਂ ਸਭ ਤੋਂ ਬੁਰਾ ਅਸਰ ਨੌਜਵਾਨਾਂ 'ਤੇ ਪੈਂਦਾ ਹੈ। ਸਪਾ ਸੈਂਟਰਾਂ ਅੰਦਰ ਸ਼ਬਾ ਦੇ ਨਾਲ ਸ਼ਬਾ ਦੇ ਸੇਵਨ ਆਮ ਗੱਲ ਹੋ ਗਈ ਹੈ। 'ਜਗ ਬਾਣੀ' ਦੀ ਟੀਮ ਜਦ ਇਕ ਸਪਾ ਸੈਂਟਰ ਗਈ, ਨੂੰ ਉਥੇ ਇਕ ਵੱਡੇ 'ਚ ਹੋਣ ਵੀ ਸੀ। ਜਿਥੇ 24 ਘੰਟੇ ਸ਼ਬਾ ਦੇ ਨਾਲ ਸ਼ਬਾ ਦੀ ਵੈਸੀਲਿਟੀ ਮੁਹੱਈਆ ਹੈ। ਇਕ ਰਾਤ ਦਾ ਬਰਫਾ ਲਗਭਗ 10 ਹਜ਼ਾਰ, ਜਦਕਿ ਘੱਟ ਸਮੇਂ ਮਤਲਬ ਕਿ 2 ਘੰਟੇ ਲਈ ਸ਼ਬਾ ਸੇਵਾ 3 ਤੋਂ 4 ਹਜ਼ਾਰ 'ਚ ਮੁਹੱਈਆ ਸੀ। ਇਕ ਬਾਈਲੈਂਡ ਦੀ ਲੜਕੀ ਤੋਂ ਪ੍ਰਤੀਨਿਧੀ ਨੇ ਨਿੱਜੀ ਪੱਧਰ 'ਤੇ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਹ ਗੁਣਾ ਨੂੰ ਵੀ ਜਿਸਮ ਵੇਚਦੀ ਹੈ, ਜਿਸ ਦੇ ਲਈ ਉਹ ਦੂਜੇ ਹੋਟਲ ਅਤੇ ਦੂਜੇ ਸ਼ਹਿਰ ਜਾਣ ਦੇ ਲਈ ਲਗਭਗ 10-15 ਹਜ਼ਾਰ ਰੁਪਏ ਚਾਰਜ ਕਰਦੀ ਹੈ, ਜਿਸ ਵਿਚ ਦਲਾਣਾ ਵੀ ਕਮੀਸ਼ਨ ਫਿਕਸ ਹੁੰਦਾ ਹੈ। ਕਈ ਵਾਰ ਸਪਾ ਸੈਂਟਰਾਂ 'ਚ ਚੱਲ ਰਹੇ ਜਿਸਮਵੇਚ ਕਰ ਰਹੀਆਂ ਅਤੇ ਰੋਡ ਦੀ ਤਿਆਰੀ ਕੀਤੀ ਹੈ। ਰੋਡ ਦੀ ਜਿਸਮਵੇਚ ਕਰ ਰਹੀਆਂ ਦੀ ਮਾਨਸਿਕਤਾ ਵੱਧ ਰਹੀ ਦਿਖਾਈ ਦਿੰਦੀ ਹੈ। ਲਗਭਗ 50 ਮੁਲਜ਼ਮ ਜਿਸ ਵਿਚ

ਮਹਿਲਾ ਪੁਲਸ ਵੀ ਸ਼ਾਮਲ ਸੀ। ਰੋਡ 4 ਸਪਾ ਦੇ ਅੰਦਰ ਹੀ ਜਾਣੀ ਸੀ ਪਰ ਰੋਡ 'ਤੇ ਸਿਰਫ 5 ਮਿੰਟ ਪਹਿਲਾਂ ਰੋਡ ਨੂੰ ਬੰਦ ਕਰ ਦਿੱਤਾ ਗਿਆ। ਪੁਲਸ ਨਾਲ ਬੱਸ ਸਟੇਂਡ ਨੇੜੇ ਚੱਲ ਰਹੇ ਹੋਟਲ ਅਤੇ ਰੋਡ 'ਤੇ ਜਿਸਮਵੇਚ ਕਰ ਰਹੀਆਂ ਦੇ ਬੰਦ ਨਾਲ ਸਬੰਧਤ ਖਬਰ ਨੂੰ ਪ੍ਰਮਾਣਿਤ ਕੀਤਾ ਗਿਆ, ਜਿਸ ਵਿਚ ਕਈ ਪੁਲਸ ਕਰਮਚਾਰੀਆਂ ਦੀ ਮਿਲੀਭੁਗਤ ਦੀ ਗੱਲ ਨੂੰ ਵੀ ਪ੍ਰਮਾਣਿਤ ਨਾਲ ਪ੍ਰਕਾਸ਼ਿਤ ਕੀਤਾ ਗਿਆ। ਨਤੀਜਾ ਬੁੱਧਵਾਰ ਦੁਪਹਿਰ ਹੁੰਦੇ-ਹੁੰਦੇ ਆਪਣੇ-ਆਪਣੇ ਇਲਾਕਿਆਂ ਦੇ ਕਈ ਪੁਲਸ ਕਰਮਚਾਰੀਆਂ ਨੇ ਕਈ ਸਪਾ ਸੈਂਟਰਸ ਦੇ ਕਰਮਚਾਰੀਆਂ ਨੂੰ ਸਪਾ ਬੰਦ ਕਰਨ ਦੇ ਨਿਰਦੇਸ਼ ਦਿੱਤੇ। ਨਤੀਜਨ ਬਾਅਦ ਦੁਪਹਿਰ ਤੋਂ ਮਹਾਨਗਰ ਦੇ ਉਹ ਸਾਰੇ ਸਪਾ ਸੈਂਟਰਸ ਬੰਦ ਹੋ ਗਏ, ਜਿਥੇ ਬਾਈਲੈਂਡ ਦੀਆਂ ਲੜਕੀਆਂ ਨਾਜ਼ਾਇਜ਼ ਤੌਰ 'ਤੇ ਅਨਿਠਿਕ ਕਾਰਜ ਨੂੰ ਅੰਜਾਮ ਦਿੰਦੀਆਂ ਹਨ। ਇਸ ਸਬੰਧੀ ਡੀ. ਸੀ. ਪੀ. ਲਾਮ ਐਂਡ ਆਰਡਰ ਜਜ਼ਕਰ ਸਿੱਧ ਤੋਂ ਸ਼ਾ. ਸੀ. ਪੀ. ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਜੇਕਰ ਸਪਾ ਸੈਂਟਰਾਂ 'ਚ ਜਿਸਮਵੇਚ ਕਰ ਰਹੀਆਂ ਦਾ ਬੰਦ ਚੱਲ ਰਿਹਾ ਹੈ ਤਾਂ ਪੁਲਸ ਹਰ ਕੀਮਤ 'ਤੇ ਇਸ ਨੂੰ ਰੋਕੇਗੀ। ਜੇਕਰ ਕਿਸੇ ਪੁਲਸ ਕਰਮਚਾਰੀ ਦੀ ਸ਼ਮੂਲੀਅਤ ਅਤੇ ਮਿਲੀਭੁਗਤ ਪਾਈ ਜਾਵੇ ਤਾਂ ਪੁਲਸ ਸਖਤ ਤੌਰ 'ਤੇ ਸਖਤ ਕਾਰਵਾਈ ਕਰੇਗੀ। ਬਾਈਲੈਂਡ ਦੀਆਂ ਲੜਕੀਆਂ ਅਨਿਠਿਕ ਕਾਰਜ ਨੂੰ ਅੰਜਾਮ ਦੇ ਰਹੀਆਂ ਹਨ, ਤਾਂ ਮਹਾਨਗਰ ਦੇ ਕਿਸੇ ਵੀ ਸਪਾ ਸੈਂਟਰ ਨੂੰ ਨਹੀਂ ਬਖਸ਼ਣਗੇ।

## ਗੰਦੇ ਪਾਣੀ ਦੀ ਸਪਲਾਈ ਆਉਣ 'ਤੇ ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ, ਤੁਰੰਤ ਦੂਰ ਹੋਵੋਗੀ ਸਮੱਸਿਆ

ਲੁਧਿਆਣਾ 26 ਅਕਤੂਬਰ। ਬਾਗਿਸ਼ ਦੇ ਮੇਸਮ 'ਚ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੁਧਿਆਣਾ ਦੇ ਲੋਕਾਂ ਨੂੰ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਕਮਨਾ ਕੀਤੀ ਗਈ ਹੈ। ਸਾਕਸ਼ੀ ਸਾਹਨੀ ਨੇ ਆਪਣੇ ਹੱਥਾਂ 'ਚ ਲੈ ਲਈ ਹੈ। ਇਸ ਸਬੰਧ 'ਚ ਬਾਕਾਇਦਾ ਹੋਲਪਲਾਈ ਨੰਬਰ ਜਾਰੀ ਕੀਤਾ ਗਿਆ ਹੈ, ਜਿਥੇ ਲੋਕ ਗੰਦੇ ਪਾਣੀ ਦੀ ਸਪਲਾਈ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਜਿਨ੍ਹਾਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਨਗਰ ਨਿਗਮ ਤੋਂ ਇਲਾਵਾ ਲੁਧਿਆਣਾ ਦੇ ਨਾਲ ਲੱਗਦੇ ਇਲਾਕੇ ਲਈ ਮਿਊਂਸੀਪਲ ਕਮੇਟੀਆਂ, ਵਾਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਇਨ੍ਹਾਂ ਵਿਭਾਗਾਂ ਨੂੰ ਉਨ੍ਹਾਂ ਦੇ ਏਗੇਂਟਾਂ 'ਚ ਵਾਰ ਸਪਲਾਈ ਦੀ ਸੈਪਲਿਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਕਿਤੇ ਗੰਦੇ ਪਾਣੀ ਦੀ ਸਪਲਾਈ ਦੀ ਗੱਲ ਸਾਹਮਣੇ ਆਉਣ 'ਤੇ ਸਮੱਸਿਆ ਦੇ ਹੱਲ ਲਈ ਜ਼ਰੂਰੀ ਕਦਮ ਚੁੱਕਣ ਲਈ ਵੀ ਬੋਲਿਆ ਗਿਆ ਹੈ। ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਪੇਂਡੂ ਖੇਤਰਾਂ ਲਈ, ਵਿਅਕਤੀ ਪੀਣ ਵਾਲੇ ਪਾਣੀ ਦੇ ਦੁਸ਼ਿਤ ਹੋਣ ਨਾਲ ਸਬੰਧਤ ਕਿਸੇ ਵੀ ਸਮੱਸਿਆ ਦੀ ਰਿਪੋਰਟ ਕਰਨ ਲਈ ਟੈਲ-ਫ੍ਰੀ ਨੰਬਰ 18001802468 'ਤੇ ਕਾਲ ਕਰ ਸਕਦੇ ਹਨ। ਨਗਰ ਨਿਗਮ ਲੁਧਿਆਣਾ ਦੇ ਅਧਿਕਾਰ ਖੇਤਰ

ਵਿਚ ਆਉਂਦੇ ਸ਼ਹਿਰੀ ਖੇਤਰਾਂ ਵਿਚ, ਨਿਵਾਸੀ 0161-2749120 'ਤੇ ਜਦਕਿ ਸਥਾਨਕ ਨਗਰ ਕੌਂਸਲਾਂ ਦੁਆਰਾ



ਵਿਚ ਐੱਸ. ਐ. ਰਵਿੰਦਰ ਗਰਗ ਦਾ ਕਹਿਣਾ ਹੈ ਕਿ ਐੱਡ ਐੱਸ. ਸੋਲ ਦੇ ਸਟਾਫ ਨੂੰ ਰੋਜ਼ਾਨਾ ਵੱਖ-ਵੱਖ ਇਲਾਕਿਆਂ 'ਚ ਵਾਰ ਸਪਲਾਈ ਦੇ 100 ਸੈਂਪਲ ਲੈਣ ਲਈ ਬੋਲਿਆ ਗਿਆ ਹੈ। ਇਸ ਦੌਰਾਨ ਜਿਥੇ ਕਿਤੇ ਸੋਪਲ ਵੇਲ ਹੋਣ ਦੀ ਗੱਲ ਸਾਹਮਣੇ ਆਈ, ਉਥੇ ਪਾਣੀ ਸੈਵੇਜ ਦੀ ਲਾਈਨ 'ਚ ਲੀਕੇਜ ਚੈੱਕ ਕਰਨ ਅਤੇ ਰਿਪੇਅਰ ਕਰਵਾਉਣ 'ਤੇ ਇਲਾਵਾ ਲੋੜ ਪੈਣ 'ਤੇ ਗਲਤ ਤਰੀਕੇ ਨਾਲ ਕੀਤੇ ਗਏ ਕੁਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਜਾਵੇਗੀ।

**ਮਾਨਸਿਕ ਤੌਰ 'ਤੇ ਪਰੇਸ਼ਾਨ ਨੌਜਵਾਨ ਨੇ 9ਵੀਂ ਮੰਜ਼ਿਲ ਤੋਂ ਮਾਰੀ ਛਾਲ**

ਖਰੜ 26 ਅਕਤੂਬਰ। ਖਰੜ-ਲਾਂਡਰਾਂ ਰੋਡ 'ਤੇ ਸਥਿਤ ਸੁਸਾਇਟੀ ਦੇ ਫਲੋਟਾਂ ਦੀ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਪੁਲਸ ਥਾਣਾ ਸਦਰ ਦੇ ਥਾਂਦੇਵਾਰ ਦਫ਼ਤਰ ਸਿੱਧ ਨੇ ਦੱਸਿਆ ਕਿ ਅਭੀਸ਼ੇਕ ਮਦਾਨ (23) ਪੁੱਤਰ ਰਾਜੇਸ਼ ਮਦਾਨ ਵਾਸੀ ਜਲੰਧਰ ਹਾਲ ਵਾਸੀ ਸੈਕਟਰ-115 ਚੌਸਤ ਨਾਲ ਕਿਰਾਏ 'ਤੇ ਰਹਿੰਦਾ ਸੀ। ਉਹ ਵਿਦੇਸ਼ੀ ਕੰਪਨੀ 'ਚ ਨੌਕਰੀ ਕਰਦਾ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਪਰੇਸ਼ਾਨ ਸੀ। ਉਸ ਵੱਲੋਂ 9ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਗਈ, ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਰਾਜੇਸ਼ ਮਦਾਨ ਦੇ ਬਿਘਾਨਾਂ 'ਤੇ ਪੋਸਟਮਾਰਟ ਕਰਵਾ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

## ਚੱਲਦੀ ਬੋਲੀ ਗੱਡੀ ਨਾਲੋਂ ਟੁੱਟ ਕੇ ਵੱਖ ਹੋਇਆ ਟਾਇਰ ! ਤਿੰਨ ਦਰਜਨ ਲੋਕਾਂ ਨਾਲ ਖਰਿ ਕੇ ਲੰਘੀ ਮੰਤ

ਬੁਢਲਾ 26 ਅਕਤੂਬਰ। ਬੁਢਲਾ ਤੋਂ ਚੌਥੀ ਦੂਰ ਅੰਮ੍ਰਿਤਸਰ ਰੋਡ 'ਤੇ ਮੋਟਰ ਨੌੜੇ ਵਿੱਚ ਬੋਲੀ ਗੱਡੀ ਦਾ ਅਚਾਨਕ ਟਾਇਰ ਟੁੱਟ ਕੇ ਵੱਖ ਹੋ ਗਿਆ, ਜਿਸ ਕਾਰਨ ਗੱਡੀ ਸੜਕ ਕਿਨਾਰੇ ਲੱਗੇ ਰੁਖ਼ ਨਾਲ ਜਾ ਟਕਰਾਈ। ਇਸ ਹਾਦਸੇ ਵਿਚ 3 ਦਰਜਨ ਦੇ ਕਰੀਬ ਲੋਕਾਂ ਦੀ ਜਾਨ ਵਾਲ਼ ਵਾਲ਼ ਬੱਚ ਗਈ, ਪਰ ਉਹ ਗੰਭੀਰ ਰੂਪ ਵਿਚ ਜਖਮੀ ਦੌਸੇ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬੋਲੀ ਗੱਡੀ 'ਚ ਪੰਜਵਜ ਵਿਖੇ ਬਾਗ ਵਿੱਚੋਂ ਨਾਧਾਂ ਤੋੜਨ ਲਈ ਨਜਦੀਕੀ ਪਿੰਡਾਂ ਤੋਂ ਲੋਬਰ ਲਿਆਂਦੀ ਜਾ ਰਹੀ ਸੀ ਕਿ ਅਚਾਨਕ ਉਸ ਦਾ ਟਾਇਰ ਟੁੱਟਣ ਕਰਕੇ ਗੱਡੀ ਸੜਕ ਕਿਨਾਰੇ ਰੁਖ਼ ਵਿਚ ਜੌਰ ਨਾਲ ਵੱਜ ਗਈ। ਇਸ ਨਾਲ ਤਿੰਨ ਦਰਜਨ ਦੇ ਕਰੀਬ ਮਜਦੂਰ ਔਰਤਾਂ ਤੋਂ ਮਰਦ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਬਾਬਾ ਬੁੱਚਾ ਚਰੀਟੇਬਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਸਮੇਂ ਜਖਮੀ ਹੋਈ ਇਕ ਬੀਬੀ ਸਰਬਜੀਤ ਕੌਰ ਨੇ ਦੱਸਿਆ ਕਿ ਪਿੰਡ ਖੋਰਦੀ, ਮੰਡਿਆਲਾ ਅਤੇ ਚੰਬਾ ਤੋਂ ਵੱਡੀ ਗਿਣਤੀ ਵਿਚ ਔਰਤਾਂ ਤੇ ਆਦਮੀ ਪਿੰਡ ਪੰਜਵਜ ਵਿਖੇ ਬਾਗ ਵਿਚੋਂ ਨਾਧਾਂ ਤੋੜਨ ਲਈ ਮਜਦੂਰੀ 'ਤੇ ਰੋਜ਼ਾਨਾ

ਆਉਂਦੇ ਹਨ। ਅੱਜ ਵੀ ਜਦੋਂ ਬੋਲੀ ਗੱਡੀ ਜਿਸ ਨੂੰ ਮਲਕੀਅਤ ਸਿੱਧ ਨਾਮ ਦਾ ਡਰਾਈਵਰ ਚਲਾ ਰਿਹਾ ਸੀ, ਜਦੋਂ ਪਿੰਡ ਮੋਨਣ ਨੇੜੇ



ਜਸਵਿੰਦਰ ਕੌਰ ਮੰਡਿਆਲਾ, ਸਰਬਜੀਤ ਕੌਰ ਮੰਡਿਆਲਾ, ਪਰਮਜੀਤ ਕੌਰ ਮੰਡਿਆਲਾ, ਖੁਲਜਿੰਦਰ ਕੌਰ ਚੰਬਾ, ਜੋਤੀ ਚੰਬਾ, ਕਿਰਨਦੀਪ ਕੌਰ ਚੰਬਾ, ਸਰਬਜੀਤ ਕੌਰ ਚੰਬਾ, ਸਰਨਜੀਤ ਕੌਰ ਚੰਬਾ, ਜਸਬੀਰ ਕੌਰ ਚੰਬਾ, ਮਮਤਾ ਚੰਬਾ, ਡਰਾਈਵਰ ਮਲਕੀਤ ਸਿੰਘ ਪੁੱਤਰ ਬਗੀਚਾ ਸਿੱਧ ਖੋਰਦੀ ਆਦਿ ਗੰਭੀਰ ਜਖਮੀ ਹੋ ਗਏ ਜਿਨ੍ਹਨਾਂ ਤੁਰੰਤ ਬਾਬਾ ਬੁੱਚਾ ਸਾਹਿਬ ਚਰੀਟੇਬਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਥੇ ਡਾਕਟਰ ਗੁਰਮਿੰਦਰ ਸਿੰਘ ਸ਼ਾਹਿਕਰ ਦਾ ਅਗਵਾਈ ਵਿਚ ਡਾ. ਗੁਰਪ੍ਰੀਤ ਸਿੰਘ, ਡਾ. ਚੰਦਰ ਸੋਧਰ, ਡਾ. ਸੋਦੀਪ ਰਾਣਾ, ਡਾ. ਹਰਸਿਮਰਨ ਕੌਰ, ਮਨਜਿੰਦਰ ਸਿੱਧ, ਸੁਰਿੰਦਰ ਸਿੰਘ ਚੁਲਵੇਵ ਸਿੱਧ ਨੇ ਸਖਤ ਮਿਹਨਤ ਕਰਕੇ ਇਲਾਜ ਕੀਤਾ।

### ਅਸਮ ਤੋਂ ਆਏ ਯਾਤਰੂਆਂ ਨਾਲ ਲੁੱਟ-ਖੋਹ ਕਰਨ ਵਾਲਾ ਗ੍ਰਿਫ਼ਤਾਰ, ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ

ਅੰਮ੍ਰਿਤਸਰ 26 ਅਕਤੂਬਰ। ਅਸਮ ਤੋਂ ਆਏ ਯਾਤਰੂਆਂ ਨਾਲ ਲੁੱਟ-ਖੋਹ ਕਰਨ ਦੇ ਮਾਮਲੇ ਵਿਚ ਕਮਿਸ਼ਨਰੇਟ ਪੁਲਸ ਅਧੀਨ ਪੈਂਦੇ ਬਾਣਾ ਬੀ ਡਵੀਜ਼ਨ ਦੀ ਪੁਲਸ ਨੇ ਅਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਰਣਜੀਤ ਸਿੰਘ ਖਿੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਜੁਲਾਈ ਨੂੰ ਅਸਮ ਤੋਂ ਆਏ ਯਾਤਰੂ ਦਰਸਨੀ ਡਿਊਟੀ 'ਤੇ ਬਾਅਦ ਆਪਣੇ ਹੋਟਲ ਵੱਲ ਜਾ ਰਹੇ ਸਨ ਤਾਂ ਦੋ ਅਣਪਛਾਤੇ



ਵਿਅਕਤੀ ਬਿਨਾਂ ਨੰਬਰ ਪਲੇਟ ਦੇ ਪੈਸਨ (ਲਾਲ) ਮੋਟਰਸਾਈਕਲ 'ਤੇ ਆਏ ਅਤੇ ਇਕ ਔਰਤ ਦੀ ਸੋਨੇ ਦੀ ਚੋਨ ਅਤੇ 300 ਰੁਪਏ ਪਿਸਤੌਲ ਦੀ ਨੋਕ 'ਤੇ ਖੋਹ ਕੇ ਲੈ ਗਏ। ਇਸ ਸਬੰਧੀ ਬਾਣਾ ਬੀ ਡਵੀਜ਼ਨ ਵਿਖੇ ਗਰਜਦੀਪ ਸਿੰਘ 'ਪੁੱਤਰ ਤੁਵਰ ਚੰਦਰ ਮਹੰਤਾ' ਵਾਸੀ ਨੰਬਰ 2 ਆਜ਼ਾਦ ਰੋਡ, ਬਾਈਲੋਨ 2, ਵਾਰਡ ਨੰਬਰ 11, ਉੱਤਰੀ ਲਖੀਮਪੁਰ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ, ਜਿਸ ਦੌਰਾਨ ਪੁਲਸ ਨੇ ਮੁਸੌਰੇ ਦੀ ਨਾਲ ਕੇਮ ਕਰਦਿਆਂ ਮੁਲਜ਼ਮ ਜਤਿਨ ਕੁਮਾਰ ਉਦਫ ਜੈ ਪੁੱਤਰ ਵਿਜੈ ਕੁਮਾਰ ਵਾਸੀ ਸਾਹਮਣੇ ਪੰਚਾ ਦੀ ਜਗ੍ਹਾ, ਮੋਨ ਬਾਜ਼ਾਰ ਰਾਣੀ ਬਾਜ਼ਾਰ, ਸ਼ਹੀਦਪੁਰਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਮੋਟਰਸਾਈਕਲ ਰੰਗ ਲਾਲ ਬਰਾਮਦ ਕੀਤਾ ਗਿਆ ਜੋ ਵਾਰਦਾਤ ਸਮੇਂ ਵਰਤਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪੁਲਸ ਰਿਹਾਸ਼ 'ਤੇ ਲੈ ਕੇ ਬਾਗੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੇ ਪਿਛੋਕੜ ਨੂੰ ਵੀ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਉਸ ਦੇ ਦੂਜੇ ਸਾਥੀ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਲਦ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

### ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 9 ਤਰ੍ਹਾਂ ਦੀਆਂ ਦਵਾਈਆਂ ਸਿਹਤ ਵਿਭਾਗ ਨੇ ਕੀਤੀਆਂ ਜਥਤ

ਜਲੰਧਰ 26 ਅਕਤੂਬਰ। ਸਿਹਤ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਪੁਲਸ ਪਾਰਟੀ ਨਾਲ ਮਿਲ ਕੇ ਸਥਾਨਕ ਲੈਬੋਰੇਟਰੀ ਰੋਡ 'ਤੇ ਸਥਿਤ ਇਕ ਕੈਮਿਸਟ ਤੋਂ 9 ਤਰ੍ਹਾਂ ਦੀਆਂ ਅਜਿਹੀਆਂ ਦਵਾਈਆਂ ਜਥਤ ਕੀਤੀਆਂ, ਜਿਨ੍ਹਾਂ ਦੀ ਵਰਤੋਂ ਆਮ ਤੌਰ 'ਤੇ ਨਸ਼ੇ ਲਈ ਕੀਤੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਰੱਗ ਕੰਟਰੋਲ ਅਫਸਰ ਜਲੰਧਰ-

### ਲੋਕਾਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ ! ਰਿਵਾਇਤ ਤੇ ਸੌਰਬੀਟੋਲ ਨਾਲ ਦੁੱਧ-ਪਨੀਰ ਬਣਾਉਣ ਵਾਲੀ ਫੈਕਟਰੀ ਸੀਲ

ਸੰਗਰੂਰ 26 ਅਕਤੂਬਰ। ਮੁੱਖ ਮੰਤਰੀ ਪੰਜਾਬ ਡਰਾਫ਼ਟ ਸਿੱਧ ਮਾਨ ਵੱਲੋਂ ਸੂਬੇ ਵਿਚ ਖਾਣ ਪੀਣ ਦੀਆਂ ਵਸਤਾਂ ਵਿਚ ਸਿਹਤ ਨਾਲ ਖਿਲਵਾੜ ਚੱਲ ਰਿਹਾ ਹੈ। ਪੰਜਾਬ ਨਾਗਰਿਕਾਂ ਨੂੰ ਸਾਫ ਪਾਣੀ ਦੀ ਸਪਲਾਈ ਮਿਲਣਾ ਯਕੀਨੀ ਬਣਾਉਣ ਨੂੰ ਲੈ ਕੇ ਡੀ. ਸੀ. ਵਲੋਂ ਦਿੱਤੇ ਗਏ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਨਗਰ ਨਿਗਮ ਵੱਲੋਂ ਨੇ ਪਲਾਨਿੰਗ ਬਣਾਈ ਗਈ ਹੈ, ਉਸ ਸਬੰਧ



ਹਿਮ ਆਈਸ ਫੈਕਟਰੀ ਵਿਚ ਇਨ੍ਹਾਂ ਦੋ ਡੰਡਾਰ ਕੀਤਾ ਜਾ ਰਿਹਾ ਸੀ। ਜਲੰਧਰ ਸਿਹਤ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਕੋਰੀਆਂ ਰੋਡ ਉੱਤੇ ਸਥਿਤ ਇਕ ਆਈਸ ਫੈਕਟਰੀ ਵਿਚ ਛਾਪਾ ਮਾਰਿਆ ਅਤੇ ਮੌਕੇ 'ਤੇ ਹੀ ਡਾਕੂ ਮਾਤਰਾ ਵਿਚ ਰਿਵਾਇਤ ਅਤੇ ਦੁੱਧ ਤਿਆਰ ਕਰਨ ਵਾਲੇ ਪਦਾਰਥ ਬਰਾਮਦ ਕੀਤੇ ਗਏ। ਇਸ ਜਾਣਕਾਰੀ ਦਿੰਦੇ ਹੋਏ ਜਲੰਧਰ ਸਿਹਤ ਅਫਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਇਸ ਸਬੰਧੀ ਇਲਾਕੇ ਵਿਚੋਂ ਕਾਫ਼ੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਅਤੇ ਠੋਸ ਸੂਚਨਾ ਦੇ ਆਧਾਰ 'ਤੇ ਇਸ ਆਈਸ ਫੈਕਟਰੀ ਨੂੰ ਖੁਲਵਾਇਆ ਗਿਆ ਤਾਂ ਇਸ ਵਿਚੋਂ 278 ਟੀਨ ਰਿਵਾਇਤ, 70 ਖਾਨੀ ਟੀਨ, 13 ਪੈਕਟ ਸਕਿਮਡ ਮਿਲਕ ਪਾਊਡਰ ਅਤੇ ਦੁੱਧ ਤਿਆਰ ਕਰਨ ਲਈ ਵਰਤੇ ਜਾਂਦੇ ਸੋਬੀਟੋਲ ਨਾਂ ਦੇ ਪਦਾਰਥ ਨੂੰ ਕਰੀਬ 100 ਲੀਟਰ ਮਾਤਰਾ ਵਿਚ ਬਰਾਮਦ ਕੀਤਾ

### ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਹੁੰਦਾ ਹੈ ! ਮੈਟਰੀਕਲ ਮਾਰਗ ਮੁਤਾਬਕ ਲੰਮੇ ਸਮੇਂ ਤਕ ਅਜਿਹੇ ਤਿਆਰ ਹੋ ਰਹੇ ਸਨ ਅਤੇ ਰੱਖੇ

ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਹੁੰਦਾ ਹੈ। ਮੈਟਰੀਕਲ ਮਾਰਗ ਮੁਤਾਬਕ ਲੰਮੇ ਸਮੇਂ ਤਕ ਅਜਿਹੇ ਤਿਆਰ ਹੋ ਰਹੇ ਸਨ ਅਤੇ ਰੱਖੇ



ਓਮ ਆਈਸ ਫੈਕਟਰੀ ਵਿਚ ਇਨ੍ਹਾਂ ਦੋ ਡੰਡਾਰ ਕੀਤਾ ਜਾ ਰਿਹਾ ਸੀ। ਜਲੰਧਰ ਸਿਹਤ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਸਾਰੇ ਪਦਾਰਥਾਂ ਦੇ ਨਮੂਨੇ ਇਕੱਤਰ ਕਰ ਲਏ ਹਨ ਜੋ ਕਿ ਜਾਂਚ ਲਈ ਖਰੜ ਲੈਬ ਵਿਖੇ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਦਾਰਥਾਂ ਦੇ ਸੈਂਪਲ ਲੈਣ ਤੋਂ ਬਾਅਦ ਇਸ ਆਈਸ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਇਨ੍ਹਾਂ ਚੀਜ਼ਾਂ ਤੋਂ ਤਿਆਰ ਹੋਣ ਵਾਲੇ ਦੁੱਧ ਨਾਲ

**Name Change**  
I, HITHO known as Chanchal D/O Krishna Lal R/O A-251, Sector-17 Rohini, Rohini Sector 15, North West Delhi, Delhi-110089 have changed my name and shall hereafter be known as CHANCHAL SONI.

**Name Change**  
I, PUSHPA BAI mother of NO-17013401M Rank-NC Name- GURNATH NARAYANPURE R/O VPO-MEHKAR, TEH-BHALKI, DIST-BIDAR, KARNATAKA-585416 have changed my name from PUSHPA BAI to PUSHPA BAI for all future purposes vide affidavit dated 01/07/2024 before Notary Public, Delhi.

**Name Change**  
I, SHAISTA DHARMA D/O SHAMIM AHMED R/O H-1204, MEPLA HEIGHT, SHUBHANT LOK, PHASE-1, GURJE GARM, HARYANA HAVE CHANGED MY NAME FROM SHAISTA DHARMA TO FOR ALL FUTURE PURPOSE.

**Name Change**  
I, DEEPAK KUMAR GROVER Son of Boodh Raj Grover Residing at House No-15/23 Near Tikona Park, Laxmi Garden Gurgaon-122001, have to changed my name Deepak Grover for all purpose

**PUBLIC NOTICE**  
It is for general information that I, ASHOK GIANCHANDANI S/o PAHILAJ GIANCHANDANI R/O B-101, UGF Flat, No. 3, Pansheel Vihar, Mayiya Nagar, South Delhi, Delhi-110017 declare that name of mine has been wrongly written as PAR-LAD RAI GIANCHANDANI in my PAN Card No. AAPC2213P. The actual name of mine is ASHOK GIANCHANDANI which may be amended accordingly.

**Name Change**  
I, SHAISTA DHARMA D/O SHAMIM AHMED R/O H-1204, MEPLA HEIGHT, SHUBHANT LOK, PHASE-1, GURJE GARM, HARYANA HAVE CHANGED MY NAME FROM SHAISTA DHARMA TO FOR ALL FUTURE PURPOSE.

**Name Change**  
I, DEEPAK KUMAR GROVER Son of Boodh Raj Grover Residing at House No-15/23 Near Tikona Park, Laxmi Garden Gurgaon-122001, have to changed my name Deepak Grover for all purpose

**PUBLIC NOTICE**  
It is for general information that I, ASHOK GIANCHANDANI S/o PAHILAJ GIANCHANDANI R/O B-101, UGF Flat, No. 3, Pansheel Vihar, Mayiya Nagar, South Delhi, Delhi-110017 declare that name of mine has been wrongly written as PAR-LAD RAI GIANCHANDANI in my PAN Card No. AAPC2213P. The actual name of mine is ASHOK GIANCHANDANI which may be amended accordingly.

**Name Change**  
I, SHAISTA DHARMA D/O SHAMIM AHMED R/O H-1204, MEPLA HEIGHT, SHUBHANT LOK, PHASE-1, GURJE GARM, HARYANA HAVE CHANGED MY NAME FROM SHAISTA DHARMA TO FOR ALL FUTURE PURPOSE.

**Name Change**  
I, DEEPAK KUMAR GROVER Son of Boodh Raj Grover Residing at House No-15/23 Near Tikona Park, Laxmi Garden Gurgaon-122001, have to changed my name Deepak Grover for all purpose

**Name Change**  
I, Tushar Kalia S/O Mukesh R/O House No-9221, Near Railway Road/Ashok Vihar Phase-1, Gurgaon, Haryana-122001, Have Changed My Name To Tushar Kataria For All Future Purpose

**Name Change**  
I, AAFREEN D/O IQBAL Residing at H NO 6756A461, MAZAR WALI GALI NO-1, CHAUHAN BANGAR, NEW SEELAMPUR, DELHI -110053 have changed my name to AAFREEN for all future purposes.

**Name Change**  
I, Jyoti Sethi W/O Rohan Khurana R/O B-602 Narwana Apartment Plot No 89, IP Extension, Patparganj Delhi 110092 have changed my name from Jyoti Sethi to Jyoti Khurana for all future purposes.

**Name Change**  
I, KM NIGAR TABASSUM W/O WASIM AHMAD Residing at N-9/12B FF, BAND GALI NO-15, BHAHMPURI, DELHI -110053 have changed my name to NIGAR for all future purposes.

**Name Change**  
I, AAFREEN D/O IQBAL Residing at H NO 6756A461, MAZAR WALI GALI NO-1, CHAUHAN BANGAR, NEW SEELAMPUR, DELHI -110053 have changed my name to AAFREEN for all future purposes.

**PUBLIC NOTICE**  
My client, Satish Sharma and his wife Meena Devi both R/O 423, Pandit Mohalla, Kundli, East Delhi, Delhi-110096 have severed all relationships terminated with their son Rajnish Sharma and disowned him from all their movable-immovable properties due to his misbehavior. If any person deals with him will do so at his own risk, cost consequences. My clients will not be responsible for his any acts.

**Name Change**  
I, MONALISA BAG D/O Bhimansar Bag R/O Flat No. B-202, Ninex RMG Residency, Sector-37C, The Esplanade Mall Gurgaon, Haryana-122001 Have Changed My Name To Monalisa Bag

**Name Change**  
I, AAFREEN D/O IQBAL Residing at H NO 6756A461, MAZAR WALI GALI NO-1, CHAUHAN BANGAR, NEW SEELAMPUR, DELHI -110053 have changed my name to AAFREEN for all future purposes.

**Name Change**  
I, Jyoti Sethi W/O Rohan Khurana R/O B-602 Narwana Apartment Plot No 89, IP Extension, Patparganj Delhi 110092 have changed my name from Jyoti Sethi to Jyoti Khurana for all future purposes.

**Name Change**  
I, KM NIGAR TABASSUM W/O WASIM AHMAD Residing at N-9/12B FF, BAND GALI NO-15, BHAHMPURI, DELHI -110053 have changed my name to NIGAR for all future purposes.

### ਅਚਾਨਕ ਟੁੱਟ ਕੇ ਵੱਖ ਹੋਇਆ ਟਾਇਰ ! ਤਿੰਨ ਦਰਜਨ ਲੋਕਾਂ ਨਾਲ ਖਰਿ ਕੇ ਲੰਘੀ ਮੰਤ

ਬੁਢਲਾ 26 ਅਕਤੂਬਰ। ਬੁਢਲਾ ਤੋਂ ਚੌਥੀ ਦੂਰ ਅੰਮ੍ਰਿਤਸਰ ਰੋਡ 'ਤੇ ਮੋਟਰ ਨੌੜੇ ਵਿੱਚ ਬੋਲੀ ਗੱਡੀ ਦਾ ਅਚਾਨਕ ਟਾਇਰ ਟੁੱਟ ਕੇ ਵੱਖ ਹੋ ਗਿਆ, ਜਿਸ ਕਾਰਨ ਗੱਡੀ ਸੜਕ ਕਿਨਾਰੇ ਲੱਗੇ ਰੁਖ਼ ਨਾਲ ਜਾ ਟਕਰਾਈ। ਇਸ ਹਾਦਸੇ ਵਿਚ 3 ਦਰਜਨ ਦੇ ਕਰੀਬ ਲੋਕਾਂ ਦੀ ਜਾਨ ਵਾਲ਼ ਵਾਲ਼ ਬੱਚ ਗਈ, ਪਰ ਉਹ ਗੰਭੀਰ ਰੂਪ ਵਿਚ ਜਖਮੀ ਦੌਸੇ ਜਾ ਰਿਹਾ ਹੈ। ਜਾਣਕ

## ਹਾਦਸਿਆਂ ਤੋਂ ਬਾਅਦ ਵੀ ਨਹੀਂ ਜਾਗਿਆ ਰੇਲਵੇ ਪ੍ਰਸ਼ਾਸਨ, ਹਾਦਸੇ ਵਾਲੇ ਟਰੈਕ 'ਤੇ 3 ਦਿਨ ਪਹਿਲਾਂ ਵੀ ਹੋਈ ਸੀ ਡੀਰੇਲਮੈਂਟ

ਜਲੰਧਰ 26 ਅਕਤੂਬਰ। ਰੇਲ ਗੱਡੀਆਂ ਦੀ ਡੀਰੇਲਮੈਂਟ (ਪਟੜੀ ਤੋਂ ਉਤਰਨਾ) ਕਈ ਨਵੀਂ ਗੱਲ ਨਹੀਂ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਰੇਲਵੇ ਵੱਲੋਂ ਜਾਂਚ ਕਮੇਟੀ ਬਣਾ ਦਿੱਤੀ ਜਾਂਦੀ ਹੈ ਪਰ ਜਿਸ ਟਰੈਕ 'ਤੇ ਬੀਤੇ ਦਿਨ (ਸਾਧੂਗੜ੍ਹ ਅਤੇ ਸਰਹਿੰਦ ਵਿਚਕਾਰ) ਦੇ ਮਾਲ ਗੱਡੀਆਂ ਦੀ ਟੈਂਕਰ ਹੋਈ, ਉਸ ਟਰੈਕ 'ਤੇ 3 ਦਿਨ ਪਹਿਲਾਂ ਵੀ ਡੀਰੇਲਮੈਂਟ ਦੀ ਘਟਨਾ ਵਾਪਰੀ ਸੀ ਅਤੇ ਇਸ ਦੌਰਾਨ ਕਈ ਬੱਗੀਆਂ ਟਰੈਕ ਤੋਂ ਉਤਰ ਗਈਆਂ ਸਨ ਪਰ ਰੇਲਵੇ ਨੇ ਇਸ ਤੋਂ ਕੋਈ ਸ਼ਬਕ ਨਹੀਂ ਲਿਆ, ਜਿਸ ਤੋਂ ਬਾਅਦ ਅੱਜ ਫਿਰ ਹਾਦਸਾ ਵਾਪਰ ਗਿਆ। ਬੀਤੇ 30 ਮਈ ਨੂੰ ਦੁਪਹਿਰ ਤਕਰੀਬਨ 3.30 ਵਜੇ ਦਿੱਲੀ ਮਾਰਗ 'ਤੇ ਸਾਧੂਗੜ੍ਹ-ਸਰਹਿੰਦ ਨੇੜੇ ਇੱਕ ਮਾਲ ਗੱਡੀ ਦੇ ਪਹਿਲੇ ਟਰੈਕ ਤੋਂ ਉਤਰ ਗਏ ਸਨ ਅਤੇ ਇਸ ਕਾਰਨ 'ਵੇਦੇ ਭਾਰਤ' ਸਮੇਤ ਕਈ ਰੇਲ ਗੱਡੀਆਂ ਪੁਰਾਵਿਤ ਹੋਈਆਂ ਸਨ। ਘਟਨਾ ਵਾਲੀ ਥਾਂ ਵੱਖਰੀ ਹੋ ਸਕਦੀ ਹੈ ਪਰ ਸ਼ਨੀਵਾਰ ਦਾ ਹਾਦਸਾ ਵੀ ਇਸ ਟਰੈਕ 'ਤੇ ਵਾਪਰਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਇੱਕ ਮਾਲ ਗੱਡੀ ਦਾ ਟਰੈਕ ਤੋਂ ਉਤਰਨਾ ਅਤੇ ਅੱਜ ਉਹੀ ਹਾਦਸਾ ਮੁੜ ਵਾਪਰਨਾ ਕਈ ਸਵਾਲ ਖੜ੍ਹੇ ਕਰਦਾ ਹੈ। ਬੀਤੇ ਦਿਨ ਜਦੋਂ ਇਹ ਹਾਦਸਾ ਵਾਪਰਿਆ ਤਾਂ ਰਾਤ ਦਾ ਸਮਾਂ ਸੀ, ਜ਼ੋਰ ਇਹ ਹਾਦਸਾ ਦਿਨ ਵੇਲੇ ਵਾਪਰਿਆ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਵਾਪਰੇ ਹਾਦਸਿਆਂ ਤੋਂ ਬਾਅਦ ਵੀ ਰੇਲਵੇ ਵੱਲੋਂ ਢੁੱਕਵੇਂ



ਕਾਰਨ ਰੇਲਵੇ ਦੀ ਕਾਰਜਪ੍ਰਣਾਲੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਦੇ ਨਾਲ ਹੀ ਇੱਕ ਹੋਰ ਹਾਦਸੇ ਦੌਰਾਨ ਜਲੰਧਰ ਤੋਂ ਆਪਣੇ-ਆਪ ਚੱਲ ਕੇ ਇੱਕ ਮਾਲ ਗੱਡੀ ਮੁਕੱਰੀਆਂ ਪਹੁੰਚ ਗਈ ਸੀ। ਇਸ ਸਾਲ ਕੁਝ

ਮਹੀਨੇ ਪਹਿਲਾਂ ਜੇਮੂ-ਕਸਮੀਰ ਤੋਂ ਇੱਕ ਮਾਲ ਗੱਡੀ (14806-ਆਰ) ਬਿਨਾਂ ਡਰਾਈਵਰ-ਗਾਰਡ ਦੇ ਪੰਜਾਬ ਪਹੁੰਚ ਗਈ ਸੀ। ਤਕਰੀਬਨ 80 ਕਿਲੋਮੀਟਰ ਤੱਕ ਕਾਰਨ ਟਰੇਨ ਇਸੇ ਤਰ੍ਹਾਂ ਚੱਲਦੀ ਰਹੀ। ਉਸ ਸਮੇਂ ਕਈ ਸਟੇਸ਼ਨਾਂ 'ਤੇ ਟਰੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਆਖਿਰਕਾਰ ਲੋਕੜ ਦੇ ਸਟੇਸ਼ਨ ਲਗਾ ਕੇ ਟਰੇਨ ਨੂੰ ਰੋਕਿਆ ਗਿਆ ਸੀ। ਇਸ ਸਾਲ ਦੇ ਪਹਿਲੇ ਮਹੀਨੇ ਜਗਰਾਓ ਵਿਚ ਸਿਟਿੰਗ ਦੌਰਾਨ ਇੱਕ ਮਾਲ ਗੱਡੀ ਦੇ ਪਹਿਲੇ ਪਟੜੀ ਤੋਂ ਉਤਰ ਗਏ ਸਨ। ਜਦੋਂ ਮਾਲ ਗੱਡੀ ਦੀ ਸਿਟਿੰਗ ਕੀਤੀ ਜਾ ਰਹੀ ਸੀ ਤਾਂ ਦੋ ਪਹਿਲੇ ਟਰੈਕ ਤੋਂ ਉਤਰ ਗਏ। ਮੌਕੇ 'ਤੇ ਪਹੁੰਚੀ ਐਕਸੀਡੈਂਟ ਰਿਲੀਫ ਗੱਡੀ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੇ ਤਕਰੀਬਨ 5 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਹਿਲਾਂ ਨੂੰ ਟਰੈਕ 'ਤੇ ਚੜ੍ਹਾਇਆ। ਜਾਂਚ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਜਦੋਂ ਮਾਲ ਗੱਡੀ ਜਗਰਾਓ ਸਟੇਸ਼ਨ 'ਤੇ ਖੜ੍ਹੀ ਸੀ ਤਾਂ ਪੁਰਾਇਟ ਮੇਨ ਨੇ ਇੱਕ ਰੇਕ ਦੀ ਬੁੱਕ ਚੋਨ ਲਗਾ ਦਿੱਤੀ ਸੀ, ਜਿਸ ਕਾਰਨ ਰੇਕ ਅੱਗੇ ਨਹੀਂ ਵਧ ਸਕਦਾ ਸੀ। ਹਾਦਸੇ ਤੋਂ ਬਾਅਦ ਅਧਿਕਾਰੀ ਮੌਕੇ 'ਤੇ ਜਾ ਕੇ ਜਾਂਚ ਕਰ ਰਹੇ ਹਨ ਅਤੇ ਰਾਹਤ ਕਾਰਜ ਜਾਰੀ ਹਨ। ਇਸੇ ਸਾਲ 23 ਮਾਰਚ ਨੂੰ ਗੁਜਰਾਤ ਦੇ ਵਡੋਦਰਾ ਤੋਂ 50 ਤੋਲ ਟੈਂਕਰਾਂ ਨੂੰ ਲੈ ਕੇ ਮਾਲ ਗੱਡੀ (ਬੀ. ਟੀ. ਪੀ. ਐੱਨ.) ਜਲੰਧਰ ਤੋਂ ਸੂੱਚੀ ਪਿੰਡ ਵਿਚ ਰੁਕਣ ਦੀ ਬਜਾਏ 40 ਕਿਲੋਮੀਟਰ ਅੱਗੇ ਹੁਸਿਆਰਪੁਰ ਦੇ ਟਾਂਡਾ ਜਾ ਪਹੁੰਚੀ। ਜਦੋਂ ਰੇਲਵੇ ਅਧਿਕਾਰੀਆਂ ਨੂੰ ਇਸ ਗਲਤੀ ਦਾ ਪਤਾ ਲੱਗਿਆ ਤਾਂ ਉਕਤ ਟਰੇਨ ਨੂੰ ਸੂੱਚੀ ਪਿੰਡ ਵਾਪਸ ਲਿਆਂਦਾ ਗਿਆ ਸੀ। ਇਸ ਟਰੇਨ ਦੇ 47 ਟੈਂਕਰਾਂ 'ਚ ਪੈਟਰੋਲ ਅਤੇ 3 ਟੈਂਕਰਾਂ 'ਚ ਡੀਜ਼ਲ ਸੀ

## ਮੁੰਡਿਆਂ ਦੇ ਸਿਰ ਉਪਰੋਂ ਗੋਲੀ ਵਾਂਗ ਲੰਘਿਆ ਉੱਡਣਾ ਸੱਪ, ਜਲਾਲਾਬਾਦ ਦੀ ਵੀਡੀਓ ਦੇਖ ਹੋਵੇਗੇ ਹੈਰਾਨ

ਜਲਾਲਾਬਾਦ 26 ਅਕਤੂਬਰ। ਜਲਾਲਾਬਾਦ ਵਿਚ ਹਵਾ 'ਚ ਉੱਡਦੇ ਸੱਪ ਦੀ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਘਟਨਾ ਪਿੰਡ ਖੱਗੋ ਮੋੜ ਦੀ ਹੈ, ਜਿਥੇ ਇੱਕ ਸੈਲੂਨ ਦੇ ਬਾਹਰ ਬੈਠੇ ਨੌਜਵਾਨਾਂ ਦੇ ਉਪਰੋਂ ਉੱਡਣਾ ਸੱਪ ਤੇਜ਼ੀ ਨਾਲ ਲੰਘਿਆ। ਇਹ ਮੌਜੂਦਾ ਦੇਖ ਉਨ੍ਹਾਂ ਦੀ ਹੱਸ ਉੱਡ ਗਈ। ਸੈਲੂਨ ਸੰਚਾਲਕ ਦਾ ਕਹਿਣਾ ਹੈ ਕਿ ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਸੀ. ਟੀ. ਵੀ. ਕੈਮਰੇ ਵਿਚ ਉੱਡਣਾ ਸੱਪ ਸਾਫ ਦਿਖਾਈ ਦੇ ਰਿਹਾ ਹੈ ਅਤੇ ਨੌਜਵਾਨ ਤੇਜ਼ੀ ਨਾਲ ਭੱਜਦੇ ਹੋਏ ਵੀ ਨਜ਼ਰ ਆ ਰਹੇ ਹਨ। ਜਾਣਕਾਰੀ ਦਿੰਦੇ ਹੋਏ ਪਿੰਡ ਬੱਗੋ



ਕੋ ਮੋੜ ਨੇੜੇ ਹੋਰ ਸੈਲੂਨ ਦੇ ਸੰਚਾਲਕ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵੀਡੀਓ 1 ਜੂਨ ਨੂੰ ਰਾਤ 8.15 ਵਜੇ ਦੇ ਕਰੀਬ ਦੀ ਹੈ। ਚੋਣਾਂ ਕਾਰਨ ਸੈਲੂਨ 'ਚ ਜ਼ਿਆਦਾ ਕੋਮ ਨਹੀਂ ਸੀ, ਸੈਲੂਨ ਵਿਚ ਕੋਮ ਕਰਨ ਵਾਲੇ ਲੜਕੇ ਸਮੇਤ ਉਹ ਬਾਹਰ ਖੜ੍ਹਾ ਸੀ। ਇਸ ਦੌਰਾਨ ਉਨ੍ਹਾਂ ਦੇ ਸਿਰ ਉਪਰੋਂ ਉੱਡਣਾ ਸੱਪ ਤੇਜ਼ੀ ਨਾਲ ਲੰਘਿਆ। ਇਸੇ ਬਸ ਨਹੀਂ ਇਸ ਤੋਂ ਬਾਅਦ ਉੱਡਣਾ ਸੱਪ ਉਨ੍ਹਾਂ ਦੇ ਪਿੱਛੇ ਪੈ ਗਿਆ ਅਤੇ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਕ ਵਾਰ ਨਹੀਂ ਸਗੋਂ ਦੋ ਵਾਰ ਸੱਪ ਉਸ ਦੀ ਦੁਕਾਨ 'ਤੇ ਉੱਡਦਾ ਆਇਆ ਅਤੇ ਦੁਕਾਨ ਦੇ ਸ਼ੀਸ਼ੇ ਨਾਲ ਟਕਰਾਅ ਗਿਆ। ਚਰਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਸੈਲੂਨ ਦਾ ਸੀਸਾ ਬੰਦ ਕਰਕੇ ਆਪਣੀ ਜਾਨ ਬਚਾਈ। ਇਹ ਸੱਪ ਕਿੱਥੋਂ ਆਇਆ ਅਤੇ ਕਿੱਥਰ ਗਿਆ ਇਸ ਦਾ ਪਤਾ ਨਹੀਂ ਲੱਗ ਸਕਿਆ।

## ਉੱਤਰੀ ਰੇਲਵੇ ਫਿਰੋਜਪੁਰ ਨੇ ਮਈ ਮਹੀਨੇ 'ਚ ਟਿਕਟਾਂ ਦੀ ਚੈਕਿੰਗ ਦੌਰਾਨ 3.04 ਕਰੋੜ ਦਾ ਜੁਰਮਾਨਾ ਵਸੂਲਿਆ

ਜੇਤੋਂ 26 ਅਕਤੂਬਰ। ਉੱਤਰੀ ਰੇਲਵੇ ਦੇ ਫਿਰੋਜਪੁਰ ਡਵੀਜ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਿਰੋਜਪੁਰ ਡਵੀਜ਼ਨ ਦੀ ਟਿਕਟ

ਜਾਂ ਬੇਨਿਯਮੀ ਨਾਲ ਸਫਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨਾ ਵਜੋਂ ਕਰੀਬ 3.04 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ। ਹੁਣ,

ਨਾਲ ਸਬੰਧਿਤ ਲੈਣ-ਦੇਣ ਤੋਂ 1.31 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ, ਜੋ ਮਈ ਮਹੀਨੇ ਵਿੱਚ ਵੱਧ ਕੇ 7.30 ਲੱਖ ਰੁਪਏ ਹੋ ਗਿਆ। ਜਨਵਰੀ ਅਤੇ ਮਈ ਦੇ ਮਹੀਨਿਆਂ ਲਈ ਕੋਡ/ ਸਕੈਨਿੰਗ ਰਾਹੀਂ ਕਮਾਈ ਕੀਤੀ ਆਮਦਨ ਦੀ ਤੁਲਨਾ ਕਰਦੇ ਹੋਏ, ਫਿਰੋਜਪੁਰ ਡਵੀਜ਼ਨ ਵਿੱਚ 557 ਫੀਸਦੀ ਵਾਧਾ ਹੋਇਆ ਹੈ। ਫਿਰੋਜਪੁਰ ਡਵੀਜ਼ਨ ਵਿੱਚ ਸਮੇਂ-ਸਮੇਂ 'ਤੇ ਰੇਲਵੇ ਯਾਤਰੀਆਂ ਨੂੰ ਕੋਡ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਉਪਭੋਗਤਾਵਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ-ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ 'ਤੇ ਕੈਮਰੇ ਰੱਖਣ ਤੋਂ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਮਈ ਮਹੀਨੇ ਦੌਰਾਨ ਸਟੇਸ਼ਨ ਕੰਪਲੈਕਸ (ਐੱਟੀ ਲਿਟਰਿਗ ਐਕਟ) ਵਿੱਚ ਕੂੜਾ ਸੁੱਟਣ ਵਾਲੇ 301 ਯਾਤਰੀਆਂ ਤੋਂ 54 ਜੁਰਮਾਨੇ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ। ਇਸ ਤੋਂ ਇਲਾਵਾ ਯਾਤਰੀਆਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਸਫਾਈ ਮੁਹਿੰਮ ਵੀ ਚਲਾਈ ਜਾਂਦੀ ਹੈ।

## ਲੋਕ ਸਭਾ ਚੋਣਾਂ ਵਿਚ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ


ਤਰਨਤਾਰਨ 26 ਅਕਤੂਬਰ। ਲੋਕ ਸਭਾ ਚੋਣਾਂ ਵਿਚ ਰਿਟਰਨਿੰਗ ਅਫਸਰ ਵੱਲੋਂ ਵੱਖ-ਵੱਖ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ, ਜਿਸ ਦੇ ਚੱਲਦੇ ਕਈ ਕਰਮਚਾਰੀਆਂ ਵੱਲੋਂ ਰਿਟਰਨਿੰਗ ਅਫਸਰ ਦੇ ਹੁਕਮਾਂ ਨੂੰ ਟਿੱਚ ਜਾਣਿਆ ਗਿਆ ਸੀ। ਜਿਸ ਸਬੰਧੀ ਰਿਟਰਨਿੰਗ ਅਫਸਰ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸੇ ਤਹਿਤ ਡਿਊਟੀ ਵਿਚ ਗੈਰ ਹਾਜ਼ਰ ਰਹਿਣ ਦੇ ਚੱਲਦਿਆਂ ਇੱਕ ਕਰਮਚਾਰੀ ਖਿਲਾਫ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਮ ਸਭਾ ਚੋਣਾਂ ਵਿਚ ਰਿਟਰਨਿੰਗ ਅਫਸਰ ਕੋਮ ਡਿਪਟੀ ਕਮਿਸ਼ਨਰ ਸਦੀਪ ਕੁਮਾਰ ਦੇ ਹੁਕਮਾਂ ਤਹਿਤ

ਅਮਰਜੀਤ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਮਕਾਨ ਨੰਬਰ ਸੱਤ ਬਾਬਾ ਦੀਪ ਸਿੰਘ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਦੀ ਲਾਪੁਵਾਰੀ ਅਤੇ ਇਨਕਾਰੀ ਕੀਤੀ ਜਾਣੀ ਪਾਈ ਗਈ ਹੈ। ਜਿਸ ਤੋਂ ਬਾਅਦ ਰਿਟਰਨਿੰਗ ਅਫਸਰ ਦੇ ਆਦੇਸ਼ਾਂ ਤਹਿਤ ਸਹਾਇਕ ਰਿਟਰਨਿੰਗ ਕੋਮ ਉੱਪ ਮੰਡਲ ਮਨਿਸਟਰੇਟ ਖੜ੍ਹਕ ਸਾਹਿਬ ਸਚਿਨ ਪਾਠਕ ਦੇ ਬਿਆਨਾਂ ਤਹਿਤ ਅਮਰਜੀਤ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੀ ਗੋਇੰਦਵਾਲ ਸਾਹਿਬ ਦੇ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫਸਰ ਦੇ ਬਿਆਨਾਂ ਹੇਠ ਅਮਰਜੀਤ ਸਿੰਘ ਖਿਲਾਫ ਪਰਚਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੌਲਿੰਗ ਪਾਰਟੀਆਂ ਦੀ ਰਵਾਨਗੀ ਵਿਚ ਅੜਿਕਾ ਪੈ ਰਿਹਾ ਸੀ। ਇਸ ਦੌਰਾਨ ਅਮਰਜੀਤ ਸਿੰਘ ਵੱਲੋਂ ਡਿਊਟੀ ਦੌਰਾਨ ਲਾਪੁਵਾਰੀ ਅਤੇ ਇਨਕਾਰੀ ਕੀਤੀ ਜਾਣੀ ਪਾਈ ਗਈ ਹੈ। ਜਿਸ ਤੋਂ ਬਾਅਦ ਰਿਟਰਨਿੰਗ ਅਫਸਰ ਦੇ ਆਦੇਸ਼ਾਂ ਤਹਿਤ ਸਹਾਇਕ ਰਿਟਰਨਿੰਗ ਕੋਮ ਉੱਪ ਮੰਡਲ ਮਨਿਸਟਰੇਟ ਖੜ੍ਹਕ ਸਾਹਿਬ ਸਚਿਨ ਪਾਠਕ ਦੇ ਬਿਆਨਾਂ ਤਹਿਤ ਅਮਰਜੀਤ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੀ ਗੋਇੰਦਵਾਲ ਸਾਹਿਬ ਦੇ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫਸਰ ਦੇ ਬਿਆਨਾਂ ਹੇਠ ਅਮਰਜੀਤ ਸਿੰਘ ਖਿਲਾਫ ਪਰਚਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

## ਸਰਕਾਰੀ ਨੌਕਰੀ ਦਾ ਝਾਂਸਾ ਦੇ ਔਰਤ ਨਾਲ ਮਾਰੀ ਦੇ ਲੱਖ ਰੁਪਏ ਦੀ ਠੱਗੀ, ਦੋ ਨਾਮਜ਼ਦ

ਤਰਨਤਾਰਨ 26 ਅਕਤੂਬਰ। ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ 2 ਲੱਖ 10 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਖਿਲਾਫ ਥਾਣਾ ਸੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਪਰਚਾ ਦਰਜ ਕਰ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਤਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਦੁਲਚੀਪੁਰ ਨੇ ਜਿਲੇ ਦੇ ਐੱਸ. ਐੱਸ. ਪੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੂੰ ਸਰਕਾਰੀ ਨੌਕਰੀ ਦੇਣ ਲਈ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਪਾਸੀ ਪਿੰਡ ਕੰਗ ਅਤੇ ਰਣਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਕੰਗ ਨੇ 2 ਲੱਖ 10 ਹਜ਼ਾਰ ਰੁਪਏ



ਵਸੂਲ ਕੀਤੇ ਹਨ ਪਰ ਉਸਨੂੰ ਨਾ ਤਾਂ ਸਰਕਾਰੀ ਨੌਕਰੀ ਦਿੱਤੀ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਜਿਸ ਸਬੰਧੀ ਜਿਲ੍ਹੇ ਦੇ ਐੱਸ. ਐੱਸ. ਪੀ. ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਸਾਈਬਰ ਸ਼ਾਖਾ ਨੂੰ ਆਦੇਸ਼ ਜਾਰੀ ਕੀਤੇ, ਜਿਸ ਤੋਂ ਬਾਅਦ ਕੀਤੀ ਗਈ ਜਾਂਚ ਵਿਚ ਉਕਤ ਦੋਵਾਂ ਮੁਲਜ਼ਮਾਂ ਵੱਲੋਂ ਧੋਖਾਧੜੀ ਕਰਨਾ ਤਸਦੀਕ ਪਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੀ ਗੋਇੰਦਵਾਲ ਸਾਹਿਬ ਦੇ ਏ. ਐੱਸ. ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਗੁਰਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਡਾਪੋਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

## ਅੰਮ੍ਰਿਤਸਰ 'ਚ ਰੇਡ ਕਰਨ ਗਈ ਪੰਜਾਬ ਪੁਲਸ, ਜਦੋਂ ਘਰ ਦੀ ਤਲਾਸ਼ੀ ਲਈ ਤਾਂ ਉੱਡੇ ਹੋਸ਼

ਲੋਧੜੇ 26 ਅਕਤੂਬਰ। ਪੁਲਸ ਜਲ੍ਹਾ ਅੰਮ੍ਰਿਤਸਰ ਦਿਹਾੜੀ ਅਧੀਨ ਆਉਂਦੇ ਪੁਲਸ ਥਾਣਾ ਲੋਧੜੇ ਦੇ ਸਰਹੱਦੀ ਪਿੰਡ ਕਾਂਕੜ ਵਿਖੇ ਉੱਚ ਅਧਿਕਾਰੀ ਦੀਆਂ ਹਦਾਇਤਾਂ ਅਤੇ ਡੀ.ਐੱਸ.ਪੀ ਅਟਾਰੀ ਸੁਖਜਿੰਦਰ ਬਾਪਰ, ਬੀ. ਐੱਸ. ਐੱਫ. ਰਾਮ ਤੀਰਥ ਅਤੇ ਪੁਲਸ ਚੌਕੀ ਕਾਂਕੜ ਦੀ ਪੁਲਸ ਵੱਲੋਂ ਸਰਹੱਦੀ ਪਿੰਡ ਕਾਂਕੜ ਵਿਖੇ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪਿੰਡ ਕਾਂਕੜ ਦੇ ਘਰ ਰੇਡ ਦੌਰਾਨ ਕਰੋੜਾਂ ਦੀ ਡਰੱਗ ਮਨੀ ਸਮੇਤ ਦੋਵਾਂ ਨੂੰ ਕਾਬੂ ਕੀਤਾ ਗਿਆ। ਉਕਤ ਵਿਅਕਤੀ ਹੋਰਿੰਦ ਵੇਚਣ ਦਾ ਯੋਜਨਾ ਬਣਾ ਕਰਦੇ ਸਨ। ਹੋਰਿੰਦ ਦੇ ਪੈਸੇ ਵੱਟ ਕੇ ਸਰਹੱਦ ਪਾਰ ਬੈਠੇ ਸਮੱਗਲਰਾਂ ਨੂੰ ਭੇਜਦੇ ਹਨ। ਪੁਲਸ ਤੋਂ ਬੀ. ਐੱਸ. ਐੱਫ ਵੱਲੋਂ ਰੇਡ ਕਰਨ 'ਤੇ ਉਕਤ ਵਿਅਕਤੀਆਂ ਘਰੋਂ ਲੋਹੇ ਵਾਲੀ ਪੇਟੀ ਵਿਚੋਂ ਇੱਕ ਕਰੋੜ ਕਾਂਕੜ ਵਿਖੇ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪਿੰਡ ਕਾਂਕੜ ਦੇ ਘਰ ਰੇਡ ਦੌਰਾਨ ਕਰੋੜਾਂ ਦੀ ਡਰੱਗ ਮਨੀ ਸਮੇਤ ਦੋਵਾਂ ਨੂੰ ਕਾਬੂ ਕੀਤਾ ਗਿਆ। ਉਕਤ ਵਿਅਕਤੀ ਹੋਰਿੰਦ ਵੇਚਣ ਦਾ ਯੋਜਨਾ ਬਣਾ ਕਰਦੇ ਸਨ। ਹੋਰਿੰਦ ਦੇ ਪੈਸੇ ਵੱਟ ਕੇ ਸਰਹੱਦ ਪਾਰ ਬੈਠੇ ਸਮੱਗਲਰਾਂ ਨੂੰ ਭੇਜਦੇ ਹਨ। ਪੁਲਸ ਤੋਂ ਬੀ. ਐੱਸ. 97 ਲੱਖ 14 ਹਜ਼ਾਰ 650 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਇਸ ਸਬੰਧੀ ਪੁਲਸ ਥਾਣਾ ਲੋਧੜੇ ਵਿਖੇ ਉਕਤ ਵਿਅਕਤੀਆਂ ਖਿਲਾਫ 21, 27-ਏ, 29-61-85 ਐੱਨ.ਡੀ.ਪੀ.ਐੱਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

**ਦਿੱਲੀ ਪੁਲਿਸ**  
ਸਾਂਝੀ ਸੇਵਾ ਨਿਆਂ

# ਦੀਵਾਲੀ ਮਨਾਓ

**ਖੁਸ਼ੀਆਂ ਅਤੇ ਸਮ੍ਰਿਧੀ ਦੇ ਨਾਲ**  
**ਇਨ੍ਹਾਂ ਤਿਹਾਰਾਂ 'ਚ ਦਿੱਲੀ ਨੂੰ ਸੁਰੱਖਿਅਤ ਰੱਖਣ 'ਚ ਸਾਡੀ ਮਦਦ ਕਰੋ**

ਆਪਣੇ ਇਲਾਕੇ 'ਚ ਕਿਸੀ ਵੀ ਸ਼ੱਕੀ ਗਤਿਵਿਧੀ/ਲਾਵਾਰਿਸ ਵਸਤੂ ਦੇ ਬਾਰੇ 'ਚ ਫੋਨ ਸੂਚਿਤ ਕਰੋ, ਹੇਲਪਲਾਈਨ ਨੰਬਰ 14547 'ਤੇ ਕਾਲ ਕਰੋ, ਤੁਰਾਨਤੀ ਪਹਿਚਾਣ ਗੁਪਤ ਰੱਖੀ

ਪੁਲਿਸ ਸਤਿਅਾਪਨ ਦੇ ਬਿਨਾਂ ਆਪਣੇ ਪਰਿਸਰਾਂ ਨੂੰ ਕਿਰਾਏ 'ਤੇ ਨਾ ਦਿਓ

ਹੌਟਲ ਜਾਂ ਗੇਸਟ ਹਾਊਸ 'ਚ ਕਮਰਾ ਦੇਣ ਤੋਂ ਪਹਿਲਾਂ ਮਹਿਮਾਨ ਦੀ ਪਹਿਚਾਣ ਸੁਨਿਸ਼ਚਿਤ ਕਰੋ

ਕਾਰ, ਮੋਟਰਸਾਈਕਲ 'ਤੇ ਸਕੂਟਰ ਨੂੰ ਵੇਚਣ ਤੋਂ ਪਹਿਲਾਂ ਖਰੀਦਦਾਰ ਦੀ ਪਹਿਚਾਣ ਸੁਨਿਸ਼ਚਿਤ ਕਰ ਲਓ

ਭੀੜ-ਭਾੜ ਵਾਲੀਆਂ ਥਾਵਾਂ 'ਤੇ ਵਧੇਰੇ ਚੌਕਸੀ ਵਰਤੋ

## ਦਿੱਲੀ ਪੁਲਿਸ ਦੀ ਤਰਫ ਤੋਂ ਦੀਵਾਲੀ ਦੀਆਂ ਹਾਰਦਿਕ ਸੁਭਕਾਮਨਾਵਾਂ

ਪੁਲਿਸ ਆਯੁਕਤ, ਦਿੱਲੀ ਨੂੰ ਈ-ਮੇਲ ਕਰੋ [cp.sanjayarora@delhipolice.gov.in](mailto:cp.sanjayarora@delhipolice.gov.in) | ਲਿਖੋ: ਪੁਲਿਸ ਆਯੁਕਤ, ਦਿੱਲੀ ਨੂੰ ਪੋਸਟ ਬੱਕਸ ਨੰ. 171, ਜੀਪੀਓ, ਨਵੀਂ ਦਿੱਲੀ 'ਤੇ

@DelhiPoliceOfficial @DelhiPolice @delhi.police\_official @DelhiPoliceofficial delhipolice.nic.in

ਤੁਰੰਤ ਪੁਲਿਸ ਸਹਾਇਤਾ ਦੇ ਲਈ 112 ਨੰਬਰ 'ਤੇ ਕਾਲ ਕਰੋ | ਪੁਲਿਸ ਨੂੰ ਸੂਚਨਾ ਦੇਣ ਤੋਂ ਪਹਿਲਾਂ ਕਾਲ ਕਰੋ 14547

DP/8/22/2024



ਤਿਉਹਾਰ ਵਿਸ਼ੇਸ਼ ਰੇਲਗੱਡੀਆਂ-2024

ਦੀਵਾਲੀ ਅਤੇ ਫੱਠ ਪੂਜਾ ਤਿਉਹਾਰਾਂ ਦੇ ਦੌਰਾਨ ਰੇਲਗੱਡੀਆਂ ਦੇ ਸੁਵਿਧਾਜਨਕ ਆਉਣ ਜਾਣ ਲਈ ਉਤਰ ਰੇਲਵੇ ਦੁਆਰਾ ਹੇਠ ਪੇਂਡਰੀ ਰੇਲਾਂ ਦੇ ਸਹਿਯੋਗ ਨਾਲ ਹੇਠਾਂ ਨਿਖਤ ਤਿਉਹਾਰ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣਗੀਆਂ, ਜਿਨ੍ਹਾਂ ਦਾ ਵੇਰਵਾ ਹੇਠਾਂ ਅਨੁਸਾਰ ਹੈ:-

Table with 10 columns: Train No., Station, Start Time, End Time, Train Name, and Remarks. Contains detailed schedule for special trains during Diwali and Dussehra.

ਉਤਰ ਰੇਲਵੇ ਨੈਟਵਰਕ ਤੋਂ ਕੇ ਗੁਜਰਨ ਵਾਲੀਆਂ ਤਿਉਹਾਰ ਵਿਸ਼ੇਸ਼ ਰੇਲਗੱਡੀਆਂ ਦੀ ਸੂਚੀ

Table with 10 columns: Train No., Station, Start Time, End Time, Train Name, and Remarks. Contains detailed schedule for special trains from the Northern Railway network.

Large table with 10 columns: Train No., Station, Start Time, End Time, Train Name, and Remarks. Contains detailed schedule for special trains from various railway zones.

ਰੇਲਗੱਡੀਆਂ ਨੂੰ ਅਨੁਰੋਧ ਕੀ ਕੇ ਕਿਸੇ ਵੀ ਹੋਰ ਸਾਫ਼ਟਵੇਅਰ ਦੀ ਸਹਾਇਤਾ ਵਿਚ ਪੈਟ ਵਾਲੇ ਸਟੇਸ਼ਨ ਅਤੇ ਉਹਨਾਂ ਦੀ ਵਿਸਤ੍ਰਿਤ ਸਮੇਂ-ਸਾਰਣੀ ਦੀ ਸਹਾਇਤਾ ਦੇ ਨਾਲੀ ਰੇਲਮਾਫ਼ਦ ਰੇਲਪਲਾਈਨ ਨੰ. 139 ਉੱਤੇ ਸੰਪਰਕ ਕਰਨ ਜਾਂ ਰੇਲਵੇ ਦੀ ਵੈਬਸਾਈਟ https://enquiry.indianrail.gov.in ਜਾਂ NTES App ਵੇਖੋ।

Logo of Indian Railways and website information: www.nr.indianrailways.gov.in



# ਸਿਹਤ ਮੰਤਰੀ ਨੇ ਸਰਕਾਰੀ ਰਜਿਦਰਾ ਹਸਪਤਾਲ 'ਚ 6 ਕਰੋੜ ਰੁਪਏ ਦੀ ਲਾਗਤ ਨਾਲ ਪਰਾਲੀ ਨਾ ਜਲਾਉਣ ਸੰਬੰਧੀ ਟੀਐਸਪੀਐਲ ਨੇ ਲਗਵਾਇਆ ਮੈਗਾ ਕੈਂਪ

### ਈ.ਐਨ.ਟੀ., ਉਨਕਾਲੋਜੀ ਤੋਂ ਪੈਡਿਆਟ੍ਰਿਕਸ ਸਰਜਰੀ ਦੇ 3 ਮੌਡਲਰ ਆਪਰੇਸ਼ਨ ਥੀਏਟਰ ਮਰੀਜ਼ਾਂ ਲਈ ਵਰਦਾਨ ਸਾਬਤ ਹੋਣਗੇ : ਡਾ. ਬਲਬੀਰ ਸਿੰਘ

ਪਟਿਆਲਾ, 26 ਅਕਤੂਬਰ-- ਅਮਰਜੀਤ ਸਿੰਘ ਲਾਂਬਾ-- ਕੌਮੀ ਪਤ੍ਰਿਕਾ ਬਿਊਰੋ-- ਪੰਜਾਬ ਦੇ ਮੌਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸ਼ੁੱਠੇ ਵਿੱਚ ਸਿਹਤ ਖਰਚੇ ਦੀ ਲਿਸਟਾਂ ਤੋਂ ਮੌਡੀਕਲ ਸਿੱਖਿਆ ਅਤੇ ਖੋਜ ਨੂੰ ਰਾਜਿਦਰਾ ਹਸਪਤਾਲ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਮਗਰੋਂ ਨਵੇਂ ਬਣਾਏ 3 ਹੋਰ ਈ.ਐਨ.ਟੀ., ਉਨਕਾਲੋਜੀ ਤੇ ਪੈਡਿਆਟ੍ਰਿਕਸ ਸਰਜਰੀ ਦੇ ਅਲਟਰਾ ਮਾਡਰਨ, ਅਤਿਅਧੁਨਿਕ ਮੌਡਲਰ ਆਪਰੇਸ਼ਨ ਥੀਏਟਰਾਂ ਦਾ ਉਦਘਾਟਨ ਕਰਕੇ ਮਰੀਜ਼ਾਂ ਨੂੰ ਸਮਰਪਿਤ ਕਰਨ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲੀ ਵਾਰੀ 7.5 ਕਰੋੜ ਰੁਪਏ ਦੀ ਲਾਗਤ ਨਾਲ 4 ਮੌਡਲਰ ਆਪਰੇਸ਼ਨ ਥੀਏਟਰਾਂ ਨੂੰ ਸਮਰਪਿਤ ਕੀਤੇ ਗਏ ਸਨ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ, ਜਿਸ ਤਹਿਤ



ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਰਕਾਰੀ ਰਾਜਿਦਰਾ ਹਸਪਤਾਲ ਵਿਖੇ 3 ਅਤਿਅਧੁਨਿਕ ਮੌਡਲਰ ਆਪਰੇਸ਼ਨ ਥੀਏਟਰਾਂ ਦਾ ਉਦਘਾਟਨ ਕਰਦੇ ਹੋਏ।

ਰਾਜਿਦਰਾ ਹਸਪਤਾਲ ਨੂੰ ਸਰਕਾਰ ਵੱਲੋਂ ਲਗਾਤਾਰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਆਪਰੇਸ਼ਨ ਥੀਏਟਰ ਏਮਜਨ ਜਾਂ ਫਿਰ ਪੀਜੀਆਈ ਵਰਗੀਆਂ ਸੇਸ਼ਾਵਾਂ ਵਿੱਚ ਹਨ ਅਤੇ ਇਹ ਸੁਵਿਧਾਵਾਂ ਵੱਡੇ ਤੋਂ ਵੱਡੇ ਕਾਰਪੋਰੇਟ ਹਸਪਤਾਲਾਂ ਵਿੱਚ ਵੀ ਨਹੀਂ ਹਨ, ਜਿਸ ਲਈ ਇਹ ਮੌਡਲਰ

ਰਾਜਿਦਰਾ ਹਸਪਤਾਲ ਨੂੰ ਸਰਕਾਰ ਵੱਲੋਂ ਲਗਾਤਾਰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਆਪਰੇਸ਼ਨ ਥੀਏਟਰ ਏਮਜਨ ਜਾਂ ਫਿਰ ਪੀਜੀਆਈ ਵਰਗੀਆਂ ਸੇਸ਼ਾਵਾਂ ਵਿੱਚ ਹਨ ਅਤੇ ਇਹ ਸੁਵਿਧਾਵਾਂ ਵੱਡੇ ਤੋਂ ਵੱਡੇ ਕਾਰਪੋਰੇਟ ਹਸਪਤਾਲਾਂ ਵਿੱਚ ਵੀ ਨਹੀਂ ਹਨ, ਜਿਸ ਲਈ ਇਹ ਮੌਡਲਰ

ਕਰਕੇ ਇੱਥੇ ਇੱਕ ਮਰੀਜ਼ ਨੂੰ ਦੋ ਮਰੀਜ਼ਾਂ ਨੂੰ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਇਨਵੇਸ਼ਨ ਦਾ ਵੀ ਕੋਈ ਖਤਰਾ ਨਹੀਂ ਹੋਵੇਗਾ। ਇਨ੍ਹਾਂ ਥੀਏਟਰਾਂ ਵਿੱਚ ਸਿਮੂਲਟਰ ਤੇ ਰਿਕਾਰਡਿੰਗ ਸਿਸਟਮ ਵੀ ਹੈ, ਜੋ ਕਿ ਟਰਸ਼ੀ ਕੋਅਰ ਇਸਟੀਚਿਊਟ 'ਚ ਪੜ੍ਹਦੇ ਮੌਡੀਕਲ ਡਾ. ਵਿਦਿਆਰਥੀਆਂ ਦੀ ਸਿਖਲਾਈ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ। ਇਨ੍ਹਾਂ ਮੌਡਲਰ ਆਪਰੇਸ਼ਨ ਥੀਏਟਰਾਂ ਵਿੱਚ ਆਧੁਨਿਕ ਤਕਨੀਕ ਦੇ ਇਕੁਏਪਮੈਂਟਸ ਲਗਾਏ ਗਏ ਹਨ।

ਇਕ ਮੌਕੇ ਡੀ.ਆਰ.ਐਮ. ਡੀ. ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ, ਡਾ. ਗੋਪਾਲੀ, ਡੀ.ਐਨ.ਟੀ. ਦੇ ਮੁਖੀ ਡਾ. ਸੋਨੀਵ ਭਗਤ, ਉਨਕਾਲੋਜੀ ਸਰਜਨ ਡਾ. ਅਨੁਬਥ, ਤੇ ਪੈਡਿਆਟ੍ਰਿਕਸ ਸਰਜਨ ਡਾ. ਰਵੀ ਕੁਮਾਰ ਆਦਿ ਮਾਹਰ ਡਾਕਟਰ ਵੀ ਮੌਜੂਦ ਸਨ।



ਬਠਿੰਡਾ, 26 ਅਕਤੂਬਰ-- ਕੌਮੀ ਪਤ੍ਰਿਕਾ ਬਿਊਰੋ-- ਤਲਵੰਡੀ ਸਾਬ ਪਾਵਰ ਲਿਮਿਟਡ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਊਰਜਾ ਤਾਪਘਰ ਹੈ, ਨੇ ਪ੍ਰੋਤਸਾਹੀ ਨਾਲ ਵਾਤਾਵਰਣ ਦੀ ਸੁਰੱਖਿਆ ਅਤੇ ਜਨਤਕ ਸਿਹਤ ਦੇ ਪ੍ਰਤੀ ਆਪਣੀ ਵਚਨਬੱਧਤਾ ਦੇ ਤਹਿਤ ਪਰਾਲੀ ਜਲਾਉਣ ਦੇ ਬਿਲਾਵ ਇੱਕ ਅਭਿਆਨ ਚਲਾ ਰੱਖਿਆ ਹੈ। ਇਸ ਜਾਰੀ ਪਹਿਲ ਦੇ ਤਹਿਤ, ਟੀਐਸਪੀਐਲ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਟੀਮ ਨੇ ਆਪਣੇ ਸਾਬੀ ਐਨਜੀਓ ਨਾਭਾ ਫਾਊਂਡੇਸ਼ਨ ਨਾਲ ਮਿਲਕੇ ਪਿੰਡ ਮਾਘਾ, ਮਾਮਾ ਵਿਖੇ ਸਥਾਨਕ ਕਿਸਾਨਾਂ ਲਈ ਇੱਕ ਮੈਗਾ ਜਾਗਰੂਕਤਾ ਕੈਂਪ ਲਗਵਾਇਆ।

ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਪ੍ਰਗਰਮ ਦੌਰਾਨ, ਇਲਾਕੇ ਦੇ ਉਨ੍ਹਾਂ ਸਾਰੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਪਹਿਲਾਂ ਹੀ ਵਿਕਲਪਕ ਸਥਾਈ ਤਰੀਕੇ ਅਪਨਾਏ ਹਨ ਅਤੇ ਇਨ੍ਹਾਂ ਪਿਛਲੇ ਸਾਲਾਂ ਵਿੱਚ ਆਪਣੀ ਪਹਿਲੀ ਨੂੰ ਨਹੀਂ ਜਲਾਇਆ, ਤਾਂ ਸੋ ਉਹ ਕਿਸਾਨ ਸਮੁਦਾਇ ਦੇ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਸਕਣ। ਇਸ ਪਹਿਲ ਦਾ ਉਦੇਸ਼ ਖੇਤਰ ਵਿੱਚ 20,000 ਇੱਕੜ ਤੋਂ ਵੱਧ ਕਿਸਾਨਾਂ ਜਾਪਨ ਨੂੰ ਪਰਾਲੀ ਦੇ ਅਕਸ਼ੋਮ ਨਾਲ ਸਬੰਧਤ ਅੰਗ ਦੀ ਘਟਨਾ ਤੋਂ ਬਚਾਉਣਾ ਹੈ।

ਇਸ ਤੋਂ ਬਾਅਦ ਆਪਣੇ ਇਸ ਵਾਤਾਵਰਣ ਪੱਖੀ ਅਭਿਆਨ ਨੂੰ ਹੋਰ ਮਜ਼ਬੂਤ ਕਰਨ ਲਈ ਪੰਜ ਸ਼ਰਮਾ ਨੇ ਹੋਰ ਮੁੱਖ ਮਹਿਮਾਨਾਂ ਦੇ ਨਾਲ ਕਰਕੇ ਇੱਕ ਜਾਗਰੂਕਤਾ ਲੰਗੀ ਨੂੰ ਵੀ ਹਰਿ ਝੰਡੀ ਦਿਖਾਈ 9 ਟੀਐਸਪੀਐਲ ਜਾਪਨ ਦੇ ਮਹੱਤਵ 'ਤੇ ਜੋਰ ਦਿੱਤਾ, ਉਨ੍ਹਾਂ ਨੇ ਕਿਹਾ, ਸਥਾਈ ਖੇਤੀਬਾੜੀ ਪ੍ਰਣਾਲੀ ਨੂੰ ਅਪਣਾ ਕੇ ਅਤੇ ਵਚਨਬੱਧ ਹੋ, ਅਤੇ ਇਹ ਜਾਗਰੂਕਤਾ ਅਭਿਆਨ ਉਨ੍ਹਾਂ ਦੇ ਘਰੋਂ ਚਲਾਏ ਜਾਣਗੇ ਇਕ ਮਹੱਤਵਪੂਰਨ ਪਹਿਲ ਹੈ। ਬਰਮਲ ਦੁਆਰਾ ਚੱਲੀ ਇਹ ਇਕ ਵੱਡੀ ਸੁਝਾਵੀ ਪਹਿਲ ਹੈ। ਇਹ ਕਦਮ ਇੱਕ ਸਿਹਤਮਦ ਅਤੇ ਖੁਸ਼ਹਾਲ ਪੰਜਾਬ ਲਈ ਬਹੁਤ ਮਹੱਤਵਪੂਰਨ ਹੈ।

## ਸਰਕਾਰੀ ਪ੍ਰਾਇਮਰੀ ਸਕੂਲ ਨੌਕੀਆਂ ਵਿਖੇ ਹੋਈ ਮੈਗਾ ਪੀਟੀਐਮ



ਸ਼੍ਰੀ ਅਨੰਦਪੁਰ ਸਾਹਿਬ, 26 ਅਕਤੂਬਰ-- ਕੌਮੀ ਪਤ੍ਰਿਕਾ ਬਿਊਰੋ-- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨੌਕੀਆਂ ਸਕੂਲ ਸ਼੍ਰੀ ਗੁਰਚਰਨ ਸਾਹਿਬ ਵਿਖੇ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ। ਪੀਟੀਐਮ ਦੌਰਾਨ ਪਿੰਡ ਦੇ ਪੜ੍ਹਾਈ ਦੇ ਸੱਜਣਾਂ ਦੇ ਨਾਲ ਨਾਲ ਨਵੀਂ ਚੁਣੀ ਪੰਚਾਇਤ ਦੇ ਨੁਮਾਇੰਦੇ ਐਸਐਮਐਸੀ ਕਮੇਟੀ ਦੇ ਮੈਂਬਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਹਿੱਸਾ ਲਿਆ।

## ਸੀਨੀਅਰ ਆਈ.ਏ.ਐਸ. ਅਧਿਕਾਰੀ ਵਿਵੇਕ ਪ੍ਰਤਾਪ ਸਿੰਘ ਨੇ ਝੋਨੇ ਦੀ ਖਰੀਦ ਸਬੰਧੀ ਲਿਆ ਜਾਇਜਾ



ਸਰਕਾਰ ਦੇ ਉਦਮਾਂ ਦੀ ਸਲਾਘਾ ਕੀਤੀ। ਇਸ ਮੌਕੇ ਹੇਠ ਟੀਚਰ ਸੁਮਿਤੀ ਮਨਦੀਪ ਕੌਰ ਨੇ ਵੀ ਆਏ ਹੋਏ ਮਾਪਿਆਂ ਨਾਲ ਵੱਡੇ ਬੱਚਿਆਂ ਦੀ ਕਾਰਗੁਜ਼ਾਰੀ ਸਾਂਝੀ ਕੀਤੀ ਅਤੇ ਸਰਕਾਰ ਵੱਲੋਂ ਪ੍ਰਦਾਨ ਹੋਈ ਫੀਜ਼ੀਵਲ ਮੈਂਬਰਸ਼ਿਪ ਨੂੰ ਸੰਪਨ ਕਰਵਾਇਆ। ਇਸ ਮੌਕੇ ਮਾਸਟਰ ਪ੍ਰਿੰਸ ਸਿੰਘ ਮੋਖਮ ਸੁਦੇਸ਼ ਕੁਮਾਰੀ ਚੋਅਰਮਨ ਰਾਜਵਿੰਦਰ ਕੌਰ ਐਸਐਮਐਸੀ ਕਮੇਟੀ ਮੈਂਬਰ ਆਸ਼ਾ ਸੋਨਾਲ, ਸੀਮਾ ਦੇਵੀ, ਅਤੇ ਪਿੰਡ ਦੇ ਹੋਰ ਪੜ੍ਹਾਈ ਦੇ ਸੱਜਣ ਹਾਜ਼ਰ ਸਨ।

ਪਟਿਆਲਾ, 26 ਅਕਤੂਬਰ-- ਕੌਮੀ ਪਤ੍ਰਿਕਾ ਬਿਊਰੋ-- ਪਟਿਆਲਾ ਜ਼ਿਲ੍ਹੇ ਦੇ ਵਿਚਾਰਜ ਸੀਨੀਅਰ ਆਈ.ਏ.ਐਸ. ਅਧਿਕਾਰੀ ਵਿਵੇਕ ਪ੍ਰਤਾਪ ਸਿੰਘ ਨੇ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਅਤੇ ਐੱਫ.ਸੀ.ਆਈ., ਪਨਗੌਨ, ਮਾਰਕੇਡ, ਪਨਸਪ ਨੂੰ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਇਕ ਬੈਠਕ ਕੀਤੀ। ਬੈਠਕ ਵਿੱਚ ਵਿਵੇਕ ਪ੍ਰਤਾਪ ਸਿੰਘ ਵੱਲੋਂ ਝੋਨੇ ਦੀ ਸਮੁੱਚੀ ਪ੍ਰਕ੍ਰਿਆ ਸਬੰਧੀ ਜਾਣਕਾਰੀ

## ਸੀਨੀਅਰ ਆਈ.ਏ.ਐਸ. ਅਧਿਕਾਰੀ ਵਿਵੇਕ ਪ੍ਰਤਾਪ ਸਿੰਘ ਨੇ ਝੋਨੇ ਦੀ ਖਰੀਦ ਸਬੰਧੀ ਲਿਆ ਜਾਇਜਾ



ਲਈ ਗਈ। ਉਹਨਾਂ ਕਿਹਾ ਕਿ ਮੌਡੀਆਂ ਵਿੱਚ ਆਏ ਝੋਨੇ ਦੀ ਖਰੀਦ ਕਰਨ ਉਪਰੰਤ ਨਾਲ ਦੀ ਨਾਲ ਲਿਫਟਿੰਗ ਕਰਵਾਈ ਜਾਵੇ। ਵਿਵੇਕ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਮੌਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਸਮੇਂ ਕਿਸੇ ਪ੍ਰਬੰਧਕੀ ਨਾ ਠੀਕ ਠੀਕ ਹੋਣ ਤੋਂ ਬਚਾਉਣ ਲਈ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਿਵੇਕ ਪ੍ਰਤਾਪ ਸਿੰਘ ਅਤੇ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਉਹ ਪੁਰ ਪਿੰਡਾਂ ਵਿੱਚ ਖਰੀਦ ਪ੍ਰਕ੍ਰਿਆ ਦਾ ਜਾਇਜਾ ਲੈ ਰਿਹਾ ਹੈ। ਵਿਵੇਕ ਪ੍ਰਤਾਪ ਸਿੰਘ ਨੇ ਸਬੰਧਤ ਅਫਸਰਾਂ ਤੋਂ ਝੋਨੇ ਦੀ ਖਰੀਦ ਅਤੇ

ਲਿਫਟਿੰਗ ਸਬੰਧੀ ਪੈਡਿੰਗ ਸਥਿਤੀ ਬਾਰੇ ਵੀ ਜਾਇਜਾ ਲਿਆ ਅਤੇ ਉਹਨਾਂ ਨੂੰ ਹਦਾਇਤ ਕੀਤੀ ਕਿ ਉਹ ਝੋਨੇ ਦੀ ਪ੍ਰਕ੍ਰਿਆ ਨੂੰ ਛੇਤੀ ਅਮਲ ਵਿੱਚ ਲਿਆਉਣ। ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਝੋਨੇ ਦੀ 'ਡੇਅਲੀ ਅਰਾਈਵਲ ਅਤੇ ਡੇਅਲੀ ਲਿਫਟਿੰਗ' ਸਬੰਧੀ ਸ਼ਖਤ ਹਦਾਇਤ ਕੀਤੀ। ਇਸ ਮੌਕੇ ਡੀ.ਐਸ. (ਡੀ) ਅਨੁਪ੍ਰੀਤਾ ਜੋਗਲ, ਡੀ.ਡੀ.ਸੀ. (ਜੀ) ਇਸ਼ਾ ਸਿੰਗਲ, ਡੀ.ਡੀ.ਸੀ. (ਮਹਿਰੀ ਵਿਕਾਸ) ਨਵਰੀ ਗੌਰ ਸੇਖੋਂ, ਐੱਸ. ਡੀ. ਐਮ. ਪਟਿਆਲਾ ਮਨਜੀਤ ਕੌਰ, ਐੱਸ. ਪੀ. ਯੋਗੇਸ਼ ਸ਼ਰਮਾ ਅਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਵੀ ਸ਼ਾਮਲ ਸਨ।

## ਵਿਵੇਕ ਪ੍ਰਤਾਪ ਸਿੰਘ ਅਤੇ ਡਾ. ਪ੍ਰੀਤੀ ਯਾਦਵ ਨੇ ਪੁਰਾਣੀ ਪੁਲਿਸ ਲਾਈਨ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਮੌਕੇ ਕੀਤੀ ਸ਼ਿਰਕਤ



ਪਟਿਆਲਾ, 26 ਅਕਤੂਬਰ-- ਕੌਮੀ ਪਤ੍ਰਿਕਾ ਬਿਊਰੋ-- ਪਟਿਆਲਾ ਜ਼ਿਲ੍ਹੇ ਦੇ ਵਿਚਾਰਜ ਸੀਨੀਅਰ ਆਈ.ਏ.ਐਸ. ਅਧਿਕਾਰੀ ਵਿਵੇਕ ਪ੍ਰਤਾਪ ਸਿੰਘ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਰਕਾਰੀ ਕੋਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਮੌਕੇ ਸ਼ਿਰਕਤ ਕੀਤੀ। ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਵਿਵੇਕ ਪ੍ਰਤਾਪ ਸਿੰਘ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਾ ਨਿੱਘਾ ਸਵਾਗਤ ਕੀਤਾ ਗਿਆ।

ਉਹਨਾਂ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਪੜ੍ਹਾਈ ਪ੍ਰਤੀ, ਸਕੂਲ ਵਿੱਚ ਸਿਖਿਆ ਵਿਭਾਗ ਦੁਆਰਾ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਗੱਲਬਾਤ ਕੀਤੀ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦਾ ਭਵਿੱਖ ਮਾਪਿਆਂ ਅਤੇ ਸਕੂਲ ਤੋਂ ਨਿਰਭਰ ਕਰਦਾ ਹੈ। ਉਹਨਾਂ ਮਾਪਿਆਂ ਨੂੰ ਅਧਿਆਪਕਾਂ ਦੀ ਫੀਡਬੈਕ ਦੇਣ ਸਬੰਧੀ ਕਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ

## ਐੱਸ ਐੱਸ ਐੱਸ ਸਕੂਲ ਕੌਸ਼ਾਣਾ ਦੀਆਂ ਵਿਦਿਆਰਥਣਾਂ ਨੇ ਦੂਰਦਰਸ਼ਨ ਤੇ ਮੱਲਾਂ ਮਾਰੀਆਂ

ਜ਼ਿਲ੍ਹਾ ਵਿਰੋਜਪੁਰ ਦੀ ਨਾਮਵਰ ਵਿਦਿਅਕ ਸੰਸਥਾ ਐੱਸ ਐੱਸ ਐੱਸ ਸਕੂਲ ਕੌਸ਼ਾਣਾ ਦੇ ਚੇਅਰਮੈਨ ਸ਼੍ਰੀ ਕੇਵਲਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਦੱਸਿਆ ਕਿ ਡੀ ਡੀ ਪੰਜਾਬੀ ਵੱਲੋਂ ਸਪੱਸਰਡ ਰਿਐਲਿਟੀ ਸ਼ੋ @ਕਿਸਮ ਕਿਤਨਾ ਹੈ ਦਮ, ਸੀਜ਼ਨ 10 ਦੇ ਗ੍ਰੇਡ ਫੈਨਲ ਲਈ ਵੱਖ ਵੱਖ ਪੜ੍ਹਾਈ ਵਿੱਚੋਂ ਲੈਏ ਹੋਏ ਪਬਲਿਕ ਸਕੂਲ ਕੌਸ਼ਾਣਾ ਦੀਆਂ ਤਿੰਨ ਵਿਦਿਆਰਥਣਾਂ ਸਲੈਕਟ ਹੋਈਆਂ ਸਨ, ਜਿਨ੍ਹਾਂ ਵਿੱਚੋਂ ਐਂਜਲੀਨਾ ਕੌਰ ਪੁੰਤਰੀ ਹਰਜਿੰਦਰ ਸਿੰਘ ( ਉਮਰ ਵਰਗ 11-14) ਨੇ ਡਾਂਸ ਵਿੱਚ ਕੌਮੀ ਪੱਧਰ ਤੇ ਵਿਨਰ ਅਤੇ ਮਹਿਰਾਜ ਕੌਰ ਪੁੰਤਰੀ ਬਲਜਿੰਦਰ ਸਿੰਘ (ਉਮਰ ਵਰਗ 15-18) ਨੇ ਕੌਮੀ



ਪੱਧਰ ਤੇ ਸਲੈਕਟ ਕੀਤੇ ਵਿੱਚ ਹਰਨਰਾਮ ਸਥਾਨ ਹਾਸਿਲ ਕੀਤਾ। ਇਸ ਸਮੇਂ ਇਹਨਾਂ ਨੂੰ ਪ੍ਰਸ਼ੰਸਕਾਂ ਵੱਲੋਂ ਜੰਤੂ ਵਿਦਿਆਰਥਣਾਂ ਨੂੰ ਸਮੇਂ ਦੇ ਨਾਲ ਨਾਲ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।


## ਪਿੰਡ ਅਬਦੁਲਪੁਰ ਚ ਸਰਬ ਸੰਮਤੀ ਨਾਲ ਪੰਚਾਇਤ ਚੁਣ ਕੇ ਦਿੱਤਾ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼



ਪੰਚਾਇਤ ਚੁਣ ਕੇ ਦਿੱਤਾ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼। ਗੁਲਾਕ ਸਨੌਰ ਦੇ ਪਿੰਡ ਅਬਦੁਲਪੁਰ ਚ ਸਰਬ ਸੰਮਤੀ ਨਾਲ ਪੰਚਾਇਤ ਚੁਣ ਕੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਸਰਬ ਸੰਮਤੀ ਬਲਵੀਰ ਸਿੰਘ ਬਿੱਟੂ ਨੂੰ ਸਰਪੰਚ ਚੁਣਿਆ ਗਿਆ।

ਗੁਲਾਕ ਸਨੌਰ ਦੇ ਪਿੰਡ ਅਬਦੁਲਪੁਰ ਚ ਸਰਬ ਸੰਮਤੀ ਨਾਲ ਪੰਚਾਇਤ ਚੁਣ ਕੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਸਰਬ ਸੰਮਤੀ ਬਲਵੀਰ ਸਿੰਘ ਬਿੱਟੂ ਨੂੰ ਸਰਪੰਚ ਚੁਣਿਆ ਗਿਆ।

## ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ: ਅਮਨ ਅਰੋੜਾ



ਪਟਿਆਲਾ, 26 ਅਕਤੂਬਰ-- ਕੌਮੀ ਪਤ੍ਰਿਕਾ ਬਿਊਰੋ-- ਪੰਜਾਬ ਦੇ ਕੋਬਾਨ ਮੰਤਰੀ ਅਮਨ ਅਰੋੜਾ ਨੇ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ), ਸੁਨਾਮ ਉਚਮ ਸਿੰਘ ਵਾਲਾ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਲੋਗੋਵਾਲ ਵਿਖੇ ਮੈਗਾ ਪੀ ਟੀ ਐਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਬੱਚੇ ਕਿਸੇ ਵੀ ਦੇਸ਼ ਤੇ ਸਮਾਜ ਦਾ ਸਭ ਤੋਂ ਕੀਮਤੀ ਸਰਮਾਇਆ ਹੋਣੇ ਹਨ ਜਿਨ੍ਹਾਂ ਨੂੰ ਮਿਠਾਹਰੀ ਸਿੱਖਿਆ ਮੁੱਹਈਆ ਕਰਵਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੱਚੇ ਸੀ ਚ ਸੇਵਾ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ ਅਤੇ ਅਸੀਂ ਇਹਨਾਂ ਦੇਵਾਂ ਹੀ ਪੱਧਰ ਵਿੱਚ ਵਿਦਿਆਪਕ ਲੋਕ ਹਿੱਤਾਂ ਨੂੰ ਪੂਰਾ ਕਰਨ ਲਈ ਉਪਲਾਬ ਢਾਂਚੇ ਸਾਲਾਂ ਤੋਂ ਅਣਲੱਥੇ ਉਪਲਾਬ ਜਦਕਿ ਆਮ ਆਦਮੀ ਪਾਰਟੀ ਦੀ ਕਰਨ ਵਿੱਚ ਜੁੱਟੇ ਹੋਏ ਹਾਂ। ਕੋਬਾਨ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ ਦੀ ਇਹ ਨਿਯਮਤ ਮਿਲਣੀ ਪ੍ਰਕਿਰਿਆ ਸਿੱਖਿਆ ਦੇ ਸਿਸਟਮ ਵਿੱਚ ਹੋਰ ਸੁਧਾਰ

ਕਮਿਸ਼ਨਰ ਨੇ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਦੀ ਸਥਾਈ ਚੰਗੇ ਲਈ ਬਿਜਨਸ ਬਲਾਸਟਰ ਪ੍ਰਗਰਮ ਤਹਿਤ ਵੱਖ ਵੱਖ ਸਟਾਲ ਲਗਾਏ ਗਏ। ਉਹਨਾਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰਗਰਮ 'ਬਿਜਨਸ ਯੱਗ ਓਰੀਓਰਵਿਟਲਿਟੀ' ਤਹਿਤ ਪੜ੍ਹਾਈ ਹੋ ਰਹੀਆਂ ਨੂੰ ਭਵਿੱਖ ਵਿੱਚ ਹੱਥੀ ਕੰਮ ਕਰਨ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਬੱਚਿਆਂ ਦੇ ਮਾਪਿਆਂ ਦਾ ਹਾਰਦਿਕ ਸਵਾਗਤ ਕਰਦਿਆਂ ਕਿਹਾ ਕਿ ਬੱਚੇ ਦਾ ਦੇਸ਼ ਦਾ ਭਵਿੱਖ ਮਨੁੱਖੀ ਸਰਲ ਤੇ ਨਿਰਭਰ ਕਰਦਾ ਹੈ। ਉਹਨਾਂ ਮਾਪਿਆਂ ਨੂੰ ਅਧਿਆਪਕਾਂ ਦੀ ਫੀਡਬੈਕ ਦੇਣ ਸਬੰਧੀ ਕਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ

## ਸੀਟੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਬਣਾਈ ਗਈ ਵਿੰਟੇਜ ਇਲੈਕਟ੍ਰਿਕ ਕਾਰ



ਲੁਧਿਆਣਾ, 26 ਅਕਤੂਬਰ-- ਕੌਮੀ ਪਤ੍ਰਿਕਾ ਬਿਊਰੋ-- ਸੀਟੀ ਯੂਨੀਵਰਸਿਟੀ ਦੇ ਫੋਬੋਟਿਕਸ ਅਤੇ ਆਟੋਮੋਬਾਈਲ ਵਿਭਾਗ ਨੇ ਆਪਣੀ ਇੰਨੋਵੇਟਿਵ ਵਿੰਟੇਜ ਇਲੈਕਟ੍ਰਿਕ ਕਾਰ ਵਿਵੇਕਾਸਿਕ ਲਾਂਚ ਕੀਤੀ ਹੈ। ਪ੍ਰੋਜੈਕਟ ਸਲੜਤਾਪੂਰਕ ਇਲੈਕਟ੍ਰਿਕ ਵਾਹਨਾਂ ਦੀ ਤਕਨੀਕੀ ਦੇ ਨਾਲ ਕਲਾਸਿਕ ਆਟੋਮੋਬਾਈਲ ਡਿਜ਼ਾਈਨ ਦੀ ਸੁੰਦਰਤਾ ਨੂੰ ਜੋੜਦਾ ਹੈ। ਲਗਭਗ 72.5 ਲੱਖ ਦੇ ਖਰਚੇ ਦੇ

ਦੇ ਵਿਦਿਆਰਥੀਆਂ ਦੇ ਅਣਮੁੱਲੇ ਸਹਿਯੋਗ ਨਾਲ ਹਾਸਲ ਕੀਤੀ। ਟੀਮ ਨੇ ਪ੍ਰਾਇਮਰੀ ਸਕੂਲਾਂ ਦੇ ਅੰਦਰ ਇੰਨੋਵੇਸ਼ਨ ਦੀ ਖੋਜ ਸੰਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ, ਪੂਰੀ ਤਰ੍ਹਾਂ ਕਾਰਜਸ਼ੀਲ ਇਲੈਕਟ੍ਰਿਕ ਵਾਹਨ ਵਿੱਚ ਰੈਂਟਰੋ ਡਿਜ਼ਾਈਨ ਤੱਤਾਂ ਨੂੰ ਸ਼ਾਮਲ ਕੀਤਾ। ਪ੍ਰੋਜੈਕਟ ਡਾ. ਮਨਬੀਰ ਸਿੰਘ ਨੇ ਇਸ ਮੌਕੇ 'ਤੇ ਕਿਹਾ ਕਿ ਇੰਨੋਵੇਸ਼ਨਿਕ ਵਾਹਨਾਂ ਦੀ ਬਹੁਮੁੱਖੀਤਾ ਨੂੰ ਦਰਸਾਉਂਦਾ ਹੈ। ਵਿਚਾਰਕ ਇੱਕ ਪਲ ਦਾ ਕਮ ਕਰਦੀ ਹੈ ਜੋ ਇਲੈਕਟ੍ਰਿਕ ਵਾਹਨਾਂ ਦੀ ਬਹੁਮੁੱਖੀਤਾ ਨੂੰ ਦਰਸਾਉਂਦਾ ਹੈ। ਇੱਕ ਡਿਜ਼ਾਈਨ ਮੌਕੇ ਵਾਲੀ ਸੋਚ ਵਾਲਾ ਡਾ. ਅਭਿਸ਼ੇਕ ਤ੍ਰਿਪਾਠੀ, ਡੀਨ ਅਕਾਦਮਿਕ ਡਾ. ਸਿਮਰਨਜੀਤ ਕੌਰ ਗਿੱਲ, ਵਿਦਿਆਰਥੀ ਭਲਾਈ ਵਿਭਾਗ ਦੇ ਡਾਇਰੈਕਟਰ ਦਵਿੰਦਰ ਸਿੰਘ, ਇੰਜੀਨੀਅਰ ਡਾ. ਇੰਦਰਜੀਤ ਸਿੰਘ, ਫੈਕਲਟੀ, ਵਿਦਿਆਰਥੀ ਅਤੇ ਉਦਯੋਗ ਦੇ ਨੁਮਾਇੰਦੇ ਹਾਜ਼ਰ ਸਨ।


## ਸ਼ਹਿਰ ਦੀ ਸਾਫ ਸਫ਼ਾਈ ਲਈ ਦੋ ਗੱਡੀਆਂ ਨੂੰ ਦਿੱਤੀ ਝੰਡੀ



ਸ਼੍ਰੀ ਅਨੰਦਪੁਰ ਸਾਹਿਬ, 26 ਅਕਤੂਬਰ-- ਕੌਮੀ ਪਤ੍ਰਿਕਾ ਬਿਊਰੋ-- ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਸਾਫ ਸਫ਼ਾ ਰੱਖਣ ਦੇ ਲਈ ਕੋਬਾਨ ਮੰਤਰੀ ਹਰਜੋਤ ਸਿੰਘ ਬੈਂਸ ਹਰ ਵੇਲੇ ਤਤਪਰ ਰਹਿੰਦੇ ਹਨ ਸਫ਼ਾਈ ਲਈ ਲੱਡੀਆਂ ਦੇ ਗੱਡੀਆਂ ਨੂੰ ਅੱਜ ਉਹਨਾਂ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਸਾਫ ਕੋਲ ਪਹਿਲਾਂ 7 ਗੱਡੀਆਂ ਹਨ ਅਤੇ ਹੁਣ ਦਾ 2 ਹੋਰ ਗੱਡੀਆਂ ਜੋ ਕਿ 16 ਲੱਖ ਦੀ ਕੀਮਤ

ਨਾਲ ਤਿਆਰ ਹੋਈਆਂ ਸੀ ਐਨ ਜੀ ਗੱਡੀਆਂ ਹਨ ਨੂੰ ਕੋਬਾਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਝੰਡੀ ਦੇ ਕੇ ਸ਼ਹਿਰ ਨੂੰ ਅਪਗ੍ਰੇਡ ਕੀਤਾ ਉਹਨਾਂ ਦੱਸਿਆ ਕਿ ਸ਼ਹਿਰ ਨੂੰ ਸਾਫ ਸਫ਼ਾ ਰੱਖਣਾ ਸਾਡਾ ਮੁੱਖ ਫਰਜ਼ ਹੈ ਜਿਸ ਲਈ ਸਫ਼ਾਈ ਸੇਵਕ ਦਿਨ ਰਾਤ ਇੱਕ ਕਰਕੇ ਸੇਵਾ ਨਿਭਾ ਰਹੇ ਹਨ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਹਾਡੇ ਘਰ ਘਰ ਗੱਡੀਆਂ ਆਉਂਦੀਆਂ ਹਨ ਉਹਨਾਂ ਵਿੱਚ ਹੀ ਕੂੜਾ ਸੁੱਟਿਆ ਜਾਵੇ ਗਿਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਿਆ ਜਾਵੇ ਇਸ ਤੋਂ ਇਲਾਵਾ ਜੇ ਡੰਪ ਬਣਾਏ ਗਏ ਹਨ ਕੋਵਲ ਤੇ ਕੋਵਲ

## ਸਨੌਰ ਦੇ ਪਿੰਡ ਟਿਵਾਣਾ 'ਚ ਰਣਜੀਤ ਕੌਰ ਨੇ ਸਰਪੰਚ ਚੋਣਾ ਚ ਕੀਤੀ ਜਿੱਤ ਹਾਸਿਲ



ਸਨੌਰ, 26 ਅਕਤੂਬਰ-- ਕੌਮੀ ਪਤ੍ਰਿਕਾ ਬਿਊਰੋ-- ਗੁਲਾਕ ਸਨੌਰ ਦੇ ਪਿੰਡ ਟਿਵਾਣਾ ਚ ਪੰਚਾਇਤੀ ਚੋਣਾਂ ਦੌਰਾਨ ਰਣਜੀਤ ਕੌਰ ਜਿੱਤ ਹਾਸਿਲ ਕਰ ਪਿੰਡ ਟਿਵਾਣਾ ਦੇ ਸਰਪੰਚ ਬਣੇ। ਸਰਪੰਚ ਰਣਜੀਤ ਕੌਰ ਨਾਲ

ਸੰਮੁੱਖ ਪੰਚ ਪੰਚਾਇਤ ਨੇ ਪਿੰਡ ਵਾਸੀਆ ਦਾ ਫੈਵਦ ਕੀਤਾ। ਕਿਹਾ ਕਿ ਸਮੇਂ ਮਿੱਥ ਪਿੰਡ ਚ ਵਿਕਾਸ ਕਾਰਜ ਕੀਤੇ ਜਾਣਗੇ। ਇਸ ਸੁੱਝ ਅਵਸਰ ਮੌਕੇ ਸਰਪੰਚ ਬਲਵੀਰ ਸਿੰਘ ਬਿੱਟੂ ਨਾਲ ਸੰਮੁੱਖ ਪੰਚ ਸਹਿਬਾਨ, ਡੁਪਿਦਰ ਸਿੰਘ ਸਾਬਕਾ ਸਰਪੰਚ, ਮੰਦੀਪ ਸਿੰਘ ਨੌਬਰਦਾਰ, ਬਲਵੀਰ ਸਿੰਘ ਨਾਲ ਹੋਰ ਪਿੰਡ ਵਾਸੀ ਵੀ ਮੌਜੂਦ ਰਹੇ।

## ਗਿੱਦੜਬਾਗ ਤੋਂ ਜ਼ਿਮਨੀ ਚੋਣ ਲੜਨ ਲਈ ਬੀਜੇਪੀ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਦਲ ਹੋਣਗੇ



ਗਿੱਦੜਬਾਗ, 26 ਅਕਤੂਬਰ-- ਕੌਮੀ ਪਤ੍ਰਿਕਾ ਬਿਊਰੋ-- ਗਿੱਦੜਬਾਗ ਹਲਕੇ ਤੋਂ ਜ਼ਿਮਨੀ ਚੋਣ ਲੜਨ ਲਈ ਬੀਜੇਪੀ ਪਾਰਟੀ ਵੱਲੋਂ ਮਨਪ੍ਰੀਤ ਸਿੰਘ ਬਦਲ ਉਮੀਦਵਾਰ ਹੋਣ ਗੇ ਭਰੋਸੇ ਯੋਗ ਉਮੀਦ ਚੋਣ ਤੋਂ ਪਤਾ ਲੱਗਾ ਹੈ ਕਿ ਕੁਝ ਲੋਕਾਂ ਵੱਲੋਂ ਐਫ਼ੋ ਤੋਂ ਡੀਐਮਆ ਅਫਵਾਜ਼ਾਂ ਉਠਾਈਆਂ ਜਾ ਰਹੀਆਂ ਹਨ ਹੀ ਸ ਮਨਪ੍ਰੀਤ ਸਿੰਘ ਬਦਲ ਉਮੀਦਵਾਰ ਹੋਣਗੇ ਖੁਸ਼ ਖ਼ਬਰੀਆਂ ਆਈਆਂ ਅਤੇ ਉਹ ਜ਼ਿਮਨੀ ਚੋਣ ਵੀ ਸੁਮਨੀ ਅਕਾਲੀ ਦਲ ਪਾਰਟੀ ਦੀ ਟਿਕਟ ਤੇ ਚੋਣ ਲੜਨ ਵਾਲੇ ਹਨ ਇਸ ਸਬੰਧੀ ਉਨ੍ਹਾਂ ਦੇ ਕੁਝ ਕਰੀਬੀ ਲੋਕਾਂ ਨੇ ਦੱਸਿਆ ਕਿ ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਉਨ੍ਹਾਂ ਤੋਂ ਸਿਰਫ਼ ਖੁੱਟ ਮਾਰਨ ਤੋਂ ਬਿਨਾਂ ਕੁਝ ਕੰਮ ਪੈਣਾ ਹੀ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਮੀਦਵਾਰ ਬਦਲ ਹੋਣਗੇ ਖੁਸ਼ ਖ਼ਬਰੀਆਂ ਆਈਆਂ ਅਤੇ ਉਹ ਜ਼ਿਮਨੀ ਚੋਣ ਵੀ ਸੁਮਨੀ ਅਕਾਲੀ ਦਲ ਪਾਰਟੀ ਦੀ ਟਿਕਟ ਤੇ ਚੋਣ ਲੜਨ ਵਾਲੇ ਹਨ ਇਸ ਸਬੰਧੀ ਉਨ੍ਹਾਂ ਦੇ ਕੁਝ ਕਰੀਬੀ ਲੋਕਾਂ ਨੇ ਦੱਸਿਆ ਕਿ ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਉਨ੍ਹਾਂ ਤੋਂ ਸਿਰਫ਼ ਖੁੱਟ ਮਾਰਨ ਤੋਂ ਬਿਨਾਂ ਕੁਝ ਕੰਮ ਪੈਣਾ ਹੀ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਮੀਦਵਾਰ ਬਦਲ ਹੋਣਗੇ ਖੁਸ਼ ਖ਼ਬਰੀਆਂ ਆਈਆਂ ਅਤੇ ਉਹ ਜ਼ਿਮਨੀ ਚੋਣ ਵੀ ਸੁਮਨੀ ਅਕਾਲੀ ਦਲ ਪਾਰਟੀ ਦੀ ਟਿਕਟ ਤੇ ਚੋਣ ਲੜਨ ਵਾਲੇ ਹਨ ਇਸ ਸਬੰਧੀ ਉਨ੍ਹਾਂ ਦੇ ਕੁਝ ਕਰੀਬੀ ਲੋਕਾਂ ਨੇ ਦੱਸਿਆ ਕਿ ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਉਨ੍ਹਾਂ ਤੋਂ ਸਿਰਫ਼ ਖੁੱਟ ਮਾਰਨ ਤੋਂ ਬਿਨਾਂ ਕੁਝ ਕੰਮ ਪੈਣਾ ਹੀ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਮੀਦਵਾਰ ਬਦਲ ਹੋਣਗੇ ਖੁਸ਼ ਖ਼ਬਰੀਆਂ ਆਈਆਂ ਅਤੇ ਉਹ ਜ਼ਿਮਨੀ ਚੋਣ ਵੀ ਸੁਮਨੀ ਅਕਾਲੀ ਦਲ ਪਾਰਟੀ ਦੀ ਟਿਕਟ ਤੇ ਚੋਣ ਲੜਨ ਵਾਲੇ ਹਨ ਇਸ ਸਬੰਧੀ ਉਨ੍ਹਾਂ ਦੇ ਕੁਝ ਕਰੀਬੀ ਲੋਕਾਂ ਨੇ ਦੱਸਿਆ ਕਿ ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਉਨ੍ਹਾਂ ਤੋਂ ਸਿਰਫ਼ ਖੁੱਟ ਮਾਰਨ ਤੋਂ ਬਿਨਾਂ ਕੁਝ ਕੰਮ ਪੈਣਾ ਹੀ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਮੀਦਵਾਰ ਬਦਲ ਹੋਣਗੇ ਖੁਸ਼ ਖ਼ਬਰੀਆਂ ਆਈਆਂ ਅਤੇ ਉਹ ਜ਼ਿਮਨੀ ਚੋਣ ਵੀ ਸੁਮਨੀ ਅਕਾਲੀ ਦਲ ਪਾਰਟੀ ਦੀ ਟਿਕਟ ਤੇ ਚੋਣ ਲੜਨ ਵਾਲੇ ਹਨ ਇਸ ਸਬੰਧੀ ਉਨ੍ਹਾਂ ਦੇ ਕੁਝ ਕਰੀਬੀ ਲੋਕਾਂ ਨੇ ਦੱਸਿਆ ਕਿ ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਉਨ੍ਹਾਂ ਤੋਂ ਸਿਰਫ਼ ਖੁੱਟ ਮਾਰਨ ਤੋਂ ਬਿਨਾਂ ਕੁਝ ਕੰਮ ਪੈਣਾ ਹੀ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਮੀਦਵਾਰ ਬਦਲ ਹੋਣਗੇ ਖੁਸ਼ ਖ਼ਬਰੀਆਂ ਆਈਆਂ ਅਤੇ ਉਹ ਜ਼ਿਮਨੀ ਚੋਣ ਵੀ ਸੁਮਨੀ ਅਕਾਲੀ ਦਲ ਪਾਰਟੀ ਦੀ ਟਿਕਟ ਤੇ ਚੋਣ ਲੜਨ ਵਾਲੇ ਹਨ ਇਸ ਸਬੰਧੀ ਉਨ੍ਹਾਂ ਦੇ ਕੁਝ ਕਰੀਬੀ ਲੋਕਾਂ ਨੇ ਦੱਸਿਆ ਕਿ ਜਿਹੜੇ ਲੋਕ ਅਜਿਹੀਆ





# ਪ੍ਰਦੂਸ਼ਣ ਵੇਲੇ ਫੇਫੜਿਆਂ ਦਾ ਰੱਖੋ ਧਿਆਨ



ਆਕਸੀਜਨ ਦੀ ਸਹਾਇਤਾ ਨਾਲ ਅਸੀਂ ਸਾਹ ਲੈਂਦੇ ਹਾਂ। ਪ੍ਰਦੂਸ਼ਣ ਦਾ ਜ਼ਿਆਦਾ ਅਸਰ ਫੇਫੜਿਆਂ 'ਤੇ ਪੈਂਦਾ ਹੈ ਕਿਉਂਕਿ ਅਸੀਂ ਇਨ੍ਹਾਂ ਦੀ ਸਹਾਇਤਾ ਨਾਲ ਹੀ ਆਕਸੀਜਨ ਪ੍ਰਦਾਨ ਕਰਦੇ ਹਾਂ। ਪ੍ਰਦੂਸ਼ਣ ਦੇ ਸਰੀਰੀ ਭਿਆਨਕ ਗੈਸ ਸਾਡੇ ਸਰੀਰ 'ਚ ਜਾ ਕੇ ਫੇਫੜਿਆਂ ਨੂੰ ਨੁਕਸਾਨ ਕਰਦੀ ਹੈ। ਇਸ ਕਰਕੇ ਫੇਫੜਿਆਂ ਦਾ ਖ਼ਾਸ ਧਿਆਨ ਰੱਖਣ ਲਈ ਇਨ੍ਹਾਂ ਖਰੇਦਣ ਨੁਸਖਿਆਂ ਦਾ ਪ੍ਰਯੋਗ ਕਰੋ।

## ਡਾਕਟਰ ਸ਼ਾਰਦਾ ਅਦਲੋਂਖਾ

ਇਸ ਸਭਿਆਚਾਰ ਵਿੱਚ ਬਾਇਓਮੈਡੀਸਿਨ ਦਾ ਖੁੱਲ੍ਹਾ ਪੈਣ ਦਾ ਸਭ ਤੋਂ ਵੱਡਾ ਕਾਰਨ ਬੱਚੇਦਾਨੀ ਵਿਚ ਰਸੋਈਆਂ ਦੀ ਹੋਣ ਮੰਨਿਆ ਜਾਂਦਾ ਹੈ। ਇਹ ਰਸੋਈਆਂ ਬੱਚੇਦਾਨੀ ਵਿਚ ਨਿੱਕੀ-ਨਿੱਕੀ ਮਾਸ ਦੀ ਸ਼ਕਲ ਵਿਚ ਸੁਰ ਹੁੰਦੀਆਂ ਹਨ ਤੇ ਕਦੇ-ਕਦੇ ਬਹੁਤ ਵੱਡਾ ਆਕਾਰ ਅਖਿਤਿਆਰ ਕਰ ਲੈਂਦੀਆਂ ਹਨ। ਜਿਨ੍ਹਾਂ ਦਾ ਵਜ਼ਨ ਦੋ ਫਾਈ ਪੌਂਡ ਵੀ ਹੋ ਸਕਦਾ ਹੈ। ਇਸ ਕਾਰਨ ਰੋਗੀ ਨੂੰ ਜ਼ਿਆਦਾ ਲਗੂ ਪੈਣ ਲੱਗਦਾ ਹੈ ਤੇ ਦਰਦ ਵੀ ਹੁੰਦੀ ਹੈ ਤੇ ਗਰਭ ਧਾਰਨ ਕਰਨ ਵਿਚ ਹੁਕਾਵਟ ਪਾਉਂਦੀਆਂ ਹਨ। ਰਸੋਈਆਂ ਦਾ ਇਲਾਜ ਤੇ ਰਸੋਈਆਂ ਕੀ ਹੁੰਦੀਆਂ ਹਨ। ਇਹ ਹਾਲੇ ਤਕ ਸਹੀ ਪਤਾ ਨਹੀਂ ਚੱਲਿਆ ਪਰ ਇਹ ਮੰਨਿਆ ਜਾਂਦਾ ਹੈ ਕਿ ਹਾਰਮੋਨਜ਼ ਦਾ ਘੱਟ ਵੱਧ ਹੋਣਾ ਰਸੋਈਆਂ ਪੈਦਾ ਕਰ ਸਕਦਾ ਹੈ। ਇਸ ਸਮੱਸਿਆ ਦਾ ਇਲਾਜ ਰੋਗੀ ਦੀ ਉਮਰ ਦੇ ਮੁਤਾਬਕ ਕੀਤਾ ਜਾਂਦਾ ਹੈ। ਘੱਟ ਉਮਰ ਵਿਚ ਤੇ ਗਰਭ ਧਾਰਨ ਦੀ ਇੱਛਾ ਰੱਖਣ ਵਾਲੀਆਂ ਇਸਤਰੀਆਂ ਵਿਚ ਇਹ ਰਸੋਈਆਂ ਆਪਰੇਸ਼ਨ ਰਾਹੀਂ ਕੱਢ ਦਿੱਤੀਆਂ ਜਾਂਦੀਆਂ ਹਨ। ਪਹਿਲੇ ਸਮੇਂ ਵਿਚ ਚੀਰਾ ਦੇ ਕੇ ਰਸੋਈਆਂ ਕੱਢੀਆਂ ਜਾਂਦੀਆਂ ਸਨ ਪਰ ਅੱਜਕਲ੍ਹ



# ਬੱਚੇਦਾਨੀ 'ਚ ਰਸੋਈਆਂ ਦੀ ਸਮੱਸਿਆ

ਦੁਰਬੀਨ ਰਾਹੀਂ ਰਸੋਈਆਂ ਦਾ ਨਿੱਕੇ ਜਿਹੇ ਚੀਰੇ ਨਾਲ ਹੀ ਆਰੇਸ਼ਨ ਕੀਤਾ ਜਾਂਦਾ ਹੈ। ਜਿਸ ਨੂੰ ਡਾਕਟਰੀ ਡਾਜ਼ਾ ਵਿਚ ਲੈਪਰੋਸਕੋਪਿਕ ਸਰਜਰੀ ਆਖਿਆ ਜਾਂਦਾ ਹੈ। ਅਪਰੇਸ਼ਨ ਤੋਂ ਬਾਅਦ ਇਕ ਦਿਨ ਵਿਚ ਹੀ ਰੋਗੀ ਨੂੰ ਛੁੱਟੀ ਮਿਲ ਜਾਂਦੀ ਹੈ ਤੇ ਬਹੁਤੀਆਂ ਦਵਾਈਆਂ ਵੀ ਨਹੀਂ ਖਾਣੀਆਂ ਪੈਂਦੀਆਂ। ਉਹ ਔਰਤਾਂ ਜਿਨ੍ਹਾਂ ਦੀ ਉਮਰ 45 ਸਾਲ ਤੋਂ ਉੱਪਰ ਹੁੰਦੀ ਹੈ ਤੇ ਪਹਿਲਾਂ ਵੀ ਪੂਰਾ ਕਰ ਚੁੱਕੀਆਂ ਹੁੰਦੀਆਂ ਹਨ ਤੇ ਹੋਰ ਬੱਚੇ ਦੀ ਲੋੜ ਨਹੀਂ

# ਸੀਤਾਫਲ ਕਰੇ ਰੋਗਾਂ ਦਾ ਇਲਾਜ

ਸੀਤਾਫਲ ਸਿਰਫ ਫਲ ਹੀ ਨਹੀਂ ਦਵਾਈ ਵੀ ਹੈ। ਇਸ ਦੇ ਸੇਵਨ ਨਾਲ ਕਈ ਬਿਮਾਰੀਆਂ ਤੇ ਫੁਟਕਾਰਾ ਪਾਇਆ ਜਾ ਸਕਦਾ ਹੈ ਇਹ ਸਰੀਰ ਦੀ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ ਤੇ ਇਸ ਨਾਲ ਇਮਿਊਨਿਟੀ ਮਜ਼ਬੂਤ ਹੁੰਦਾ ਹੈ। ਇਹ ਇਕ ਮਿੱਠਾ ਫਲ ਹੈ। ਇਸ 'ਚ ਕਾਫ਼ੀ ਮਾਤਰਾ 'ਚ ਕੈਲੋਰੀ ਹੁੰਦੀ ਹੈ ਤੇ ਆਮਨੀ ਨਾਲ ਪਚਣ ਵਾਲਾ ਫਲ ਹੈ। ਇਹ ਅਲਾਜ ਰੋਗ ਵੀ ਨੀਕ ਕਰਦਾ ਹੈ ਤੇ ਐਸਿਡਿਟੀ 'ਚ ਲਾਭਕਾਰੀ ਹੈ। ਸੀਤਾਫਲ 'ਚ ਆਨਾਬ ਤੇ ਵਿਟਾਮਿਨ-ਸੀ ਵੀ ਕਾਫ਼ੀ ਮਾਤਰਾ ਹੁੰਦੀ ਹੈ। ਸੀਤਾਫਲ ਦੇ ਬੀਜ ਵੀ ਭੁੱਖ ਕੇ ਖਾ ਸਕਦੇ ਹਾਂ। ਇਸ ਫਲ ਨੂੰ ਆਪਣੇ ਖਾਣੇ 'ਚ ਸ਼ਾਮਲ ਕਰੋ। ਇਸ ਫਲ 'ਚ ਮੌਜੂਦ ਅੰਟੀਆਕਸੀਡੈਂਟ ਵਿਟਾਮਿਨ-ਸੀ ਹੁੰਦਾ ਹੈ ਜੋ ਸਰੀਰ ਨੂੰ ਰੋਗਾਂ ਨਾਲ ਲੜਨ 'ਚ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਚਿਕਿਤਸਾਪਨ ਦੂਰ ਹੁੰਦਾ ਹੈ। ਇਸ 'ਚ



# ਮਿਰਗੀ ਦਾ ਦੌਰਾ ਪੈਲ 'ਤੇ ਮੁੱਢਲੀ ਸਹਾਇਤਾ

ਨਰੇਸ਼ ਪਟਾਣੀਆ

ਅਕਸਰ ਹੀ ਸਾਡਾ ਵਾਹ ਇਸ ਤਰ੍ਹਾਂ ਦੇ ਵਿਅਕਤੀ ਨਾਲ ਪੈਂਦਾ ਹੈ ਜੋ ਰੰਗਾ ਭਲਾ ਆਪਣਾ ਕੰਮ ਕਰਦਾ ਇਕਦਮ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ। ਉਸ ਦਾ ਸਰੀਰ ਆਕੜ ਜਾਂਦਾ ਤੇ ਝਟਕੇਦਾਰ ਦੌਰੇ ਪੈਂਦੇ ਹਨ। ਮੂੰਹ ਵਿਚੋਂ ਝੰਗ ਨਿਕਲਦੀ, ਦੰਦਲ ਪੈਣ 'ਤੇ ਜੀੜ ਟੁੱਕ ਜਾਂਦੀ ਹੈ। ਵਿਅਕਤੀ ਦਾ ਪਿਛਾ ਜਾਂ ਮਲ ਕੱਢਿਆ ਵਿਚ ਹੀ ਨਿਕਲ ਜਾਂਦਾ ਹੈ। ਅਜਿਹੀ ਹਾਲਤ ਵਾਲੇ ਵਿਅਕਤੀਆਂ ਨੂੰ ਮਿਰਗੀ ਦੇ ਦੌਰੇ ਦੀ ਬਿਮਾਰੀ ਹੋ ਸਕਦੀ ਹੈ। ਇਸਦੇ ਸਿਹਤ ਮਿਗਨਣ ਅਨੁਸਾਰ ਵਿਸ਼ਲੇਸ਼ਣ ਵਿਚ 50 ਮਿਲੀਅਨ ਦੇ ਕਰੀਬ ਲੋਕ ਮਿਰਗੀ ਤੋਂ ਪੀੜਤ ਹਨ ਤੇ ਭਾਰਤ ਵਿਚ ਵੀ ਮਿਰਗੀ ਪੀੜਤਾਂ ਦੀ ਸੰਖਿਆ 10 ਮਿਲੀਅਨ ਤੋਂ ਅੱਕੜਾ ਪਾਰ ਕਰ ਚੁੱਕੀ ਹੈ ਪ੍ਰੰਤੂ ਅਧਿਕਤਮਾਕਾਰਨ ਲੋਕ ਦਵਾਈਆਂ ਤੇ ਡਾਕਟਰੀ ਇਲਾਜ ਨੂੰ ਛੱਡ ਦਿਸ ਰੋਗ ਨੂੰ ਵਧਾ ਲੈਂਦੇ ਹਨ। ਸਹੀ ਡਾਕਟਰੀ ਇਲਾਜ ਨਾਲ ਦੂਜੇ ਲੋਕਾਂ ਦੀ ਤਰ੍ਹਾਂ ਨਾਰਮਲ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਮਿਰਗੀ ਦਾ ਦੌਰਾ ਪੈਣ ਦੀ ਹਾਲਤ ਦੌਰਾਨ ਤੁਰੰਤ ਡਾਕਟਰ ਦੇ ਕੋਲ ਜਾ ਕੇ ਵਿਅਕਤੀ ਦੀ ਵਿਗਰਹ ਕਰੀ ਹਾਲਤ ਨੂੰ ਕਾਬੂ ਕੀਤਾ ਜਾ ਸਕਦਾ ਹੈ।



ਪੈਦਾ, ਨੀਂਦ ਵਿਚ ਦੌਰੇ ਪੈਣੇ, ਸਾਰੇ ਰੱਬਾ ਪੈਰਾਂ ਨੂੰ ਝਟਕੇ ਆਉਣੇ ਜਾਂ ਇਕ ਪਾਸੇ ਝਟਕੇ ਆਉਣੇ, ਮੂੰਹ ਵਿਚ ਝੰਗ ਆਉਣਾ 'ਤੇ ਜੀੜ ਦਾ ਕਟਿਆ ਜਾਣਾ, ਸਰੀਰ ਦਾ ਅਕਤਾਅ, ਦੰਦਲ ਪੈਣੀ, ਪਿਛਾਬ ਜਾਂ ਮਲ ਦਾ ਕੰਪੋਇਆ ਵਿਚ ਨਿਕਲ ਜਾਣਾ ਤੇ ਬੇਹੋਸ਼ੀ ਵਰਗੇ ਚਿੰਨ੍ਹ ਮਿਲਦੇ ਹਨ।

## ਮੁੱਢਲੀ ਸਹਾਇਤਾ

- ਬਿਨਾਂ ਕਿਸੇ ਖਬਰਾਹਟ ਦੇ ਖੁਦ ਸ਼ਾਂਤ ਰਹਿਣਿਆਂ ਪੀੜਤ ਨੂੰ ਸੱਟ ਲੱਗਣ ਤੋਂ ਬਚਾਓ।
- ਜੀੜ ਨੂੰ ਪਾਸੇ ਕਰ ਕੇ ਰੋਗੀ ਨੂੰ ਖੁੱਲ੍ਹੀ ਹਵਾ ਆਉਣ ਦਿਓ।
- ਪੀੜਤ ਦੀ ਹੱਟ ਦੁਆਲੇ ਤੰਗ ਕੱਪੜੇ ਢਿੱਲੇ ਕਰ ਦਿਓ। ਟਾਈ ਵਰਗੀ ਖੋਲ੍ਹੀ ਹੋਵੇ ਤਾਂ ਖੋਲ੍ਹ ਦਿਓ ਜਾਂ ਢਿੱਲੀ ਕਰ ਦਿਓ।
- ਐਨਕ ਲੱਗੀ ਹੋਵੇ ਤਾਂ ਲਾਓ ਦਿਓ।
- ਪੀੜਤ ਦੇ ਆਲੇ-ਦੁਆਲੇ ਪਾਣੀ ਕੋਈ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਪਾਸੇ ਕਰ ਦਿਓ।
- ਪੀੜਤ ਦੇ ਸਿਰ ਥੱਲੇ ਕੋਈ ਨਰਮ ਸਿਰਕਾਹਾ ਜਾਂ ਗੱਦੀ ਰੱਖ ਦਿਓ।
- ਜੇ ਮੂੰਹ ਵਿੱਚ ਨਿਕਲਣ ਵਾਲਾ ਥੱਕ (ਝੰਗ) ਜਾਂ ਉਲਟੀ ਆਵੇ ਬਾਹਰ

## ਸਹਾਇਤਾ

- ਜੇ ਤੁਰਾਨੁ ਲਗਦਾ ਹੈ ਕਿ ਐਂਬੂਲੈਂਸ ਆਉਣ 'ਚ ਆਸ ਕਰੀ ਸਮੇਂ ਤੇ ਤੁਰਾਨੁ ਵਿਅਕਤੀ ਦੀ ਮੁਦ ਮੁੱਢਲੀ ਸਹਾਇਤਾ ਕਰ ਸਕਦੇ ਹੋ।
- ਜਦੋਂ ਦੌਰਾ ਪਿਆ ਹੋਵੇ ਤਾਂ ਸਰੀਰ ਦੇ ਬਿਨਾਂ ਕਿਸੇ ਖਬਰਾਹਟ ਦੇ ਖੁਦ ਸ਼ਾਂਤ ਰਹਿਣਿਆਂ ਪੀੜਤ ਨੂੰ ਸੱਟ ਲੱਗਣ ਤੋਂ ਬਚਾਓ।
- ਜਦੋਂ ਦੌਰਾ ਪਿਆ ਹੋਵੇ ਤਾਂ ਸਰੀਰ ਦੇ ਪੀੜਤ ਨੂੰ ਪਾਸੇ ਕਰ ਕੇ ਪੀੜਤ ਨੂੰ ਹਵਾ ਆਉਣ ਦਿਓ।
- ਜਦੋਂ ਦੌਰਾ ਪਿਆ ਹੋਵੇ ਤਾਂ ਸਰੀਰ ਦੇ ਪੀੜਤ ਦੀ ਪੈਣ ਦੁਆਲੇ ਕੱਪੜੇ ਢਿੱਲੇ ਕਰ ਦਿਓ। ਟਾਈ ਵਰਗੀ ਖੋਲ੍ਹੀ ਹੋਵੇ ਤਾਂ ਖੋਲ੍ਹ ਦਿਓ ਜਾਂ ਢਿੱਲੀ ਕਰ ਦਿਓ।
- ਜਦੋਂ ਦੌਰਾ ਪਿਆ ਹੋਵੇ ਤਾਂ ਸਰੀਰ ਦੇ ਐਨਕ ਲੱਗੀ ਹੋਵੇ ਤਾਂ ਉਤਾਰ ਦਿਓ।

## ਅਜਿਹਾ ਬਿਲਕੁਲ ਨਾ ਕਰੋ

- ਮਿਰਗੀ ਦੌਰੇ ਵਾਲੇ ਵਿਅਕਤੀ ਦੇ ਆਲੇ-ਦੁਆਲੇ ਇਕੱਠ ਨਾ ਕਰੋ। ਪੀੜਤ ਵੱਲ ਖੁੱਲ੍ਹੀ ਹਵਾ ਆਉਣ ਦਿਓ।
- ਜੀੜ ਨੂੰ ਸੁੱਕਾ ਚੀਰੇ ਵਰਗੇ ਸੁੱਕੇ ਚੀਰੇ ਨਾਲ ਟਿਕਾਓ ਜਿਸ ਤੋਂ ਮਿਰਗੀ ਦੌਰਾ ਕੁਝ ਚੁੱਕ ਤਿਆ ਵਾਸਤੇ ਹੀ ਪੈਦਾ ਹੋ ਸਿਨੀ ਦੇਰ ਆਸੀ ਹੁੰਦੀ ਲੱਭਦੇ ਹਾਂ ਜਾਂ ਨੁੱਖਾਉਣੇ ਹਾ ਉਨੀ ਦੇਰ ਵਿਚ ਦੌਰਾ ਆਪਣੇ ਆਪ ਹੀ ਹਟ ਜਾਂਦਾ ਹੈ।
- ਜੇ ਮੂੰਹ ਥੱਲ ਹੋਵੇ ਤਾਂ ਚਾਬੀ ਜਾਂ ਚਮਚੇ ਨਾਲ ਦੰਦਲ ਖੋਲ੍ਹਣ ਦੀ ਕੋਸ਼ਿਸ਼ ਬਿਲਕੁਲ ਨਾ ਕਰੋ, ਵੱਡੇ ਟੁੱਟ ਸਕਦੇ ਹਨ।
- ਜਦੋਂ ਦੌਰਾ ਪਿਆ ਹੋਵੇ ਤਾਂ ਸਰੀਰ ਦੇ ਅਕਤਾਅ ਨੂੰ ਲੱਤਾਂ ਬਾਹਰ ਫੜ ਕੇ ਕਾਬੂ ਕਰਨ ਦੀ ਕੋਸ਼ਿਸ਼ ਨਾ ਕਰੋ। ਹੱਥੀ ਦਾ ਕੋਈ ਜੋੜ ਉਤਾਰ ਜਾਂ ਟੁੱਟ ਸਕਦਾ ਹੈ।
- ਦੌਰੇ ਦੌਰਾਨ ਮੂੰਹ ਵਿਚ ਪਾਣੀ ਨਾ ਪਾਓ ਕਿਉਂਕਿ ਬੇਹੋਸ਼ ਵਿਅਕਤੀ ਕੋਈ ਵੀ ਚੀਜ਼ ਔਰ ਨਹੀਂ ਲੈਂਦਾ ਸਕਦਾ। ਬੇਹੋਸ਼ੀ ਦੌਰਾਨ ਪਾਣੀ ਫੇਫੜਿਆਂ ਵਿਚ ਜਾ ਕੇ ਸਾਕ ਦੀ ਹੁਕਾਵਟ ਦਾ ਕਾਰਨ ਬਣ ਸਕਦਾ ਹੈ।
- ਅੰਪ-ਵਿਸ਼ਵਾਸ ਵਿਚ ਨਾ ਪਓ। ਮਿਰਗੀ ਕਿਸੇ ਖੁਫ਼ੀ-ਖੁਫ਼ੀ ਕਰਕੇ ਨਹੀਂ ਪੈਂਦੀ।
- ਸਵਾਪਨੀ ਦੇ ਤੌਰ 'ਤੇ ਮਿਰਗੀ ਰੋਗੀਆਂ ਨੂੰ ਅੰਗ, ਪਾਣੀ ਤੇ ਮਸ਼ਿਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
- ਬਾਹਰ ਵਿਚ ਨਹਾਉਣ ਲੀਗਿਆਂ ਅੰਦਰੋਂ ਲਾਕ ਨਾ ਕੀਤਾ ਜਾਵੇ।

ਵਧੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਦੂਸ਼ਣ ਦਾ ਜ਼ਿਆਦਾ ਅਸਰ ਫੇਫੜਿਆਂ 'ਤੇ ਪੈਂਦਾ ਹੈ ਕਿਉਂਕਿ ਅਸੀਂ ਇਨ੍ਹਾਂ ਦੀ ਸਹਾਇਤਾ ਨਾਲ ਹੀ ਆਕਸੀਜਨ ਪ੍ਰਦਾਨ ਕਰਦੇ ਹਾਂ ਤੇ ਕਾਰਬਨ ਆਕਸਾਇਡ ਨੂੰ ਬਾਹਰ ਛੱਡਦੇ ਹਾਂ। ਪ੍ਰਦੂਸ਼ਣ ਦੇ ਸਰੀਰੀ ਭਿਆਨਕ ਗੈਸ ਸਾਡੇ ਸਰੀਰ 'ਚ ਜਾ ਕੇ ਫੇਫੜਿਆਂ ਨੂੰ ਨੁਕਸਾਨ ਕਰਦੀ ਹੈ। ਇਸ ਕਰਕੇ ਫੇਫੜਿਆਂ ਦਾ ਖ਼ਾਸ ਧਿਆਨ ਰੱਖਣ ਲਈ ਇਨ੍ਹਾਂ ਖਰੇਦਣ ਨੁਸਖਿਆਂ ਦਾ ਪ੍ਰਯੋਗ ਕਰੋ।



## ਮੁੱਠਕਾ

ਮੁੱਠਕਾ 150 ਮਿਲੀਲਿਟਰ ਪਾਣੀ 'ਚ ਤਿੰਨ ਲਿਚ ਤੇ ਸਵੇਰੇ ਨੂੰ ਇਸ ਦੇ ਬੀਜ ਕੱਢ ਕੇ ਖਾ ਲਓ ਤੇ ਇਸ ਦੇ ਪਾਣੀ ਦਾ ਸੇਵਨ ਵੀ ਕਰ ਸਕਦੇ ਹਾਂ। ਮੁੱਠਕੇ ਦਾ ਸੇਵਨ 1 ਮਹੀਨੇ ਤਕ ਕਰੋ ਇਸ ਨਾਲ ਫੇਫੜੇ ਮਜ਼ਬੂਤ ਹੋ ਸਕਦੇ ਹਨ।

## ਲਸਣ

ਲਸਣ ਦਾ ਸੇਵਨ ਕਰਨ ਨਾਲ ਫੇਫੜੇ ਤੰਦਰੁਸਤ ਰਹਿੰਦੇ ਹਨ ਤੇ ਜੀਮਿਆ ਹੋਇਆ ਖੂਨ ਦਾ ਵਧਾਅ ਤੋੜੇ ਹੋ ਜਾਂਦਾ ਹੈ।

## ਮੁੱਲੰਠੀ

ਮੁੱਲੰਠੀ ਬਹੁਤ ਹੀ ਗੁਣਕਾਰੀ ਹੈ। ਖਾਸੀ ਤੇ ਗਲੇ ਦੀ ਖਾਰਿਸ਼ 'ਚ ਇਸਤੋਮਾਲ ਕਰ ਸਕਦੇ ਹਾਂ।

## ਤੁਲਸੀ

ਤੁਲਸੀ ਦੇ ਸੁੱਕੇ ਪੱਤੇ, ਕਪੂਰ ਤੇ ਇਲਾਇਚੀ ਨੂੰ ਮਿਲਾਉਂਦੇ ਤੇ ਫਿਰ ਇਸ 'ਚ ਚੀਨੀ ਮਿਲਾ ਕੇ ਪੀਸ ਲਓ। ਇਸ ਨੂੰ ਦਿਨ 'ਚ ਦੋ ਵਾਰ ਖਾਓ ਇਸ ਨਾਲ ਖੁੱਬਰ ਤੇ ਹੋਰ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਤੁਲਸੀ ਦਾ ਸੇਵਨ ਵੱਧ ਤੋਂ ਵੱਧ ਕਰੋ।

## ਬਹਿਰ

ਰੋਜ਼ ਸਵੇਰੇ। ਚਮਚ ਸ਼ਹਿਦ ਦਾ ਸੇਵਨ ਕਰੋ। 1 ਮਹੀਨੇ ਤਕ ਖਾਓ ਇਸ ਨਾਲ ਫੇਫੜਿਆਂ ਦਾ ਰੋਗ ਦੂਰ ਹੋ ਸਕਦਾ ਹੈ।

## ਅੰਗੂਰ

ਖਾਸੀ ਤੇ ਦਮੇ ਵਰਗੀਆਂ ਬਿਮਾਰੀਆਂ 'ਚ ਅੰਗੂਰ ਕਾਫ਼ੀ ਫਾਇਦੇਮੰਦ ਹੈ। ਜੇ ਸ਼ਾਇਬਟੀਜ਼ ਹੈ ਤਾਂ ਅੰਗੂਰ ਦਾ ਸੇਵਨ ਨਾ ਕਰੋ ਕਿਉਂਕਿ ਇਸ ਦੇ ਸੇਵਨ ਨਾਲ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਹੈ।



# ਲਸਣ ਦੇ ਫਾਇਦੇ

ਹਰ ਰੋਜ਼ ਕੱਚਾ ਲਸਣ ਸੇਵਨ ਕਰਨ ਨਾਲ ਸਰੀਰ ਦੇ ਕਈ ਰੋਗ ਕੱਟੇ ਜਾਂਦੇ ਹਨ। ਤੇਜ਼ ਗੰਧ ਤੇ ਕੁਝ ਤੰਦਰੁਸਤ ਕਾਰਨ ਕੱਚਾ ਲਸਣ ਸੇਵਨ ਕਰਨਾ ਬੜਾ ਹੀ ਠੀਕ ਹੈ। ਰੋਗਾਂ ਨੂੰ ਠੀਕ ਕਰਨ ਲਈ ਕੱਚੇ ਲਸਣ ਦੀ ਵਰਤੋਂ ਕਰੋ। ਤੜਕੇ 'ਚ ਬੁੱਠਿਆ ਹੋਇਆ ਲਸਣ ਅਸਰਦਾਇਕ ਨਹੀਂ ਰਹਿੰਦਾ...

ਲਸਣ ਇਕ ਸ਼ਕਤੀ ਵੀ ਹੈ ਅਤੇ ਔਸ਼ਢੀ ਵੀ। ਲਸਣ ਵਰਤਿਆ ਜਾਂਦਾ ਹੈ। ਲਸਣ ਦੀ ਕੁਝ ਤੰਦਰੁਸਤ ਅਤੇ ਗੰਧ ਬੜੀ ਤੇਜ਼ ਹੁੰਦੀ ਹੈ ਪਰ ਤੜਕਾ ਲਗਾਉਣ ਨਾਲ ਲਸਣ ਦੀ ਕੁਝ ਤੰਦਰੁਸਤ ਅਤੇ ਗੰਧ ਖਤਮ ਹੋ ਕੇ ਦਾਲ-ਸਬਜ਼ੀ ਸਵਾਦੀ ਬਣ ਜਾਂਦੀ ਹੈ। ਰੋਮਨ ਸਾਹਿਤ ਵਿਚ ਲਸਣ ਨੂੰ 60 ਰੋਗਾਂ ਦੀ ਔਸ਼ਢੀ ਮੰਨਿਆ ਹੈ। ਹਰ ਰੋਜ਼ ਕੱਚਾ ਲਸਣ ਸੇਵਨ ਕਰਨ ਨਾਲ ਸਰੀਰ ਦੇ ਕਈ ਰੋਗ ਕੱਟੇ ਜਾਂਦੇ ਹਨ। ਤੇਜ਼ ਗੰਧ ਅਤੇ ਕੁਝ ਤੰਦਰੁਸਤ ਕਾਰਨ ਕੱਚਾ ਲਸਣ ਸੇਵਨ ਕਰਨਾ ਬੜਾ ਹੀ ਠੀਕ ਹੈ। ਲਸਣ ਨੂੰ ਤੜਕੇ ਵਿਚ ਭੁੰਨਣ ਨਾਲ ਲਸਣ ਦੇ ਗੁਣ ਖਤਮ ਹੋ ਜਾਂਦੇ ਹਨ ਅਤੇ ਰੋਗ ਠੀਕ ਨਹੀਂ ਹੁੰਦੇ। ਰੋਗਾਂ ਨੂੰ ਠੀਕ ਕਰਨ ਲਈ ਲੋੜ ਹੈ ਲਸਣ ਨੂੰ ਕੱਚਾ ਸੇਵਨ ਕਰਨ ਦੀ। ਇਸ ਗਰਮ ਕੀੜੇ ਲੋਮ ਬਣਾ ਕੇ ਕੱਚਾ ਲਸਣ ਆਮਨੀ ਨਾਲ ਸੇਵਨ ਕੀਤਾ ਜਾ ਸਕਦਾ ਹੈ। ਲਸਣ ਦਾ ਜੈਮ ਬਣਾਉਣ ਦੀ ਵਿਧੀ ਨਿਮਨ ਲਿਖਤ ਹੈ-

## ਲਸਣ ਦਾ ਜੈਮ

ਲਸਣ - 240 ਗ੍ਰਾਮ, ਸ਼ਹਿਦ ਜਾਂ ਖੰਡ 240

## ਖੂਨ ਦੇ ਰੋਗ

ਖੂਨ ਦਾ ਉੱਚ ਦਬਾਅ- ਹਰ ਰੋਜ਼ ਲਸਣ ਦੇ ਜੈਮ ਦੀ ਵਰਤੋਂ ਸਿਹਤ ਲਈ ਲਾਭਦਾਇਕ ਰਹਿੰਦੀ ਹੈ। ਇਸ ਲਈ ਆਪਣੇ ਦਿਨ 'ਚ ਇਸ ਦਾ ਸੇਵਨ ਕਰਨਾ ਨਾ ਭੁੱਲੋ।  
ਖੂਨ ਵਿਚ ਚਰਬੀ - ਖੂਨ ਵਿਚ ਚਰਬੀ ਜਾਂ ਪਿੱਤ ਰਸ। ਹਰ ਰੋਜ਼ ਲਸਣ ਦੇ ਜੈਮ ਦਾ ਸੇਵਨ ਕਰਨ ਨਾਲ ਡਬ ਵੀ ਸਮੇਂ ਵਿਚ ਰੋਗ ਠੀਕ ਹੋ ਜਾਂਦਾ ਹੈ।  
ਜ਼ਿਆਦਾ ਪਿੱਤਾ ਆਉਣਾ- ਬੁਖਾਰ ਵਿਚ ਰਾਤ ਨੂੰ ਕਈ ਵਾਰੀ ਪਿੱਤਾ ਆਉਂਦਾ ਹੈ। ਹਰ ਰੋਜ਼ ਲਸਣ ਦਾ ਜੈਮ ਖਾਣ ਨਾਲ ਇਹ ਰੋਗ ਸਮਾਂ ਪਾ ਕੇ ਠੀਕ ਹੋ ਜਾਂਦਾ ਹੈ। ਜ਼ਿਆਦਾ ਸੇਵਨ 'ਚ ਹਰ ਰੋਜ਼ ਰਾਤ ਨੂੰ 2-3 ਸਵੇਰੇ ਖਾਣ ਨਾਲ ਵੀ ਰਾਤ ਨੂੰ ਪਿੱਤਾ ਆਉਂਦਾ ਆਉਂਦਾ ਹੈ। ਸ਼ੂਗਰ ਦਾ ਰੋਗੀ ਵੀ ਵੱਧ ਪਿੱਤਾ ਆਉਂਦਾ ਹੈ।  
ਆਰੋਗ ਅਤੇ ਲੰਮੀ ਉਮਰ- ਹਰ ਰੋਜ਼ ਲਸਣ ਦਾ ਜੈਮ ਖਾਣ ਨਾਲ ਆਰੋਗ ਅਤੇ ਲੰਮੀ ਉਮਰ

ਰੋਗੀ ਵਿਅਕਤੀ ਲੰਮੀ ਉਮਰ ਭੋਗ ਨਹੀਂ ਸਕਦਾ। ਲਸਣ ਦੀ ਇਕ ਮੁਕਾਮ 1-2 ਚਮਚ ਹੈ ਅਤੇ ਇਕ ਦਿਨ 'ਚ ਇਕ ਵਾਰੀ ਹੀ ਖਾਣਾ ਹੈ। ਜੇ ਖਾਣ-ਪੀਣ ਦਾ ਪਰਹੇਜ਼ ਨਾ ਕੀਤਾ ਜਾਏ ਤਾਂ ਲਸਣ ਦਾ ਜੈਮ ਖਾਣ ਨਾਲ ਕੋਈ ਲਾਭ ਨਹੀਂ ਹੁੰਦਾ। ਇਸ ਕਰਕੇ ਖਾਣ-ਪੀਣ ਦਾ ਪਰਹੇਜ਼ ਬੜਾ ਹੀ ਜ਼ਰੂਰੀ ਹੈ।  
ਹਰ ਸਾਲ ਸ਼ਿਮਾਲ ਵਿਚ ਲਗਾਤਾਰ ਲਸਣ ਦਾ ਜੈਮ ਸੇਵਨ ਕਰਨ ਨਾਲ ਨਿਮਨ ਲਿਖਤ ਰੋਗਾਂ ਤੋਂ ਬਚਿਆ ਸਕਦਾ ਹੈ।  
- ਦਮ  
- ਤਪਤਿਕ  
- ਖਾਸੀ  
- ਛਿੱਕਾ ਆਉਣੀਆਂ

ਭੋਗ ਸਕਦੇ ਹੋ।  
ਦਰਦ- ਜੋੜਾ ਦੀਆਂ ਦਰਦਾਂ, ਲੱਕ ਅਤੇ ਸਿਰ ਪੀੜ ਵੀ ਲਸਣ ਦਾ ਜੈਮ ਖਾਣ ਨਾਲ ਸਮਾਂ ਪਾ ਕੇ ਠੀਕ ਹੋ ਜਾਂਦੀ ਹੈ।  
ਮਾਨਸਿਕ ਤਣਾਅ ਅਤੇ ਉੱਨੀਦਰਾ- ਬਹੁਤ ਲੋਕ ਮਾਨਸਿਕ ਤਣਾਅ ਵਿਚ ਹਨ, ਕਈਆਂ ਨੂੰ ਨੀਂਦ ਘੱਟ ਆਉਂਦੀ ਹੈ। ਹਰ ਰੋਜ਼ ਲਸਣ ਦਾ ਜੈਮ ਖਾਣ ਨਾਲ ਅਤੇ ਇਕ ਦਿਨ ਵਿਚ 2-3 ਵਾਰੀ ਜੈਮ ਦੀ ਚਾਚ ਪੀਣ ਨਾਲ 3-4 ਮਹੀਨਿਆਂ ਵਿਚ ਹੀ ਖੁੱਲ੍ਹ ਕੇ ਨੀਂਦ ਆਵੇਗੀ ਅਤੇ ਮਾਨਸਿਕ ਤਣਾਅ ਵੀ ਘੱਟੇਗਾ।  
ਪਰਹੇਜ਼ - ਉੱਪਰ ਲਿਖੇ ਰੋਗਾਂ ਨੂੰ ਠੀਕ ਕਰਨ ਲਈ ਖਾਣ-ਪੀਣ ਦਾ ਪਰਹੇਜ਼ ਬਹੁਤ ਜ਼ਰੂਰੀ ਹੈ। ਪਰਹੇਜ਼ ਕਿਸੇ ਲਈ ਨਹੀਂ ਆਪਣੇ ਲਈ ਹੀ ਕਰਨਾ ਹੈ। ਪਰਹੇਜ਼ ਨਾਲ ਖਾਧੀ ਰੋਟੀ ਸਜ਼ੜੀ ਅਤੇ ਸਿਹਤ ਲਈ ਗੁਣਕਾਰੀ ਵੀ ਹੈ। ਇਸ ਲਈ ਜਿੱਥੇ ਤਕ ਹੋ ਸਕੇ ਸਾਨੂੰ ਚੰਗੀ ਸਿਹਤ ਲਈ ਪਰਹੇਜ਼ ਕਰਨਾ ਚਾਹੀਦਾ ਹੈ।

## ਡਾ. ਅਮਰੀਕ ਸਿੰਘ ਕੌਡਾ

ਅਸੀਂ ਆਮ ਹੀ ਕਹਿੰਦੇ ਹਾਂ ਕਿ ਰੋਟੀ ਖਾਣ ਤੋਂ ਬਾਅਦ ਜਾਂ ਕੋਈ ਵੀ ਭੋਜਨ ਕਰਨ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ, ਸਵਾਹ ਹੈ ਕਿਉਂ? ਭੋਜਨ ਤੋਂ ਬਾਅਦ ਪਾਣੀ ਪੀਣਾ ਚਹਿਰ ਪੀਣ ਤੇ ਸਮਾਨ ਕਿਹਾ ਗਿਆ। ਅਨਾਜ ਜਿਵੇਂ ਰੋਟੀ ਜਾਂ ਚਾਵਲ ਖਾ ਕੇ ਹੋਰ ਤਾਂ ਰੋਟੀ ਦੇ ਵਿਚਕਾਰ ਦੇ ਖੁੱਟ ਪਾਣੀ ਪੀ ਸਕਦੇ ਹਾਂ। ਜਦੋਂ ਵੀ ਪਾਣੀ ਪੀਣਾ ਹੋ ਬੈਠ ਕੇ ਏ-ਏ ਖੁੱਟ ਕਰ ਕੇ ਹੌਲੀ-ਹੌਲੀ ਪੀਉਂ ਤਾਂ ਕਿ ਤੁਰਾਨੀ ਲਾਭ ਹੋਵੇ ਖੁੱਟ ਨਾਲ ਅੰਦਰ ਜਾਵੇ। ਸਵੇਰੇ ਭੋਜਨ ਤੋਂ ਬਾਅਦ ਫਲਾਂ ਦਾ ਰਸ, ਦੁੱਧ, ਕੋਲੀ ਜਿਸਨੂੰ ਫਾਫ ਫਾਫ ਕਹਿੰਦੇ ਹਨ, ਸ਼ਾਮ ਨੂੰ ਭੋਜਨ ਤੋਂ ਬਾਅਦ ਦੁੱਧ 'ਚ ਲੋਹਾ, ਇਲਾਇਚੀ, ਸੇਂਡ, ਦਾਲਚੀਨੀ ਆਦਿ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਜਾਂ ਕੋਸ਼ ਕਰ ਕੇ ਪੀਉਂ। ਸਵੇਰੇ ਟਾਪਣ ਤੋਂ ਗੈਰ ਦਾ ਰਸ ਵੀ ਲੈ ਸਕਦੇ ਹਾਂ।  
98557-35666

# ਇਕ ਸੌ ਤਿੰਨ ਬਿਮਾਰੀਆਂ ਤੋਂ ਬਚੋ



ਅੰਤਰੀਆਂ 'ਚ ਕੌਸਰ, ਇਸ ਗਲਤੀ ਨਾਲ ਇਕ ਸੌ ਤਿੰਨ ਰੋਗਾਂ ਨੂੰ ਸੱਦਾ ਦਿੰਦੇ ਹਾਂ।


## ਪਾਣੀ ਕੱਟੇ ਪੀਣਾ ਚਾਹੀਦਾ?

ਭੋਜਨ ਕਰਨ ਤੋਂ ਬਾਅਦ ਘੱਟ ਤੋਂ ਘੱਟ ਪੰਜ ਲੀਟਰ ਪੀਣਾ ਚਾਹੀਦਾ ਹੈ। ਭੋਜਨ ਦੇ ਅੰਤ 'ਚ ਇਕ ਏ ਖੁੱਟ ਪਾਣੀ ਗਲਾ ਸਕਦਾ ਕਰਨ ਲਈ ਪੀ ਸਕਦੇ ਹਾਂ। ਅਨਾਜ ਜਿਵੇਂ ਰੋਟੀ ਜਾਂ ਚਾਵਲ ਖਾ ਕੇ ਹੋਰ ਤਾਂ ਰੋਟੀ ਦੇ ਵਿਚਕਾਰ ਦੇ ਖੁੱਟ ਪਾਣੀ ਪੀ ਸਕਦੇ ਹਾਂ। ਜਦੋਂ ਵੀ ਪਾਣੀ ਪੀਣਾ ਹੋ ਬੈਠ ਕੇ ਏ-ਏ ਖੁੱਟ ਕਰ ਕੇ ਹੌਲੀ-ਹੌਲੀ ਪੀਉਂ ਤਾਂ ਕਿ ਤੁਰਾਨੀ ਲਾਭ ਹੋਵੇ ਖੁੱਟ ਨਾਲ ਅੰਦਰ ਜਾਵੇ। ਸਵੇਰੇ ਭੋਜਨ ਤੋਂ ਬਾਅਦ ਫਲਾਂ ਦਾ ਰਸ, ਦੁੱਧ, ਕੋਲੀ ਜਿਸਨੂੰ ਫਾਫ ਫਾਫ ਕਹਿੰਦੇ ਹਨ, ਸ਼ਾਮ ਨੂੰ ਭੋਜਨ ਤੋਂ ਬਾਅਦ ਦੁੱਧ 'ਚ ਲੋਹਾ, ਇਲਾਇਚੀ, ਸੇਂਡ, ਦਾਲਚੀਨੀ ਆਦਿ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਜਾਂ ਕੋਸ਼ ਕਰ ਕੇ ਪੀਉਂ। ਸਵੇਰੇ ਟਾਪਣ ਤੋਂ ਗੈਰ ਦਾ ਰਸ ਵੀ ਲੈ ਸਕਦੇ ਹਾਂ।  
98557-35666

# ਦੰਦਾਂ ਦੀ ਸੰਭਾਲ ਸਬੰਧੀ ਨੁਸਖੇ

## ਮਾਲਵਿੰਦਰ ਤਿਉਣਾ ਪੁਸ਼ਾਗੀਆ

ਆਮ ਤੌਰ 'ਤੇ ਇਹ ਗੱਲ ਵੇਖਣ ਵਿਚ ਆਉਂਦੀ ਹੈ ਕਿ ਦੰਦਾਂ ਦੀਆਂ ਵੱਧ ਤੋਂ ਵੱਧ ਬਿਮਾਰੀਆਂ ਦਾ ਕਾਰਨ ਦੰਦਾਂ ਦੀ ਦੇਖ-ਭਾਲ ਨਾ ਕਰਨਾ ਤੇ ਸਾਡੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਹੁੰਦੀਆਂ ਹਨ। ਕੌਸਰ ਦਾ ਜੈਮ ਖਾਣਾ ਕਰਨਾ, ਬੀੜੀ, ਜ਼ਰਾ, ਤੰਬਾਕੂ ਤੇ ਹੋਰ ਪਦਾਰਥਾਂ ਦੀ ਵਰਤੋਂ ਕਰਨਾ, ਜ਼ਿਆਦਾ ਮਿੱਠਾ ਖਾਣਾ, ਚਾਚ, ਕੱਛੀ ਤੇ ਸ਼ਰਾਬ ਦਾ ਸੇਵਨ ਕਰਨਾ। ਦੂਜੇ ਪਾਸੇ ਬਚਿਆਂ ਵਿਚ ਦੰਦਾਂ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ, ਮਿੱਠੀਆਂ ਟੋਫੀਆਂ ਤੇ ਚੌਕਲੇਟ ਦੀ ਵੱਧ ਵਰਤੋਂ ਕਰਨਾ ਤੇ ਦੰਦਾਂ ਦੀ ਸਮੇਂ ਸਿਰ ਸਫ਼ਾਈ ਨਾ ਕਰਨਾ। ਦੰਦਾਂ ਦੀਆਂ ਕੁਝ ਬਿਮਾਰੀਆਂ ਮਨੁੱਖੀ ਸਰੀਰ ਅੰਦਰ ਕਲੋਰੀਡੀ, ਕੈਲਸ਼ੀਅਮ ਦੀ ਘਾਟ, ਸ਼ੂਗਰ ਦੇ ਮਰੀਜ਼ ਤੇ ਕਿਸੇ ਹੋਰ ਬਿਮਾਰੀ ਦੇ ਇਲਾਜ ਲਈ ਲੰਮਾ ਸਮਾਂ ਦਵਾਈਆਂ ਦਾ ਸੇਵਨ ਕਰਨਾ ਆਦਿ।



## ਕਾਰਨ

ਦੰਦਾਂ ਦੀਆਂ ਬਿਮਾਰੀਆਂ ਦੀ ਗੱਲ ਕਰੀਓ ਤਾਂ ਇਨ੍ਹਾਂ ਵਿਚ ਕੋਫ਼ੀ ਲਗਦਾ, ਦੰਦਾਂ ਦਾ ਟੁੱਟ ਜਾਣਾ, ਦੰਦਾਂ ਵਿਚ ਖੋਰ ਪੈ ਜਾਣਾ, ਦੰਦਾਂ ਦਾ ਰੰਗ ਬਦਲਣਾ ਜਾਂਦਾ, ਮਸੂਰਿਆਂ ਦੀ ਸੋਜ ਹੋਣੀ, ਮਸੂਰਿਆਂ 'ਚੋਂ ਖੂਨ ਨਿਕਲਣਾ ਆਦਿ।  
ਦੰਦਾਂ ਦੀਆਂ ਬਿਮਾਰੀਆਂ ਦੀ ਗੱਲ ਕਰੀਓ ਤਾਂ ਇਨ੍ਹਾਂ ਵਿਚ ਕੋਫ਼ੀ ਲਗਦਾ, ਦੰਦਾਂ ਦਾ ਟੁੱਟ ਜਾਣਾ, ਦੰਦਾਂ ਵਿਚ ਖੋਰ ਪੈ ਜਾਣਾ, ਦੰਦਾਂ ਦਾ ਰੰਗ ਬਦਲਣਾ ਜਾਂਦਾ, ਮਸੂਰਿਆਂ ਦੀ ਸੋਜ ਹੋਣੀ, ਮਸੂਰਿਆਂ 'ਚੋਂ ਖੂਨ ਨਿਕਲਣਾ ਆਦਿ।  
ਆ ਗਏ ਹਨ। ਇੱਥੋਂ ਤਕ ਬਦਰੰਗ ਹੋ ਚੁੱਕੇ ਦੰਦਾਂ ਨੂੰ ਸਾਫ਼ ਕਰਵਾਉਣਾ ਮੂੰਹ ਤੋਂ ਬਾਹਰ ਦਿਖਾਈ ਦਿੰਦੇ ਦੰਦਾਂ ਨੂੰ ਠੀਕ ਕਰਵਾਉਣਾ ਵੀ ਅਜਕਲ੍ਹ ਆਮ ਹੋ ਚੁੱਕਾ ਹੈ।  
ਦੰਦਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਟੈਂਸਰ ਦੀ ਲੋੜ ਹੋ ਸਕਦੀ ਹੈ। ਉਨ੍ਹਾਂ ਵਿਚ ਦੰਦਾਂ ਦੇ ਅੰਤਰ, ਬਲੱਡ ਪ੍ਰੈਸ਼ਰ ਦੀ ਜਾਂਚ, ਬਲੱਡ ਸ਼ੂਗਰ ਤੇ ਸਾਰੇ ਜ਼ੂਨ ਦੇ ਟੈਸਟ

## ਬਵਾਸੀਰ ਦੇ ਲੱਛਣ

ਬਵਾਸੀਰ ਉਦੋਂ ਹੁੰਦੀ ਹੈ ਜਦੋਂ ਗੁਦਾ ਦੀਆਂ ਨਾੜਾਂ 'ਚ ਕਿਸੇ ਕਾਰਨ ਸੋਜ ਜਾਂ ਇਨਫੇਕਸ਼ਨ ਹੋਣ ਲੱਗਦੀ ਹੈ।

## ਬਵਾਸੀਰ ਦੇ ਲੱਛਣ

ਬਵਾਸੀਰ ਉਦੋਂ ਹੁੰਦੀ ਹੈ ਜਦੋਂ ਗੁਦਾ ਦੀਆਂ ਨਾੜਾਂ 'ਚ ਕਿਸੇ ਕਾਰਨ ਸੋਜ ਜਾਂ ਇਨਫੇਕਸ਼ਨ ਹੋਣ ਲੱਗਦੀ ਹੈ।  
ਕਾਰਨ  
ਲੰਮੇ ਸਮੇਂ ਦਾ ਕਾਰਨ ਰਹਿੰਦੀ, ਸੇਂਟਾਪਾ, ਫੁੱਡ ਐਨਰਜੀ, ਅਲਸਰ, ਰਾਤ ਨੂੰ ਜ਼ਿਆਦਾ ਦੇਰ ਤਕ ਜਾਗਣਾ, ਬਿਅਾਈ ਦੇਰ ਬੈਠਣਾ, ਭੋਜਨ 'ਚ ਫਾਇਬਰ ਦੀ ਘਾਟ, ਰੋਜ਼ਾਨਾ ਸਰਾਬ ਦਾ ਸੇਵਨ ਕਰਨਾ, ਸਰੀਰ 'ਚ ਪਾਣੀ ਦੀ ਘਾਟ, ਡਿਪਰੈਸ਼ਨ, ਜੰਕ ਫੂਡ ਦਾ ਜ਼ਿਆਦਾ ਸੇਵਨ ਕਰਨਾ। ਬਵਾਸੀਰ 'ਚ ਖੂਨ ਵਗਣਾ ਤੇ ਦਰਦ ਹੋਣ ਕਾਰਨ ਮਰੀਜ਼ ਕਾਫ਼ੀ ਕਮਜ਼ੋਰ ਹੋ ਜਾਂਦਾ ਹੈ।  
ਇਹ ਦੋ ਪ੍ਰਕਾਰ ਦੀ ਹੁੰਦੀ ਹੈ  
ਬਾਹਰੀ ਬਵਾਸੀਰ  
ਬਾਹਰੀ ਬਵਾਸੀਰ 'ਚ ਗੁਦਾ ਦੇ ਆਲੇ-ਦੁਆਲੇ ਸੋਜ ਹੋਣਾ, ਖੂਨ ਆਉਣਾ, ਗੁਦਾ ਦੇ ਆਲੇ-ਦੁਆਲੇ ਖਾਬਿਸ਼ ਹੋਣਾ, ਮੋਹਕਿਆਂ 'ਚੋਂ ਲਗਾਤਾਰ ਖੂਨ ਨਿਕਲਣਾ ਆਦਿ। ਇਸ ਨਾਲ ਪੇਟ 'ਚ ਕੌਸਰ ਹੋਣ ਦੀ ਸਮੱਸਿਆ ਵੀ ਹੋ ਸਕਦੀ ਹੈ।  
ਉਪਾਅ  
ਬਰਫ਼  
ਬਵਾਸੀਰ 'ਚ ਬਰਫ਼ ਦਾ ਇਸਤੇਮਾਲ ਕਰਨਾ ਸਭ ਤੋਂ ਆਸਾਨ ਤੇ ਲਾਭਕਾਰੀ ਤਰੀਕਾ ਹੈ। ਇਸ ਨਾਲ

## ਬਾਦਾਮ ਦਾ ਤੇਲ

ਬਾਦਾਮ ਦਾ ਤੇਲ ਬਾਹਰਲੀ ਬਵਾਸੀਰ ਨੂੰ ਆਰਾਮ ਪ੍ਰਦਾਨ ਕਰਨ 'ਚ ਕਾਫ਼ੀ ਮਦਦਗਾਰ ਹੈ। ਇਹ ਇਨਫੇਕਸ਼ਨ, ਜਲਣ, ਤੇ ਦਰਦ ਠੀਕ ਕਰਦਾ ਹੈ। ਇਸ ਨੂੰ ਦਿਨ 'ਚ ਤਿੰਨ-ਚਾਰ ਵਾਰ ਲਗਾਓ।

## ਜੈਤੂਨ ਦਾ ਤੇਲ

ਜੈਤੂਨ ਦੇ ਤੇਲ 'ਚ ਐਂਟੀਆਕਸੀਡੈਂਟ ਹੁੰਦੀ ਹੈ ਅਕਸਰ ਹੀ ਇਸ ਦਾ ਇਸਤੇਮਾਲ ਬਾਹਰੀ ਬਵਾਸੀਰ ਦੇ ਇਲਾਜ ਲਈ ਵਰਤਿਆ ਜਾਂਦਾ ਹੈ।  
• ਇਕ ਚਮਚ ਜੈਤੂਨ ਦੇ ਤੇਲ ਦਾ ਸੇਵਨ ਕਰੋ।  
• ਥੋਰੀ ਦੇ ਰੁੱਖ ਦੀਆਂ ਪੱਤੀਆਂ ਨੂੰ ਪੀਸ ਕੇ ਉਸ ਦਾ ਜੂਸ ਕੱਢ ਲਓ ਤੇ ਇਸ ਨੂੰ ਜੈਤੂਨ ਦੇ ਤੇਲ 'ਚ ਮਿਲਾ ਕੇ ਇਸਤੇਮਾਲ ਕਰੋ।  
• ਇਹ ਤੇਲ ਸਿਰ ਦੇ ਵਾਲਾਂ ਲਈ ਵੀ ਵਧੀਆ ਮੰਨਿਆ ਜਾਂਦਾ ਹੈ।

ਬਾਹਰੀ ਬਵਾਸੀਰ 'ਚ ਗੁਦਾ ਦੇ ਆਲੇ-ਦੁਆਲੇ ਸੋਜ ਹੋਣਾ, ਖੂਨ ਆਉਣਾ, ਗੁਦਾ ਦੇ ਆਲੇ-ਦੁਆਲੇ ਖਾਬਿਸ਼ ਹੋਣਾ, ਮੋਹਕਿਆਂ 'ਚੋਂ ਲਗਾਤਾਰ ਖੂਨ ਨਿਕਲਣਾ ਆਦਿ। ਇਸ ਨਾਲ ਪੇਟ 'ਚ ਕੌਸਰ ਹੋਣ ਦੀ ਸਮੱਸਿਆ ਵੀ ਹੋ ਸਕਦੀ ਹੈ।

# ਪ੍ਰਧਾਨ ਮੰਤਰੀ ਮੋਦੀ ਨੇ ਜਰਮਨ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ

ਨਵੀਂ ਦਿੱਲੀ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨ ਕੰਪਨੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਵਿਚ ਨਿਵੇਸ਼ ਕਰਨ ਲਈ ਭਾਰਤ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਡਿਵਲਪਮੈਂਟ ਕਾਮਫਰੈਸ ਆਫ ਜਰਮਨ ਬਿਜ਼ਨਸ' ਦੇ 18ਵੇਂ ਸੰਮੇਲਨ ਨੂੰ ਸੰਬੰਧਤ ਕਰਦੇ



ਉਨ੍ਹਾਂ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਲਈ 'ਮਿਨ ਇਨ ਇੰਡੀਆ' ਅਤੇ 'ਮੈਕ ਵਾਰ ਦ ਵਰਲਡ' ਪਹਿਲ ਵਿਚ ਸ਼ਾਮਲ ਹੋਣ ਦਾ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਜਰਮਨ ਨੇ ਭਾਰਤ ਦੇ ਹੁਨਰਮੰਦ ਕਰਮਚਾਰੀਆਂ 'ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਹ ਸ਼ਾਨਦਾਰ ਹੈ ਕਿਉਂਕਿ ਯੂਰਪੀਅਨ ਕਾਨਟਰ ਨੇ ਹੁਨਰਮੰਦ ਕਰਮਚਾਰੀਆਂ ਲਈ ਵੀਜ਼ਾ ਦੀ ਗਿਣਤੀ 20,000 ਤੋਂ ਵਧਾ ਕੇ 90,000 ਕਰਨ ਦਾ ਫੈਸਲਾ ਕੀਤਾ ਹੈ।

# 27 ਨੂੰ ਚੋਬੇਵਾਲ ਹਲਕੇ ਚ ਕੀਤੇ ਜਾ ਰਹੇ ਝੰਡਾ ਮਾਰਚ ਤੇ ਰੈਲੀ ਜ਼ਿਲ੍ਹਾ ਰੂਪਨਗਰ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਲੈਣਗੇ ਭਾਗ




ਸ਼੍ਰੀ ਆਨੰਦਪੁਰ ਸਾਹਿਬ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - 27 ਅਕਤੂਬਰ ਨੂੰ ਚੋਬੇਵਾਲ ਹਲਕੇ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਕੀਤੇ ਜਾ ਰਹੇ ਝੰਡਾ ਮਾਰਚ ਦੇ ਵਿੱਚ ਜ਼ਿਲ੍ਹਾ ਰੂਪਨਗਰ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਭਾਗ ਲੈਣਗੇ, ਇਹਨਾਂ ਗੱਲਾਂ ਦਾ ਪ੍ਰਗਟਾਵਾ ਪੁਰਾਣੇ ਪੈਨਸ਼ਨ ਬਹਾਲੀ



ਟਪਾਉ ਰਵੱਈਏ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਵਿੱਚ ਕੋਈ ਆਉਣ ਵਾਲੇ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਦੇ ਚੋਣਾਂ ਸਮੇਂ ਕੀਤੇ ਵਾਅਦਿਆਂ ਅਤੇ ਇਸਤਿਯਾਰਾਬਾਜ਼ੀ ਰਾਹੀਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਦੀ ਪੋਲ ਆਮ ਲੋਕਾਂ ਸਾਹਮਣੇ ਖੋਲ੍ਹੀ ਜਾਵੇਗੀ ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਜੋ ਕੇਂਦਰ ਸਰਕਾਰ ਦਾ ਯੂਨੀਫਾਈਡ ਪੈਨਸ਼ਨ ਸਕੀਮ ਦਾ ਫੈਸਲਾ ਪੰਜਾਬ ਵਿਚ ਲਾਗੂ ਕਰਨ ਬਾਰੇ ਸਚ ਰਹੀ ਹੈ ਉਸ ਦਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਕੌਮੀ ਪਤ੍ਰਿਕਾ 'ਤੇ ਵਿਵੇਕ ਕਰਦੀ ਹੈ ਅਤੇ ਇਸ ਨੂੰ ਕਿਸੇ ਵੀ ਸੂਰਤ ਵਿਚ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਵੱਲੋਂ ਕੇਂਦਰ ਸਰਕਾਰ ਵੱਲੋਂ ਯੂਪੀਐਸ ਲਾਗੂ ਕਰਨ ਤੋਂ ਇੱਠੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਵਿਵੇਕ ਕੀਤਾ ਸੀ ਜਦਕਿ ਉਹ ਪੰਜਾਬ ਸਰਕਾਰ ਇਸ ਨੂੰ ਪੰਜਾਬ ਵਿੱਚ ਲਾਗੂ ਕਰਨ ਬਾਰੇ ਸਚ ਰਹੀ ਹੈ।

# ਟਰਾਈਬੈਂਟ ਦਿਵਾਲੀ ਮੇਲਾ 28 ਅਕਤੂਬਰ ਤੱਕ

ਬਰਨਾਲਾ, 22 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਟਰਾਈਬੈਂਟ ਗਰੁੱਪ ਦੇ ਚੇਅਰਮੈਨ ਪਦਮ ਸ਼੍ਰੀ ਰਜਿੰਦਰ ਗੁਪਤਾ ਜੀ ਦੀ ਹੁਜ਼ੂਰੀ ਵਿਚ ਹੋਣ ਵਾਲੇ ਮੇਲੇ ਦੀ ਤਰ੍ਹਾਂ ਇਸ ਵਾਰ ਵੀ ਟਰਾਈਬੈਂਟ ਦਿਵਾਲੀ ਮੇਲੇ ਸੰਘਣਾ ਕੰਪਲੈਕਸ ਬਰਨਾਲਾ ਵਿਖੇ 26 ਤੋਂ 28 ਅਕਤੂਬਰ ਤੱਕ ਲਾਇਆ ਜਾ ਰਿਹਾ ਹੈ 9 ਜ਼ਿਲਕਰਮਾਂ ਹੋ ਰਿਹਾ ਹੈ ਇਸ ਮੇਲੇ ਵਿੱਚ ਸ਼ਿਹੀਦੀਆਂ ਦੀ ਖਰੀਦਦਾਰੀ ਦੇ ਲਈ ਭਾਰੀ ਡਿਸਕਾਉਂਟ ਦੇ ਉੱਤੇ ਤੌਲੀਆਂ, ਬੈਂਡਸ਼ੀਟ, ਬਾਬਰਬ ਸਮੇਤ ਹੋਰ ਕਈ ਪੌਡਕਟਾਂ ਦੀ ਸੇਲ ਵੀ ਲਗਾਈ ਗਈ ਹੈ ਜਿਸ ਵਿੱਚ ਟਰਾਈਬੈਂਟ ਦੇ ਪ੍ਰੋਡਕਟ ਖਰੀਦੇ ਜਾ ਸਕਦੇ ਹਨ।



ਕਿ ਟਰਾਈਬੈਂਟ ਮੇਲੇ ਵਿੱਚ ਸ਼ਿਹੀਦ ਕਰਨ ਵਾਲੇ ਸ਼ਹੀਦੀਆਂ ਦੇ ਮਨੋਰੰਜਨ ਲਈ ਸਟੇਜੀ ਪ੍ਰੋਗਰਾਮ, ਖੇਡਾਂ, ਬੱਚਿਆਂ ਦੇ ਮਨੋਰੰਜਨ ਲਈ ਝੂਲੇ, ਹੱਥ ਕਢਾਈ ਦੀਆਂ ਵਸਤਾਂ ਅਤੇ ਖਾਣ ਪੀਣ ਦੀਆਂ ਸਟਾਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੇਲੇ ਰੋਗਾਂਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਦਿਵਾਲੀ ਮੇਲੇ ਨੂੰ ਸਫਲ ਬਣਾਉਣ ਲਈ ਟਰਾਈਬੈਂਟ ਦੇ ਸਮੁੱਚੇ ਅਧਿਕਾਰੀ ਅਤੇ ਵਰਕਰ ਜੁਟੇ ਹੋਏ ਹਨ ਅਤੇ ਟਰਾਈਬੈਂਟ ਦਿਵਾਲੀ ਮੇਲੇ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ।

# ਬਾਬਾ ਸਿੱਦੀਕੀ ਦਾ ਪੁੱਤਰ ਜ਼ੀਸ਼ਾਨ ਐਨਐਸਪੀ ਵਿਚ ਸ਼ਾਮਲ, ਵਾਂਦਰਾ ਪੁਰਬ ਤੋਂ ਉਮੀਦਵਾਰ




ਮੁੰਬਈ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਸਾਬਕਾ ਵਿਧਾਇਕ ਅਤੇ ਐਨਐਸਪੀ ਨੇਤਾ ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਜੂਦਗੀ ਵਿੱਚ ਐਨਐਸਪੀ ਦੇ ਅਜੀਤ ਪਵਾਰ ਯਥੇ ਵਿੱਚ ਸ਼ਾਮਲ ਹੋ ਗਏ। ਆਉਣ ਵਾਲੀਆਂ ਚੋਣਾਂ ਲਈ ਜ਼ੀਸ਼ਾਨ ਨੂੰ ਵਾਂਦਰਾ ਪੁਰਬ ਹਲਕੇ ਲਈ ਐਨਐਸਪੀ ਉਮੀਦਵਾਰ ਵਜੋਂ ਘੋਸ਼ਿਤ ਕੀਤਾ



ਗਿਆ ਹੈ, ਜਿੱਥੇ ਉਸਨੇ ਸ਼ਿਵ ਸੈਨਾ ਦੇ ਵਿਸ਼ਵਨਾਥ ਮਹਾਦੇਸ਼ਵਰ ਨੂੰ ਹਰਾ ਕੇ 2019 ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਐਨਐਸਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜ਼ੀਸ਼ਾਨ ਸਿੱਦੀਕੀ ਨੇ ਕਿਹਾ ਕਿ ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਇੱਕ ਭਾਵਨਾਤਮਕ ਦਿਨ ਹੈ। ਮੈਂ ਅਜੀਤ ਪਵਾਰ, ਪ੍ਰਫੁੱਲ ਖੱਟਰ ਅਤੇ ਸੁਨੀਲ ਤਤਕਰ ਦੇ ਪੰਨਵਾਦੀ ਹਾਂ, ਜਿਨ੍ਹਾਂ ਨੇ ਇਸ ਅੱਧ ਸਮੇਂ ਵਿੱਚ ਮੇਰੇ 'ਤੇ ਵਿਸ਼ਵਾਸ ਕੀਤਾ ਹੈ।

# ਭਰਤ ਇੰਦਰ ਚਹਿਲ ਖ਼ਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ

ਆਮਦਨੀ ਨਾਲੋਂ ਵੱਧ ਜਾਇਦਾਦ ਬਣਾਉਣ ਸਬੰਧੀ ਵਿਜੀਲੈਂਸ ਬਾਣੇ ਵਿੱਚ ਦਰਜ ਹੈ ਕੇਸ; ਪਟਿਆਲਾ ਦੇ ਚੀਫ ਜੁਡੀਸ਼ਲ ਮਜਿਸਟਰੇਟ ਦੀ ਅਦਾਲਤ ਨੇ ਜਾਰੀ ਕੀਤੇ ਹਨ ਵਰੰਟ



ਪਟਿਆਲਾ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਹਿਲ ਦੇ ਖ਼ਿਲਾਫ਼ ਪਟਿਆਲਾ ਦੀ ਇੱਕ ਅਦਾਲਤ ਨੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ। ਪਟਿਆਲਾ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵੱਲੋਂ ਜਾਰੀ ਵਰੰਟਾਂ ਵਿੱਚ ਚਹਿਲ ਨੂੰ 28 ਅਕਤੂਬਰ ਤੱਕ ਗ੍ਰਿਫ਼ਤਾਰ ਕਰ ਕੇ ਅਦਾਲਤ ਲੱਗੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ।



ਜਿਕਰਯੋਗ ਹੈ ਕਿ ਭਰਤ ਇੰਦਰ ਚਹਿਲ ਦੇ ਖ਼ਿਲਾਫ਼ ਆਮਦਨੀ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਤਹਿਤ 2 ਅਗਸਤ, 2023 ਨੂੰ ਵਿਜੀਲੈਂਸ ਬਿਊਰੋ ਦੇ ਬਾਣਾ ਪਟਿਆਲਾ ਵਿਖੇ ਧਾਰਾ 13(1)ਬੀ, 13(2) ਪੀਸੀ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਚਹਿਲ ਵੱਲੋਂ ਅਗਾਊ ਜ਼ਮਾਨਤ ਲਈ ਦਾਇਰ ਕੀਤੀ ਗਈ ਅਰਜ਼ੀ ਪਿਛਲੇ ਦਿਨੀਂ ਹਾਰੀ ਕੀਤੇ ਮਾਰਜ ਕਰ ਦਿੱਤੀ ਸੀ। ਇਸ ਸਬੰਧੀ ਆਪਣੇ ਹੁਕਮਾਂ ਵਿਚ ਅਦਾਲਤ ਨੇ ਇਸ ਮਾਮਲੇ ਵਿੱਚ ਚਹਿਲ ਦੀ ਹਿਰਾਸਤੀ ਪੁੱਛਗਿੱਛ ਜ਼ਰੂਰੀ ਕਰਾਰ ਦਿੱਤੀ ਸੀ। ਇਸ ਦੇ ਚੱਲਦਿਆਂ ਹੀ ਹੁਣ ਪਟਿਆਲਾ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਨੇ ਚਹਿਲ ਖ਼ਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ ਤਾਂ ਜੋ ਉਨ੍ਹਾਂ ਦੀ ਹਿਰਾਸਤੀ ਪੁੱਛਗਿੱਛ ਯਕੀਨੀ ਬਣਾਈ ਜਾ ਸਕੇ।

# ਪੀ.ਐਸ.ਪੀ.ਸੀ.ਐਲ ਦਾ ਜੇ.ਈ. ਡਿਊਟੀ ਨਿਭਾਉਣ ਵਿੱਚ ਕੀਤੀ ਬੇਨਿਯਮੀਆਂ ਲਈ ਮੁਅੱਤਲ: ਹਰਭਜਨ ਸਿੰਘ ਈ.ਟੀ.ਓ.

ਚੰਡੀਗੜ੍ਹ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀ.ਐਸ.ਪੀ.ਸੀ.ਐਲ.) ਨੇ ਡਿਸਟ੍ਰੀਬਿਊਸ਼ਨ ਡਿਵੀਜ਼ਨ ਅਧੀਨ ਮੁਕਤਸਰ ਸਾਹਿਬ ਸਮੀਨ ਡਿਸਟ੍ਰੀਬਿਊਸ਼ਨ ਸਬ ਡਵੀਜ਼ਨ ਬਰੀਵਾਲਾ ਵਿਖੇ ਕੰਮ ਕਰਦੇ

ਜੂਨੀਅਰ ਇੰਜੀਨੀਅਰ (ਜੇ.ਈ.) ਗੁਰਮੀਤ ਸਿੰਘ ਨੂੰ ਉਸ ਵੱਲੋਂ ਆਪਣੇ ਫਰਜ਼ ਅਦਾ ਕਰਨ ਵਿੱਚ ਕੀਤੀਆਂ ਗਈਆਂ ਅਣਗਹਿਲੀਆਂ ਅਤੇ ਬੇਨਿਯਮੀਆਂ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ

ਦਿੰਦਿਆਂ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਮੁਅੱਤਲ ਕੀਤੇ ਜੇ.ਈ. ਨੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਬਰੀਵਾਲਾ ਸਬ-ਡਵੀਜ਼ਨ ਅਧੀਨ ਪੁੱਛੇ ਪਿੱਛੇ ਹਰੀ ਕੇ ਕਲਾਂ ਤੋਂ ਆਸਾ ਬੁੱਟਰ ਰੋਡ @ ਖੇਡਾਂ ਵਿੱਚ ਪੁੱਲੂ ਸਥਾਨ ਵਿੱਚ ਨੂੰ ਘਰੇਲੂ ਕੁਨੈਕਸ਼ਨ

# ਹਰਵਿੰਦਰ ਕਲਿਆਣ ਬਣੇ ਹਰਿਆਣਾ ਦੇ ਸਪੀਕਰ



ਚੰਡੀਗੜ੍ਹ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਹਰਿਆਣਾ ਸਰਕਾਰ ਦੇ ਮੁਖ ਮੰਤਰੀ ਮਨੋਹਰ ਲਾਠੀ ਨੇ ਹਰਵਿੰਦਰ ਕਲਿਆਣ ਨੂੰ ਸਰਬਸੋਮਤੀ ਨਾਲ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਨ। ਉਨ੍ਹਾਂ ਦੇ ਨਾਂ ਦੀ ਤਜਵੀਜ਼ ਮੁੱਖ ਮੰਤਰੀ ਨਾਇਬ ਸਿਘ ਸੇਠੀ ਨੇ ਰੱਖੀ ਸੀ ਅਤੇ ਮੰਤਰੀ ਰਣਬੀਰ ਗਿਰਵਾ ਨੇ ਸਮਰਥਨ ਕੀਤਾ। ਕੋਈ ਹੋਰ ਉਮੀਦਵਾਰ ਨਾ ਹੋਣ 'ਤੇ ਪ੍ਰੋ-ਟੈਮ ਸਪੀਕਰ ਰਣਵੀਰ ਕਾਇਆਨ ਨੇ ਕਲਿਆਣ ਨੂੰ ਸਪੀਕਰ ਚੁਣੇ ਜਾਣ ਦਾ ਐਲਾਨ ਕੀਤਾ। ਹਰਵਿੰਦਰ ਕਲਿਆਣ ਵਿਧਾਨ ਸਭਾ ਹਲਕਾ ਘਰੜਾ ਤੋਂ ਵਿਧਾਇਕ ਹਨ।

# ਏ.ਡੀ.ਸੀ. ਅਨੁਪ੍ਰਿਤਾ ਜੌਹਲ ਵੱਲੋਂ ਪਹਾਲੀ ਵਰਤਣ ਵਾਲੇ ਉਦਯੋਗਾਂ ਦੇ ਨੁਮਾਇੰਦਿਆਂ ਨਾਲ ਬੈਠਕ



ਨਾਭਾ/ਪਟਿਆਲਾ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਪਟਿਆਲਾ ਦੇ ਵਪਾਰ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਨੇ ਸੁਚੱਜੇ ਪਹਾਲੀ ਪ੍ਰਬੰਧਨ ਲਈ ਨਾਭਾ ਦੇ ਐਸ.ਡੀ.ਐਮ. ਡਾ. ਇਮਤਿਯ ਵਿਜੇ ਸਿੰਘ ਦੇ ਦਫਤਰ ਵਿਖੇ ਪਹਾਲੀ ਵਰਤਣ ਵਾਲੇ ਉਦਯੋਗੀ ਸ਼੍ਰੀ ਗਨੇਸ਼ ਐਡੀਬਲਜ਼, ਸੁਖਬੀਰ ਐਗਰ, ਸਰਦਾਰ ਸੋਲਵੇਕਸ, ਕਰਨ ਬਾਇਓਟਿਕਲਜ਼, ਸੋਨੇ ਸੋਲਵੇਕਸ ਆਦਿ ਦੇ ਨੁਮਾਇੰਦਿਆਂ, ਖੇਤੀਬਾੜੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਾਭਾ ਅਤੇ ਪਟਿਆਲਾ ਸਬ ਡਵੀਜ਼ਨ ਦੇ ਪਿੱਛੇ ਵਿੱਚ ਬਿਨ੍ਹਾਂ ਅੱਗ ਲਗਾਏ ਪਹਾਲੀ ਸੰਭਾਲਣ ਲਈ ਬੇਲਰ ਕੋਸ਼ਟ ਦਾ ਪ੍ਰਬੰਧ ਕੀਤਾ। ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਕਿਸਾਨ ਆਪਣੀ ਸੰਭਾਲਣ ਲਈ ਬੇਲਰ ਕੋਸ਼ਟ ਦੀ ਖਰੀਦ ਲਈ ਖਿਜਾਈ ਲਈ ਸੁਧਰ ਸੀਡਰ, ਹੋਪੀ ਸੀਡਰ ਤੇ ਸਰਡੋਸ ਸੀਡਰ ਕਰਕੇ ਵੀ ਪਹਾਲੀ ਨੰਬਰਦਾਰਾਂ, ਕਲੱਸਟਰ ਅਡਸਟਰ, ਖੇਤੀਬਾੜੀ ਵਿਭਾਗ, ਸਹਿਕਾਰੀ ਸਭਾਵਾਂ ਤੇ ਐਸ.ਡੀ.ਐਮ. ਦਫਤਰ ਨਾਲ ਸੰਪਰਕ ਕਰਕੇ ਵੀ ਪਹਾਲੀ ਨੂੰ ਬਿਨ੍ਹਾਂ ਅੱਗ ਲਾਏ ਸੰਭਾਲ ਸਕਦੇ ਹਨ।

# ਭਾਰਤ ਅਤੇ ਚੀਨ ਡੇਪਸਾਂਗ ਤੇ ਡੇਮੋਚੈਕ ਵਿਚ 30 ਅਕਤੂਬਰ ਤੋਂ ਮੁੜ ਸ਼ੁਰੂ ਕਰਨਗੇ ਗਸ਼ਤ ਦੋਵੇਂ ਦੇਸ਼ ਗਸ਼ਤ ਨੂੰ ਰੋਕਣ ਲਈ ਅਸਥਾਈ ਢਾਂਚੇ ਹਟਾਉਣਗੇ



ਨਵੀਂ ਦਿੱਲੀ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਭਾਰਤ ਅਤੇ ਚੀਨ ਨੇ ਇਸ ਮਹੀਨੇ ਦੇ ਅੰਤ ਵਿੱਚ ਪੁਰਬੀ ਲੰਚਾ ਵਿੱਚ ਇੱਕ-ਦੂਜੇ ਦੇ ਗਸ਼ਤ ਰੁਟਾਂ ਨੂੰ ਰੋਕਣ ਲਈ ਬਣਾਏ ਗਏ ਸਾਰੇ ਅਸਥਾਈ ਢਾਂਚੇ ਫੌਜੀਆਂ ਵੱਲੋਂ ਮੁੜ ਗਸ਼ਤ ਮੁੜ ਸ਼ੁਰੂ

ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਇਹ ਗਸ਼ਤ 30 ਅਕਤੂਬਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਦੋਵੇਂ ਪਿਰਾਂ ਇੱਕ-ਦੂਜੇ ਦੇ ਗਸ਼ਤ ਰੁਟਾਂ ਨੂੰ ਰੋਕਣ ਲਈ ਬਣਾਏ ਗਏ ਸਾਰੇ ਅਸਥਾਈ ਢਾਂਚੇ ਨੂੰ ਹਟਾਉਣਗੇ। ਫੌਜ ਦੇ ਸੂਤਰਾਂ ਨੇ

ਗਸ਼ਤ ਨੂੰ ਚੀਨ ਅਤੇ ਚੀਨ 'ਤੇ ਗਸ਼ਤ ਕਰਨ ਲਈ ਵਾਪਸ ਜਾਣਗੇ ਜਿੱਥੇ ਉਹ ਅਪਰੈਲ 2020 ਤੋਂ ਪਹਿਲਾਂ ਗਸ਼ਤ ਕਰ ਰਹੇ ਸਨ। ਇਸ ਤੋਂ ਇਲਾਵਾ ਦੋਵੇਂ ਦੇਸ਼ ਪੈਰੋਲਿੰਗ ਲਈ ਵੀ ਫੌਜੀਆਂ ਦੀ ਗਿਣਤੀ ਸੀਮਤ ਕਰਨਗੇ।


# 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਜੀਵਨਜੋਤ ਸਿੰਘ ਤੇਜਾ ਦਰੋਣਾਚਾਰੀਆ ਅਵਾਰਡੀ ਨੇ ਦਿੱਤਾ ਖਿਡਾਰੀਆਂ ਨੂੰ ਆਸ਼ੀਰਵਾਦ

ਪਟਿਆਲਾ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਜ਼ਿਲ੍ਹਾ ਪਟਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਡੀਐੱਚ ਰਵਿੰਦਰਪਾਲ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੀਆਂ 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਤੀਰ ਅੰਦਾਜ਼ੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਤੀਰ-ਅੰਦਾਜ਼ਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।




ਸੁਖਮ ਨੇ ਪਹਿਲਾਂ, ਸਹਿਜਪ੍ਰੀਤ ਨੇ ਦੂਜਾ ਤੇ ਅਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀਮ ਇਵੈਂਟ ਵਿੱਚ ਪਟਿਆਲਾ ਨੇ ਪਹਿਲਾ ਸਥਾਨ, ਸੰਗਰੂਰ ਨੇ ਦੂਜਾ ਤੇ ਮੋਗੇ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਲੜਕੀਆਂ ਦੇ ਇੰਡੀਅਨ ਰਾਊਂਡ ਦੇ ਮੁਕਾਬਲਿਆਂ ਵਿੱਚ ਅਲੀਸ਼ਾ ਨੇ ਪਹਿਲਾ, ਸਥਾਨ ਅਸਥਾ ਨੇ ਦੂਜਾ ਸਥਾਨ ਇਹ ਜਜ਼ਬੀਤ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਕੰਪਾਊਂਡ ਰਾਊਂਡ ਦੇ ਮੁਕਾਬਲਿਆਂ ਵਿੱਚ ਚਿਵਨੂਰ ਕੌਰ ਵਿਕਰਮ ਸ਼੍ਰੀ ਅਮਿੰਦਰ ਸਾਹਿਬ ਪਹਿਲਾ ਸਥਾਨ, ਜੋਗਿਤ ਕੌਰ ਪਟਿਆਲਾ ਨੇ ਦੂਜਾ ਸਥਾਨ ਅਤੇ ਸੁਖਜੋਤ ਕੌਰ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੀਆਂ ਦੇ 50 ਮੀਟਰ ਕੰਪਾਊਂਡ ਰਾਊਂਡ ਵਿੱਚ ਮੁਕਾਬਲਿਆਂ ਵਿੱਚ ਚਿਵਨੂਰ ਕੌਰ ਵਿਕਰਮ ਸ਼੍ਰੀ ਅਮਿੰਦਰ ਸਾਹਿਬ ਪਹਿਲਾ ਸਥਾਨ, ਪਨਸਵੀਰ ਕੌਰ ਨੇ ਦੂਜਾ ਅਤੇ ਜੋਗਿਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਲੜਕੀਆਂ ਦੇ ਮੁਕਾਬਲਿਆਂ ਵਿੱਚ ਜ਼ਿਵਨੂਰ ਕੌਰ ਵਿਕਰਮ ਸ਼੍ਰੀ ਅਮਿੰਦਰ ਸਾਹਿਬ ਪਹਿਲਾ ਸਥਾਨ, ਪਨਸਵੀਰ ਕੌਰ ਨੇ ਦੂਜਾ ਅਤੇ ਜੋਗਿਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਕੰਪਾਊਂਡ ਰਾਊਂਡ ਵਿੱਚ ਸੁਖਮ ਨੇ ਪਹਿਲਾ ਸਥਾਨ, ਸਹਿਜਪ੍ਰੀਤ ਸਿੰਘ ਨੇ ਦੂਜਾ, ਗੁਰਜਾਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਕੰਪਾਊਂਡ ਰਾਊਂਡ ਵਿੱਚ ਸੁਖਮ ਨੇ ਪਹਿਲਾ ਸਥਾਨ, ਸਹਿਜਪ੍ਰੀਤ ਸਿੰਘ ਨੇ ਦੂਜਾ, ਗੁਰਜਾਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਜ਼ਿਵਨੂਰ ਕੌਰ ਵਿਕਰਮ ਸ਼੍ਰੀ ਅਮਿੰਦਰ ਸਾਹਿਬ ਪਹਿਲਾ ਸਥਾਨ, ਪਨਸਵੀਰ ਕੌਰ ਨੇ ਦੂਜਾ ਅਤੇ ਜੋਗਿਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਕੰਪਾਊਂਡ ਰਾਊਂਡ ਵਿੱਚ ਸੁਖਮ ਨੇ ਪਹਿਲਾ ਸਥਾਨ, ਸਹਿਜਪ੍ਰੀਤ ਸਿੰਘ ਨੇ ਦੂਜਾ, ਗੁਰਜਾਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

# ਐਨਆਈਏ ਵੱਲੋਂ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ 'ਤੇ 10 ਲੱਖ ਦੇ ਇਨਾਮ ਦਾ ਐਲਾਨ



ਨਵੀਂ ਦਿੱਲੀ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਐਨਆਈਏ ਨੇ ਜੇਲ੍ਹ ਵਿਚ ਬੰਦ ਗੋਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨਾਟਕਾਰੀ ਦਿੱਖਿਆਂ ਕਿਹਾ ਕਿ ਅਨਮੋਲ ਬਿਸ਼ਨੋਈ, ਜੋ ਅਪਰੈਲ



ਵਿੱਚ ਅਦਾਕਾਰ ਸਲਮਾਨ ਖਾਨ ਦੇ ਮੁੰਬਈ ਨਿਵਾਸ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਕਬਿਤ ਸ਼ਮੂਲੀਅਤ ਲਈ ਐਨਆਈਏ ਦੇ ਰਾਫ਼ਾਤਰ ਹੋਏ ਸਨ, ਨੂੰ ਵੀ ਅਤਿਵਾਦ ਵਿਰੋਧੀ ਏਜੰਸੀ ਦੀ ਮਸ਼ਹੂਰ ਵੈੱਬਸਾਈਟ ਵਿੱਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਦੇ ਬਾਦਰ 'ਚ 12 ਅਕਤੂਬਰ ਨੂੰ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਦੇ ਪਿੱਛੇ ਵੀ ਅਨਮੋਲ ਬਿਸ਼ਨੋਈ ਦਾ ਹੱਥ ਦੱਸਿਆ ਜਾਂਦਾ ਹੈ। ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਸਾਬਕਾ ਮੰਤਰੀ ਜੇਲ੍ਹ ਵਿੱਚ ਬੰਦ ਹੈ। ਅਪਰੈਲ ਵਿੱਚ ਅਨਮੋਲ ਬਿਸ਼ਨੋਈ ਖ਼ਿਲਾਫ਼ ਲੋਕਾਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ, ਜਿਸ ਨੇ ਖ਼ਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ।

# ਸਾਂਸਦ ਮੈਂਬਰ ਮੀਤ ਹੇਅਰ ਨੂੰ ਹੋਇਆ ਡੇਂਗੂ, ਚੋਣ ਪ੍ਰਚਾਰ ਤੇ ਦੂਰੀ ਬਣਾਈ ਰਖਣ ਦੀ ਡਾਕਟਰ ਵਲੋਂ ਸਲਾਹ

ਬਰਨਾਲਾ, 22 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਦਾ ਸਿਆਸੀ ਪਾਰਾ ਪੂਰੀ ਸਿਖਰ @ਤੇ ਹੈ। ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਹੈ। ਉਥੇ ਇਸੇ ਸਿਆਸੀ ਮਾਹੌਲ ਵਿੱਚ ਪੁਲਾੜ ਵਿਚ ਫਸੇ ਚਾਰ ਯਾਤਰੀ ਧਰਤੀ 'ਤੇ ਮੁੜੇ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਗਾਇਬ ਦਿਖਾਈ ਦੇ ਰਹੇ ਹਨ। ਉਹਨਾਂ ਦੇ ਕਈ ਦਿਨਾਂ ਤੋਂ ਬੀਮਾਰ ਹੋਣ ਦੇ ਚਰਚੇ ਹਨ। ਅੱਜ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ

ਸਿੰਘ ਧਾਲੀਵਾਲ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਸ ਦੌਰਾਨ ਵੀ ਸਾਂਸਦ ਮੈਂਬਰ ਮੀਤ ਹੇਅਰ ਗੈਰ ਹਾਜ਼ਰ ਹੋ ਗਏ। ਆਮ ਆਦਮੀ ਪਾਰਟੀ ਦੇ ਆਗੂਆਂ ਅਨੁਸਾਰ ਮੀਤ ਹੇਅਰ ਨੂੰ ਡੇਂਗੂ ਹੋਣ ਕਾਰਨ ਉਹ ਬੈਠ ਰੋਸਟ ਉਪਰ ਹਨ।



ਚੰਡੀਗੜ੍ਹ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਪੰਜਾਬ ਵਿੱਚ ਝੋਨੇ ਦੀ ਖਰੀਦ ਦੀ ਮੌਜੂਦਗੀ ਫਤਵਾ ਦੇ ਚਲਦਿਆਂ ਸਾਂਝਾ ਕਿਸਾਨ ਮੋਰਚਾ ਨੇ ਸ਼ੁੱਕਰਵਾਰ (ਅੱਜ) ਸਵੇਰੇ 11 ਵਜੇ ਤੋਂ ਚਾਰ ਘੰਟਿਆਂ ਲਈ ਚੰਡੀਗੜ੍ਹ-ਦਿੱਲੀ ਹਾਈਵੇਅ ਬੰਦ ਕਰ ਦਿੱਤਾ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਨੜੂ ਕਸਬੇ ਵਿਚ ਅੰਬਾਲਾ ਚੰਡੀਗੜ੍ਹ ਹਾਈਵੇਅ ਜਾਮ ਕੀਤਾ ਗਿਆ।

ਪੁਲੀਸ ਦੇ ਡਿਪਟੀ ਸੁਪਰਡੈਂਟ ਬਿਕਰਮਜੀਤ ਸਿੰਘ ਬਰਾੜ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਡਰਾਫਟੀ ਤੋਂ ਬਰਵਾਲਾ ਵੱਲ ਅਤੇ ਅੱਗੇ ਅੰਬਾਲਾ ਵੱਲ ਆਵਾਸਾਈ ਨੂੰ ਜਾਰੀ ਰੱਖਣ ਲਈ ਬਦਲਵੇਂ ਪ੍ਰਬੰਧ ਕੀਤੇ ਹਨ। ਕਿਸਾਨਾਂ ਨੇ ਪੰਜਾਬ ਦੀ 'ਆਪ' ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਝੋਨੇ ਦੀ ਖਰੀਦ 'ਚ ਦੇਰੀ ਕਰਕੇ ਸੂਬੇ ਨੂੰ ਖੇਤੀ

# ਦੋ ਸਾਲਾਂ ਬਾਅਦ ਮੁੜ ਸਰਗਰਮ ਦਿਖਾਈ ਦਿੱਤੇ ਕੈਪਟਨ ਅਮਰਿੰਦਰ, ਖੰਨਾ ਅਨਾਜ ਮੰਡੀ 'ਚ ਝੋਨੇ ਦੀ ਖਰੀਦ ਦਾ ਲਿਆ ਜਾਇਜ਼ਾ

'ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰੇਗੀ'; ਕਿਸਾਨੀ ਮਸਲਿਆਂ ਸਬੰਧੀ ਪੰਜਾਬ ਦੀ ਭਰਾਵੰਤ ਮਾਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਕਰਾਰ

ਖੰਨਾ, 26 ਅਕਤੂਬਰ - ਕੌਮੀ ਪਤ੍ਰਿਕਾ ਵਿਖੇ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਬੀ ਚੁੱਪ ਉਪਰੰਤ ਅੱਜ ਉਦੋਂ ਮੁੜ ਸਰਗਰਮ ਦੇਖੇ ਗਏ ਜਦੋਂ ਸ਼ੁੱਕਰਵਾਰ ਸਵੇਰੇ ਉਹ ਏਸ਼ੀਆ ਦੀ ਸਭ ਤੋਂ ਵੱਡੀ ਖੰਨਾ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਪੁੱਜੇ। ਕੈਪਟਨ ਦੀ ਇਹ ਸਰਗਰਮੀ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਉਪਰੰਤ ਪਹਿਲੀ ਵਾਰ ਨਜ਼ਰ ਆਈ।



ਇਸ ਮੌਕੇ ਉਨ੍ਹਾਂ ਨਾਲ ਡਕਤਰ ਸਿੰਘ ਬਾਜਵਾ, ਬੀਬੀ ਜੈਇੰਦਰ ਕੌਰ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਭੱਟੀ, ਇਕਬਾਲ ਸਿੰਘ ਚੌਨੀ, ਹਰਸਿਮਰਤ ਸਿੰਘ ਰਿਚੀ, ਅਮਰਿੰਦਰ ਢੀਡਸਾ ਅਤੇ ਹੋਰ ਸੀਨੀਅਰ ਭਾਜਪਾ

ਅਤੇ ਆੜੂਤੀਆਂ, ਸ਼ੇਲਰ ਮਾਲਕਾਂ, ਕਿਸਾਨਾਂ ਅਤੇ ਵੱਖ ਵੱਖ ਮਜ਼ਦੂਰ ਸੰਬੰਧੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਿਸਾਨਾਂ ਨੂੰ ਮੰਡੀ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 44 ਹਜ਼ਾਰ ਕਰੋੜ ਰੁਪਏ ਝੋਨੇ ਦੀ ਖਰੀਦ ਲਈ ਜਾਰੀ ਕੀਤੇ ਗਏ ਸਨ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਖਰੀਦ ਝੋਨੇ ਦੀ ਸਹੀ ਢੰਗ ਨਾਲ ਅਦਾਇਗੀ ਨਹੀਂ ਕੀਤੀ ਨਹੀਂ।

ਕੈਪਟਨ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ 10 ਦਿਨਾਂ ਤੋਂ ਮੰਡੀ ਵਿਚ ਆਪਣੀ ਫਸਲ ਲੈ ਕੇ ਰੁਲ ਰਹੇ ਹਨ ਪਰ ਉਨ੍ਹਾਂ ਦੇ ਝੋਨੇ ਦੀ ਖਰੀਦ ਉਪਰੰਤ ਲਿਫਟਿੰਗ ਨਹੀਂ ਕੀਤੀ ਜਾ ਰਹੀ। ਕਿਸਾਨ ਆਗੂ ਜਸਵੰਤ ਸਿੰਘ ਬੀਜਾ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਵਿਚ ਨਮੀ ਦੀ ਵੱਧ ਮਾਤਰਾ ਆਖ ਕੇ ਲੋਥਾ ਸਮਾਂ ਮੰਡੀਆਂ ਵਿਚ ਰੁਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੈਪਟਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹਮੇਸ਼ਾ ਕਿਸਾਨ ਪੱਖੀ ਰਹੀ ਹੈ ਅਤੇ ਕਈ ਕਿਸਾਨਾਂ ਦੇ ਅਹਿਮ ਮਸਲਿਆਂ ਨੂੰ ਹੱਲ ਕੀਤਾ ਹੈ, ਬਾਕੀ ਰਹਿੰਦੇ ਮਸਲੇ ਵੀ ਸਹੀ ਢੰਗ ਨਾਲ ਅਦਾਇਗੀ ਨਹੀਂ ਕੀਤੇ ਨਹੀਂ।

# ਪੀ.ਐਸ.ਪੀ.ਸੀ.ਐਲ ਦਾ ਜੇ.ਈ. ਡਿਊਟੀ ਨਿਭਾਉਣ ਵਿੱਚ ਕੀਤੀ ਬੇਨਿਯਮੀਆਂ ਲਈ ਮੁਅੱਤਲ: ਹਰਭਜਨ ਸਿੰਘ ਈ.ਟੀ.ਓ.

ਅਤੇ ਪੀ.ਐਸ.ਪੀ.ਸੀ.ਐਲ ਦੇ ਨਿਯਮਾਂ ਦੇ ਉਲਟ 300 ਯੂਨਿਟਾਂ ਦੀ ਮੁੜਤ ਸਹੂਲਤ ਦੇਣ ਲਈ 24 ਘੰਟੇ ਸਪਲਾਈ ਲਾਈਨ @ਤੇ ਨਵਾਂ 11 ਕੇ.ਵੀ. ਟਰਾਂਸਮਿਸ਼ਨ ਲਗਾ ਦਿੱਤਾ। ਮੁਖਲੀ ਜਾਂਚ ਦੇ ਅਨੁਸਾਰ ਇਹ ਘਰੇਲੂ ਕੁਨੈਕਸ਼

# ਸਿੱਖਿਆ ਤੇ ਸਿਹਤ ਦੀ ਕ੍ਰਾਂਤੀ ਨਾਲ ਪੰਜਾਬ ਦਾ ਭਵਿੱਖ ਬਣੇਗਾ ਸੁਰੱਖਿਅਤ : ਡਾ. ਰਵਜੋਤ ਸਿੰਘ

**ਚੰਡੀਗੜ੍ਹ, 26 ਅਕਤੂਬਰ -** ਕੌਮੀ ਪਤ੍ਰਿਕਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ, ਕਿਉਂਕਿ ਸਿੱਖਿਆ ਤੇ ਸਿਹਤ ਦੀ ਕ੍ਰਾਂਤੀ ਨਾਲ ਹੀ ਪੰਜਾਬ ਦਾ ਭਵਿੱਖ ਸੁਰੱਖਿਅਤ ਬਣ ਸਕਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਕੂਲ ਆਫ ਐਮੀਨੈਂਸ ਨਵਾਬਸ਼ਹਿਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜਾਡਲਾ ਵਿਖੇ ਮੈਂਗਾ ਮਾਪ-ਅਧਿਆਪਕ ਮਿਲਣੀ ਪ੍ਰੋਗਰਾਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰੀ ਸਾਲਾਂ ਵਿੱਚ ਸਿੱਖਿਆ ਅਤੇ ਸਿਹਤ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ, ਕਿਉਂਕਿ ਸਿੱਖਿਆ ਤੇ ਸਿਹਤ ਦੀ ਕ੍ਰਾਂਤੀ ਨਾਲ ਹੀ ਪੰਜਾਬ ਦਾ ਭਵਿੱਖ ਸੁਰੱਖਿਅਤ ਬਣ ਸਕਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਕੂਲ ਆਫ ਐਮੀਨੈਂਸ ਨਵਾਬਸ਼ਹਿਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜਾਡਲਾ ਵਿਖੇ ਮੈਂਗਾ ਮਾਪ-ਅਧਿਆਪਕ ਮਿਲਣੀ ਪ੍ਰੋਗਰਾਮ

ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰੀ ਸਾਲਾਂ ਵਿੱਚ ਸਿੱਖਿਆ ਅਤੇ ਸਿਹਤ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ, ਕਿਉਂਕਿ ਸਿੱਖਿਆ ਤੇ ਸਿਹਤ ਦੀ ਕ੍ਰਾਂਤੀ ਨਾਲ ਹੀ ਪੰਜਾਬ ਦਾ ਭਵਿੱਖ ਸੁਰੱਖਿਅਤ ਬਣ ਸਕਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਕੂਲ ਆਫ ਐਮੀਨੈਂਸ ਨਵਾਬਸ਼ਹਿਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜਾਡਲਾ ਵਿਖੇ ਮੈਂਗਾ ਮਾਪ-ਅਧਿਆਪਕ ਮਿਲਣੀ ਪ੍ਰੋਗਰਾਮ

ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਹੋਰ ਸਹਾਯਕ ਵਿਅਕਤੀਆਂ ਨੂੰ ਸ਼ਿਕਰਤ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਿਲਣੀਆਂ ਦੌਰਾਨ ਸਭ ਤੋਂ ਵੱਧ ਗੱਲਾਂ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦਾ ਰਾਤੀ ਬਣਾਉਣ ਲਈ ਸਰਕਾਰ ਵੱਲੋਂ ਅੱਜ ਤੀਜੀ ਮਾਪ-ਅਧਿਆਪਕ ਮਿਲਣੀ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਜਿਹੇ ਉਪਰਾਲੇ ਪ੍ਰਾਈਵੇਟ ਸਕੂਲਾਂ ਵਿੱਚ ਹੀ ਹੁੰਦੇ ਸਨ, ਪਰੰਤੂ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਇਨ੍ਹਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ

ਪ੍ਰਬੰਧ ਹਨ ਉਨ੍ਹਾਂ ਬਾਰੇ ਵੀ ਮਾਪਿਆਂ ਨੂੰ ਪੂਰਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮਾਪੇ ਆਪਣੇ ਬੱਚੇ ਦੇ ਭਵਿੱਖ ਬਾਰੇ ਸੁਝਾਅ ਵੀ ਦੇ ਰਹੇ ਹਨ ਤੇ ਜੇ ਕੋਈ ਸਿੱਕੇ-ਸਿਕਾਇਤਾਂ ਹਨ, ਉਹ ਵੀ ਸਾਂਝੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਅਤੇ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿੱਚ ਅੱਜ ਪੰਜਾਬ ਦੇ 20 ਹਜ਼ਾਰ ਸਰਕਾਰੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਮਾਪ-ਅਧਿਆਪਕ ਮਿਲਣੀ ਕਰਵਾਈ ਗਈ ਹੈ, ਜਿਸ ਵਿੱਚ 20 ਲੱਖ ਤੋਂ ਵੱਧ ਮਾਪਿਆਂ ਵੱਲੋਂ ਸ਼ੁਲਘਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ

ਭਗਵੰਤ ਸਿੰਘ ਮਾਨ ਦੀ ਖੁਦ ਨੰਗਲ ਵਿਖੇ ਇਸ ਮਿਲਣੀ ਵਿੱਚ ਸ਼ਾਮਿਲ ਹੋਣੇ ਹਨ। ਇਸ ਮੌਕੇ ਹਲਕਾ ਇੰਚਾਰਜ ਨਵਾਬਸ਼ਹਿਰ ਲਾਲਚ ਮੋਹਨ ਪਾਠਕ ਬੱਲੂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਰਾ, ਮਾਰਕੀਟ ਕਮੇਟੀ ਨਵਾਬਸ਼ਹਿਰ ਦੇ ਚੇਅਰਮੈਨ ਗਗਨ ਅਗਨੀਹੋਤਰੀ, ਜ਼ਿਲ੍ਹਾ ਪ੍ਰਧਾਨ ਗੁਜਿਆਰਪੁਰ ਗੁਰਦਿੱਵਰ ਸਿੰਘ ਪਾਬਲਾ, ਸਰਪੰਚ ਜਾਡਲਾ ਪੁਨੀਤ ਰਾਣਾ, ਪ੍ਰਿੰਸੀਪਲ ਸਰਬਜੀਤ ਸਿੰਘ, ਪ੍ਰਿੰਸੀਪਲ ਡਾ. ਬਲਜੀਤ ਕੌਰ ਤੇ ਇਲਾਕਾ ਦਵਾ ਸਕੂਲਾਂ ਦਾ ਸਟਾਫ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

# ਕੇਂਦਰ ਦੀ ਸਰਕਾਰ ਪਹਿਲਾ ਤੋਂ ਹੀ ਪੰਜਾਬ ਨਾਲ ਖੇਡ ਖੇਡਦੀ ਆ ਰਹੀ ਹੈ: ਲਾਲ ਚੰਦ ਕਟਾਰੂਚੱਕ



**ਪਠਾਨਕੋਟ, 26 ਅਕਤੂਬਰ -** ਕੌਮੀ ਪਤ੍ਰਿਕਾ ਵਿਖੇ ਪੁਰ ਪੰਜਾਬ ਅੰਦਰ ਝੋਨੇ ਦੀ ਖਰੀਦ ਨੂੰ ਲੈ ਕੇ ਚੰਗੀ ਵਿਵਸਥਾ ਕੀਤੀ ਗਈ ਹੈ। ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਵੀ ਹਰ ਰੋਜ਼ ਸਮੀਖਿਆ ਮੀਟਿੰਗਾਂ ਕਰਕੇ ਮੰਡੀਆਂ ਦੀ ਤਾਜਾ ਸਥਿਤੀ ਬਾਰੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਇਸ ਸਾਲ ਪੰਜਾਬ ਅੰਦਰ ਝੋਨਾ ਬਹੁਤ ਵਧੀਆ ਹੋਇਆ ਹੈ ਅਤੇ ਪੰਜਾਬ ਦੀਆਂ ਪੈਦਾਵਾਰ ਵੀ ਬਹੁਤ ਜ਼ਿਆਦਾ ਹੋਈ ਹੈ।

ਤੋਂ ਜਿਆਦਾ ਝੋਨਾ ਆ ਗਿਆ ਹੈ ਅਤੇ 24 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਖਰੀਦ ਕੀਤੇ ਗਏ ਝੋਨੇ ਦੀ ਲਿਫਟਿੰਗ ਨੇ ਵੀ ਤੇਜੀ ਫੜ ਗਈ ਹੈ 6 ਲੱਖ ਐਮ.ਟੀ. ਦੇ ਕਰੀਬ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 4 ਹਜ਼ਾਰ ਕਰੋੜ ਤੋਂ ਜਿਆਦਾ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਪਹਿਲਾ ਤੋਂ ਹੀ ਪੰਜਾਬ ਨਾਲ ਖੇਡ ਖੇਡਦੀ ਆ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੀ ਫਸਲ ਨੂੰ ਕੇਂਦਰੀ ਪੁਲ ਵਿੱਚੋਂ ਬਚਾਉਂਦੇ ਹਾਂ। ਪੰਜਾਬ ਅੰਦਰ ਜੋ ਗੋਦਾਮ ਭਰੇ ਪਏ ਹਨ ਉਹ ਕੇਂਦਰ ਦੇ ਹਨ ਅਤੇ ਉਨ੍ਹਾਂ ਵੱਲੋਂ ਕੇਂਦਰ ਨੂੰ ਪਿਛਲੇ 6 ਮਹੀਨਿਆਂ ਤੋਂ ਕਿਹਾ ਜਾ ਰਿਹਾ ਹੈ ਕਿ ਗੋਦਾਮਾਂ ਵਿੱਚੋਂ ਅਪਣਾ ਮਾਲ ਚੁੱਕਿਆ ਜਾਵੇ ਤਾਂ ਜੋ ਅਸੀਂ ਨਵੇਂ ਮਾਲ ਨੂੰ ਗੋਦਾਮਾਂ ਅੰਦਰ ਸਟੋਰ ਕਰ ਸਕੀਏ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਅੰਦਰ ਕਿਸੇ ਤਰ੍ਹਾਂ ਦੀ ਪ੍ਰਸ਼ੰਸਾ ਨਹੀਂ ਆਉਣ ਦੀ ਤਿਆਰੀ ਜਾਵੇਗੀ।

ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੋਬਨਿਟ ਮੰਤਰੀ ਪੰਜਾਬ ਨੇ ਅੱਜ ਨਰੋਟ ਜੈਮਲ ਸਿੰਘ ਦੀ ਦਾਨਾ ਮੰਡੀ ਦਾ ਦੌਰਾ ਕਰਨ ਮਗਰੋਂ ਕੀਤਾ। ਇਸ ਮੌਕੇ ਉਨ੍ਹਾਂ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਨੂੰ ਕੇਂਦਰੀ ਪੁਲ ਅੰਦਰ 185 ਲੱਖ ਐਮ.ਟੀ. ਦਾ ਟੀਚਾ ਮਿਲਿਆ ਹੈ ਅਤੇ ਸਾਡੇ ਵੱਲੋਂ 190 ਲੱਖ ਐਮ.ਟੀ. ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੀਆਂ ਮੰਡੀਆਂ ਅੰਦਰ 26 ਲੱਖ ਮੀਟਰਿਕ ਟਨ

# ਮੈਂਗਾ ਪੇਰੈਂਟ ਟੀਚਰ ਮੀਟ, ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ: ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ

**ਮੁਹਾਲੀ, 26 ਅਕਤੂਬਰ -** ਕੌਮੀ ਪਤ੍ਰਿਕਾ ਵਿਖੇ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਭਲਾਈ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਦੇ ਮੈਂਗਾ ਪੀ. ਟੀ. ਐਮ. (ਮਾਪੇ ਅਧਿਆਪਕ ਮਿਲਣੀ) ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ ਕਰਾਰ ਦਿੱਤਾ।



ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ (ਮੁਹਾਲੀ) ਵਿਖੇ ਇਸ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇੱਕ ਇੱਕ ਖੋਲ੍ਹਣਾ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਖੇਤਰ ਨੂੰ ਮਜ਼ਬੂਤ ਕਰਨਾ ਹੈ। ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਨੂੰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇਣ ਦੀ ਬਦਾਇਤੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਵਧਾ ਦਿੱਤਾ ਹੈ। ਸਕੂਲਾਂ ਨੂੰ ਹੁਣ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚਲੀ ਅਸਮਾਨਤਾ ਦੀ ਵਿੱਥ ਨੂੰ ਖਤਮ ਕਰ ਦਿੱਤਾ ਹੈ। ਸਮਾਜਿਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸਿੱਖਣ ਦੇ ਪੱਧਰ ਵਿੱਚ

ਨਵੇਂ ਵਿਚਾਰਾਂ ਦੀ ਸ਼ੁਰੂਆਤ ਦੇ ਨਾਲ ਸਕੂਲ ਦਾ ਇੱਕ ਇੱਕ ਖੋਲ੍ਹਣਾ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਖੇਤਰ ਨੂੰ ਮਜ਼ਬੂਤ ਕਰਨਾ ਹੈ। ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਨੂੰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇਣ ਦੀ ਬਦਾਇਤੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਵਧਾ ਦਿੱਤਾ ਹੈ। ਸਕੂਲਾਂ ਨੂੰ ਹੁਣ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚਲੀ ਅਸਮਾਨਤਾ ਦੀ ਵਿੱਥ ਨੂੰ ਖਤਮ ਕਰ ਦਿੱਤਾ ਹੈ। ਸਮਾਜਿਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸਿੱਖਣ ਦੇ ਪੱਧਰ ਵਿੱਚ

ਅਤੇ ਵਿਗਿਆਨ ਸੇਵਾ ਸਕਾਲਰਸ਼ਿਪ ਪ੍ਰੋਗਰਾਮ ਕਰ ਕੇ ਚੰਗੇ ਹੋਣ ਲਈ ਪੂਰੀ ਰਚਨਾਤਮਕਤਾ ਹੈ। ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਗਰੀਬ ਵਰਗ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮੁਕਤ ਸਿੱਖਿਆ ਪ੍ਰਦਾਨ ਕਰਕੇ ਜੀਵਨ ਵਿੱਚ ਉੱਚਾ ਉੱਠਣ ਦੇ ਬਰਾਬਰ ਮੌਕੇ ਦੇ ਰਹੀ ਹੈ। ਇਸ ਤੋਂ ਪਹਿਲਾਂ, ਹਿੰਸਕ ਮਹਿਰਾ ਨਾਲ ਗੱਲਬਾਤ ਕਰਦੇ ਹੋਏ, ਉਹ ਹੇਰਾਨ ਰਹਿ ਗਏ ਕਿ ਇਹ ਲੜਕੀ ਪਹਿਲਾਂ ਹੀ ਐਨ ਐਮ ਐਮ ਐੱਸ, ਪੀ ਐੱਸ ਪੀ ਟੀ ਐੱਸ ਟੀ, ਈ ਐੱਡ ਵਾਈ

ਬਿਹਤਰ ਬਣਾਉਣ ਲਈ ਇੱਕ ਵੱਡਾ ਪਲਟਫਾਰਮ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਅਤੇ ਉੱਚੇ ਉਪਲਬਧ ਬੁਨਿਆਦੀ ਢਾਂਚੇ ਬਾਰੇ ਮਾਪਿਆਂ ਅਤੇ ਵਿਦਿਆਰਥੀਆਂ ਤੋਂ ਮਿਲ ਵੀਡੀਓ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਤੋਂ ਪਹਿਲਾਂ ਉਸਨੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੁਆਰਾ ਪ੍ਰਬੰਧਿਤ ਖਾਣੇ ਦੇ ਸਟਾਲਾਂ ਦਾ ਦੌਰਾ ਕੀਤਾ ਅਤੇ ਇਸ ਵਿਸ਼ੇਸ਼ ਦਿਨ ਲਈ ਤਿਆਰ ਕੀਤੇ ਉਤਪਾਦਾਂ ਦਾ ਸਵਾਦ ਲਿਆ। ਉਸਨੇ ਸਵੈ-ਗੁਜ਼ਾਰ ਲਈ ਸਿਖਲਾਈ ਵਜੋਂ ਲੜਕੀਆਂ ਦੁਆਰਾ ਅਜਿਹੇ ਪਕਵਾਨ ਅਤੇ ਸਨੈਕਸ ਤਿਆਰ ਕਰਨ ਦੇ ਕਦਮ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਦੋਸਤਾਨਾ ਸੁਭਾਅ ਵਿਖਾਉਂਦਿਆਂ ਉੱਚੇ ਪ੍ਰਦਰਸ਼ਿਤ ਕੀਤੀਆਂ ਖੋਲ੍ਹਾਂ ਵੀ ਖੋਲ੍ਹੀਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ ਅਤੇ ਪ੍ਰਿੰਸੀਪਲ ਸੁਮੀਤੀ ਹਿਮਾਲਾ ਲਟਾਣਾ ਨੇ ਮੰਤਰੀ ਨੂੰ ਇਸ ਪ੍ਰਗਟਾਵੇ ਸਕੂਲ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸਾਬਕਾ ਵਿਦਿਆਰਥੀ ਆਪਣੀ ਇਸ ਆਲਮੀ ਮੈਂਟਰ ਸੰਸਥਾ ਨੂੰ ਸਤਿਕਾਰ ਦੇਣ ਲਈ ਇਸ ਸਕੂਲ ਵਿੱਚ ਨਿਯਮਤ ਤੌਰ 'ਤੇ ਆਉਂਦੇ ਹਨ।

# ਡਾ. ਸੰਜੀਵ ਗੌਤਮ ਨੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

**ਸ੍ਰੀ ਆਨੰਦਪੁਰ ਸਾਹਿਬ, 26 ਅਕਤੂਬਰ -** ਕੌਮੀ ਪਤ੍ਰਿਕਾ ਵਿਖੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਸੀਨੀਅਰ ਅਤੇ ਪੁਰਾਣੇ ਆਗੂ ਅਤੇ ਡਾਕਟਰ ਪੰਜੇ ਵਿੱਚ ਵੱਡਾ ਨਾਮਣਾ ਖੱਟਣ ਵਾਲੇ ਡਾ. ਸੰਜੀਵ ਗੌਤਮ ਨੇ ਅੱਜ ਸ੍ਰੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਡਾ. ਸੰਜੀਵ ਗੌਤਮ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਕੋਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਮਾਣ ਸਤਿਕਾਰ ਅਤੇ ਵਿਸ਼ਵਾਸ ਉਨ੍ਹਾਂ ਤੇ ਕੀਤਾ ਗਿਆ ਹੈ ਉਹ ਉਸ ਉੱਤੇ ਪੂਰਾ ਭਰੋਸਾ ਉਤਰਨਗੇ, ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਦੀ ਭਲਾਈ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨਗੇ, ਜ਼ਿਕਰਯੋਗ ਹੈ ਕਿ ਡਾ. ਸੰਜੀਵ ਗੌਤਮ 2017 ਵਿਧਾਨ ਸਭਾ ਦੀਆਂ ਚੋਣਾਂ ਤੋਂ ਆਮ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਨਿੱਘ ਪਾਰਟੀ ਦੇ ਉਮੀਦਵਾਰ ਸਨ ਅਤੇ



ਮੌਜੂਦਾ ਸਮੇਂ ਵਿੱਚ ਉਹ ਡਾਕਟਰ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਸਨ, ਇਸ ਮੌਕੇ ਹਰਮਿੰਦਰ ਸਿੰਘ ਢਾਹੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਰਾਮ ਕੁਮਾਰ ਮੁਕਾਰੀ ਦੇ ਚੇਅਰਮੈਨ, ਕਮਿੰਕਰ ਸਿੰਘ ਭਾਢੀ ਮਾਰਕਿਟ ਕਮੇਟੀ ਚੇਅਰਮੈਨ, ਚੀਫ ਸੇਨੀ ਮੀਡੀਆ ਕੁਆਰਟਰਨੈਟਰ, ਸਰਪੰਚ ਜਸਪਾਲ ਸਿੰਘ ਢਾਹੇ, ਸਰਪੰਚ ਪੰਮੂ ਵਿੱਲੋ, ਇੰਜੀ ਜਸਪ੍ਰੀਤ ਸਿੰਘ, ਪੰਡਿਤ ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਸਰਪੰਚ ਰਾਜਪਾਲ ਮਹੀਵਾਲਾ, ਸਰਪੰਚ ਡਾ. ਜਸਰਨੋਲ ਸਿੰਘ ਦਬੂੜ, ਸੀ ਲੀਡਰ ਸਤੀਸ਼ ਚੰਪੜਾ, ਸੁਮੀਤ ਸੰਭਾਲਣ ਤੇ ਮੁਥਾਕਬਾਦ ਦਿੱਤੀ।

ਅਤੇ ਵਿਗਿਆਨ ਸੇਵਾ ਸਕਾਲਰਸ਼ਿਪ ਪ੍ਰੋਗਰਾਮ ਕਰ ਕੇ ਚੰਗੇ ਹੋਣ ਲਈ ਪੂਰੀ ਰਚਨਾਤਮਕਤਾ ਹੈ। ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਗਰੀਬ ਵਰਗ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮੁਕਤ ਸਿੱਖਿਆ ਪ੍ਰਦਾਨ ਕਰਕੇ ਜੀਵਨ ਵਿੱਚ ਉੱਚਾ ਉੱਠਣ ਦੇ ਬਰਾਬਰ ਮੌਕੇ ਦੇ ਰਹੀ ਹੈ। ਇਸ ਤੋਂ ਪਹਿਲਾਂ, ਹਿੰਸਕ ਮਹਿਰਾ ਨਾਲ ਗੱਲਬਾਤ ਕਰਦੇ ਹੋਏ, ਉਹ ਹੇਰਾਨ ਰਹਿ ਗਏ ਕਿ ਇਹ ਲੜਕੀ ਪਹਿਲਾਂ ਹੀ ਐਨ ਐਮ ਐਮ ਐੱਸ, ਪੀ ਐੱਸ ਪੀ ਟੀ ਐੱਸ ਟੀ, ਈ ਐੱਡ ਵਾਈ

# ਕੇਂਦਰ ਸਰਕਾਰ ਦੀ ਢਿੱਲ ਕਾਰਨ ਨਹੀਂ ਹੋ ਰਹੀ ਝੋਨੇ ਦੀ ਚੁਕਾਈ : ਡਾ. ਰਵਜੋਤ ਸਿੰਘ

**ਨਵਾਬਸ਼ਹਿਰ, 26 ਅਕਤੂਬਰ -** ਕੌਮੀ ਪਤ੍ਰਿਕਾ ਵਿਖੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਨਾ ਹੋਣ ਲਈ ਕੇਂਦਰ ਸਰਕਾਰ ਦੀ ਢਿੱਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਸਕੂਲ ਆਫ ਐਮੀਨੈਂਸ ਨਵਾਬਸ਼ਹਿਰ ਵਿਖੇ ਮਾਪ-ਅਧਿਆਪਕ ਮਿਲਣੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਕੋਬਨਿਟ ਮੰਤਰੀ ਨੇ ਪੱਤਰਕਾਰਾਂ ਵੱਲੋਂ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਨਾ ਹੋਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਕਮੀ-ਪੇਸ਼ੀ ਨਹੀਂ ਹੈ ਅਤੇ ਅੱਜ ਮੁੱਖ ਮੰਤਰੀ ਸਮੇਤ ਸੂਬੇ ਦੀ ਸਮੁੱਚੀ ਵਜ਼ਾਰਤ ਮੰਡੀਆਂ ਵਿੱਚ ਗਏ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਢਿੱਲ ਕਾਰਨ ਹੀ ਇਹ ਸਭ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਦੀ ਕਿਸਾਨੀ ਅਤੇ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘੱਟ-ਘੱਟ ਸਮਰਥਨ ਮੌਲ ਦੀ ਗਾਰੰਟੀ ਦੇਣ ਦੀ ਗੱਲ



ਤਾਂ ਦੂਰ, ਹੁਣ ਉਹ ਜਾਣਬੁੱਝ ਕੇ ਮਿੱਥੇ ਸਮੇਂ ਤੋਂ ਫਸਲ ਨੂੰ ਨਹੀਂ ਚੁੱਕ ਰਹੇ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਨੂੰ ਲਗਾਤਾਰ ਪੱਤਰ ਲਿਖੇ, ਮੁੱਖ ਮੰਤਰੀ ਖੁਦ ਉਨ੍ਹਾਂ ਨੂੰ ਮਿਲਣ ਗਏ ਪਰ ਇਸ ਦੇ ਬਾਵਜੂਦ ਕੇਂਦਰ ਆਪਣੀ ਢਿੱਲੀ ਰਾਜਨੀਤੀ ਕਰਨ ਲਈ ਪੰਜਾਬ ਦੇ ਗੋਦਾਮ ਖਾਲੀ ਨਹੀਂ ਕਰ ਰਹੇ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲਿਫਟਿੰਗ ਦਾ ਇਹ ਮਸਲਾ ਛੇਤੀ ਤੋਂ ਛੇਤੀ ਸੁਲਝਾਇਆ ਜਾਵੇ।

# ਸਕੂਲ ਆਫ ਐਮੀਨੈਂਸ ਨੇ ਸਾਡੇ ਸੁਪਨਿਆਂ ਦੇ ਸੱਚ ਹੋਣ ਦਾ ਭਰੋਸਾ ਦੁਆਇਆ

**ਨੰਗਲ, 26 ਅਕਤੂਬਰ -** ਕੌਮੀ ਪਤ੍ਰਿਕਾ ਵਿਖੇ ਸਕੂਲ ਆਫ ਐਮੀਨੈਂਸ ਨੰਗਲ ਵਿਖੇ ਅੱਜ ਹੋਈ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਨਾਲ ਵੀ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੁੱਖ ਮੰਤਰੀ ਨਾਲ ਗੱਲਬਾਤ ਕਰਦਿਆਂ ਪਲਸ 2 ਸਾਇੰਸ ਸਟਰੀਮ ਦੀ ਵਿਦਿਆਰਥਣ ਗੁਰਨੀਤ ਕੌਰ ਨੇ ਕਿਹਾ ਉਹ ਇਥੇ 10 ਕਿਲੋਮੀਟਰ ਦੀ ਦੂਰੀ ਤੋਂ ਸਥਿਤ ਪਿੰਡ ਤੋਂ ਰੋਜ਼ਾਨਾ ਪੜ੍ਹਨ ਆਉਂਦੀ ਹੈ ਪਹਿਲਾਂ ਉਸ ਨੂੰ ਰੋਜ਼ਾਨਾ ਆਉਣ ਜਾਣ ਲਈ ਅੱਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਬੱਸ ਸੇਵਾ ਨਾਲ ਉਸ ਨੂੰ ਬਹੁਤ ਸੁਖਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ

ਮੈਂ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ ਸੀ ਉਦੋਂ ਮੇਰੀ ਅਤੇ ਮੇਰੇ ਮਾਪਿਆਂ ਦੀ ਸਰਕਾਰੀ ਸਕੂਲ ਪ੍ਰਤੀ ਸੋਚ ਠੀਕ ਨਹੀਂ ਸੀ ਪ੍ਰੰਤੂ ਹੁਣ ਜਦੋਂ ਮੈਂ ਇਥੇ ਪੜ੍ਹਨ ਲੱਗੀ ਹਾਂ ਤਾਂ ਪਤਾ ਲੱਗਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਬਹੁਤ ਵਧੀਆ ਹੈ। ਇਸ ਮੌਕੇ ਬੋਲਦਿਆਂ ਪਲਸ 1 ਦੇ ਵਿਦਿਆਰਥੀਆਂ ਨੇ ਨਾਲ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਸਕੂਲ ਦੇ ਸਾਰੇ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਬਣਾ ਦੇਣ ਤਾਂ ਜੋ ਨਿੱਜੀ ਸਕੂਲ ਬੰਦ ਤਾਂ ਜਾਣਾ ਉਸ ਨੇ ਕਿਹਾ ਕਿ ਮੈਂ ਮਾਪੇ ਮਾਣ ਮਹਿਸੂਸ ਕਰਦੇ ਹਨ ਕਿ ਮੈਂ ਸਕੂਲ ਆਫ ਐਮੀਨੈਂਸ ਨੰਗਲ ਵਿੱਚ ਪੜ੍ਹਦੀ ਹਾਂ। ਇਸ ਮੌਕੇ ਮੁੱਖ ਮੰਤਰੀ ਨਾਲ ਗੱਲ ਕਰਦਿਆਂ ਕਲਪਨਾ ਚੰਦੇਲ ਨੇ ਦੱਸਿਆ ਕਿ ਉਹ ਚਾਰਟਰਡ ਆਕਾਊਂਟੈਂਟ ਬਨਣਾ ਚਾਹੁੰਦੀ ਹੈ ਪ੍ਰੰਤੂ ਮੇਰੇ ਪਿਤਾ ਜੀ ਦਿਹਾੜੀਦਾਰ ਮਜ਼ਦੂਰ ਹਨ ਜਿਸ ਕਾਰਨ ਮੈਨੂੰ ਇਹ ਸੁਪਨਾ ਪੂਰਾ ਹੁੰਦਾ ਨਹੀਂ ਸੀ

ਜਾਪਦਾ ਪੰਡੂ ਸਕੂਲ ਆਫ ਐਮੀਨੈਂਸ ਦਾਖਲਾ ਹਾਸਲ ਕਰਨ ਤੋਂ ਬਾਅਦ ਹੁਣ ਮੈਨੂੰ ਜਾਪਦਾ ਹੈ ਕਿ ਮੇਰਾ ਚਾਰਟਰਡ ਆਕਾਊਂਟੈਂਟ ਬਨਣਾ ਸੁਪਨਾ ਸਾਕਾਰ ਹੋ ਜਾਵੇਗਾ। ਪਲਸ 1 ਦੀ ਵਿਦਿਆਰਥਣ ਦਿਲਜੋਤ ਕੌਰ ਨੇ ਕਿਹਾ ਕਿ ਮੈਂ ਜਿਸ ਸਕੂਲ ਵਿੱਚ ਪਹਿਲਾਂ ਪੜ੍ਹਦੀ ਸੀ ਉਦੋਂ ਮੈਨੂੰ ਕਿਸੇ ਨੇ ਸਕੂਲ ਆਫ ਐਮੀਨੈਂਸ ਨੰਗਲ ਬਾਰੇ ਦੱਸਿਆ ਸੀ ਕਿ ਇਥੇ ਪੜ੍ਹਾਈ ਬਹੁਤ ਵਧੀਆ ਹੈ ਜਿਸ ਤੋਂ ਬਾਅਦ ਮੈਂ ਪੰਕਾ ਨਿਸ਼ਚਾ ਕਰ ਲਿਆ ਸੀ ਕਿ ਮੈਂ ਇਥੇ ਜ਼ਰੂਰ ਦਾਖਲਾ ਲੈਣਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਹੋਰ ਸਖ਼ਤ ਮਿਹਨਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਅਸੀਂ ਪੜ੍ਹਾਈ ਵਿੱਚ ਨਾਮਣਾ ਖੱਟਾਂਗੇ ਤਾਂ ਸਾਡਾ ਸੁਭਾ ਬਹੁਤ ਛੇਤੀ ਤਰੱਕੀ ਕਰ ਜਾਵੇਗਾ।

# ਉਪ ਮੰਡਲ ਮੈਜਿਸਟਰੇਟ ਅਹਿਮਦਗੜ੍ਹ ਵੱਲੋਂ ਨੰਬਰਦਾਰ ਯੂਨੀਅਨ ਦੇ ਆਗੂਆਂ ਨਾਲ ਪਰਾਲੀ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੀ ਮੀਟਿੰਗ

**ਮਲੋਕੋਟਲਾ, 26 ਅਕਤੂਬਰ -** ਕੌਮੀ ਪਤ੍ਰਿਕਾ ਵਿਖੇ ਜ਼ਿਲ੍ਹਾ ਮਲੋਕੋਟਲਾ ਦੇ ਡਿਪਟੀ ਕਮਿਸ਼ਨਰ ਡਾ. ਪੌਲਵੀ ਦੇ ਦੋਸ਼ਾ ਨਿਰਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟਰੇਟ ਅਹਿਮਦਗੜ੍ਹ ਹਰਬੰਸ ਸਿੰਘ ਵੱਲੋਂ ਪਰਾਲੀ ਨਾ ਸਾੜਨ ਸਬੰਧੀ ਨੰਬਰਦਾਰ ਯੂਨੀਅਨ ਦੇ ਆਗੂਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਉਨ੍ਹਾਂ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਝੋਨੇ ਦੀ ਪਹਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਪਹਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਮਲੋਕੋਟਲਾ ਦੇ ਪੁਲ ਸਹਿਯੋਗ ਦਿੱਤਾ ਜਾਵੇ ਤਾਂ ਜੋ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕਮੀ ਲਿਆਈ ਜਾ ਸਕੇ ਅਤੇ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਇਸ ਮੀਟਿੰਗ ਦੌਰਾਨ ਸਭ ਇਕੱਠੀ ਅਹਿਮਦਗੜ੍ਹ ਦੇ ਨੰਬਰਦਾਰ ਸਾਹਿਬਜ਼ਾਦੇ ਨੂੰ ਹਦਾਇਤ ਕੀਤੀ ਗਈ ਕਿ ਉਹ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਪਹਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਪਵੀਨ ਕੁਮਾਰ ਤਹਿਸੀਲਦਾਰ ਅਹਿਮਦਗੜ੍ਹ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਪਹਾਲੀ ਦੇ ਯੋਗ ਪ੍ਰਬੰਧ



ਲਈ ਸਰਕਾਰ ਵੱਲੋਂ ਸਬਸਿਡੀ ਤੇ ਸੇਂਟ ਮੁਹੰਈਆਂ ਕਰਵਾਏ ਗਏ ਹਨ ਕਿਸਾਨਾਂ ਨੂੰ ਆਪਣੀਕ ਮਸ਼ੀਨਰੀ ਦਾ ਵੱਧ ਤੋਂ ਵੱਧ ਡਾਇਰਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਨਿਰੰਕਾਰ ਕੀਤਾ ਜਾ ਸਕੇ। ਇਸ ਦੌਰਾਨ ਮੀਟਿੰਗ ਚ ਮੌਜੂਦ ਨੰਬਰਦਾਰਾਂ ਨੇ ਭਰੋਸਾ ਦਵਾਇਆ ਕਿ ਉਨ੍ਹਾਂ ਉਨ੍ਹਾਂ ਵੱਲੋਂ ਪਹਿਲਾਂ ਵੀ ਝੋਨੇ ਦੀ ਪਹਾਲੀ ਨੂੰ ਅੱਗ ਨਹੀਂ ਲਗਾਈ ਜਾਂਦੀ ਅਤੇ ਹੁਣ ਵੀ ਉਹ ਪਹਾਲੀ ਨੂੰ ਨਹੀਂ ਸਾੜਨਗੇ। ਨੰਬਰਦਾਰਾਂ ਨੇ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਪਹਾਲੀ ਨੂੰ ਸਾੜਨ ਦੀ ਬਜਾਏ ਖੇਤ ਵਿਚ ਹੀ ਵਾਹ ਕੇ ਇਸ ਦਾ ਨਿਪਟਾਰਾ ਕਰਨ ਨੂੰ ਤਰਜੀਹ ਦੇਣ। ਇਸ ਮੌਕੇ ਹਾਜ਼ਰ ਨੰਬਰਦਾਰ ਯੂਨੀਅਨ ਦੇ ਆਗੂਆਂ ਅਤੇ ਸਮੂਹ ਨੰਬਰਦਾਰ ਸਾਹਿਬਜ਼ਾਦੇ ਵੱਲੋਂ ਆਪਣੀਆਂ ਜਾਇਜ਼ ਮੰਗਾਂ ਸਬੰਧੀ ਇੱਕ ਮੈਗ ਪੱਤਰ ਐਸ. ਡੀ. ਐਮ ਨੂੰ ਵੀ ਸੌਂਪਿਆ ਗਿਆ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਭਗਵਾਨ ਸਿੰਘ ਮਾਣਕੀ, ਤਹਿਸੀਲ ਪ੍ਰਧਾਨ ਸ: ਜਗਦੀਪ ਸਿੰਘ ਬੱਤਰਾਈ ਵੀ ਸ਼ਾਮਲ ਸਨ। ਮੀਤ ਪ੍ਰਧਾਨ ਅਕਬਰਪੁਰ ਛੰਨਾ, ਮੀਤ ਪ੍ਰਧਾਨ ਜਤਿੰਦਰ ਸਿੰਘ ਨੰਬਰਜਾਰਾ, ਜ਼ਿਲ੍ਹਾ ਆਗੂ ਜਗਦੀਪ ਬੋਗਵਾਲ, ਜ਼ਿਲ੍ਹਾ ਪੰਜ

ਸਕੱਤਰ ਨੰਬਰਦਾਰ ਕੁਲਦੀਪ ਸਿੰਘ ਦਿਲਵਾਰਗੜ੍ਹ, ਜ਼ਿਲ੍ਹਾ ਆਗੂ ਜਗਜੀਤ ਸਿੰਘ ਮਾਣਕੀ, ਨੰਬਰਦਾਰ ਬਲਦੇਵ ਸਿੰਘ ਨਾਰੰਮਾਜਰਾ (ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ), ਸਮੇਤ ਹੋਰ ਨੰਬਰਦਾਰ ਸਾਹਿਬਜ਼ਾਦੇ ਹਾਜ਼ਰ ਸਨ। ਪਰਾਲੀ ਪ੍ਰਬੰਧਨ ਵਿੱਚ ਚੰਗਾ ਕੰਮ ਕਰਨ ਵਾਲੀ ਗੁਮ ਪੰਚਾਇਤ ਨੂੰ ਮਿਲੇਗੀ 5 ਲੱਖ ਰੁਪਏ ਦੀ ਗਾਰੰਟੀ।



**ਪਟਿਆਲਾ, 26 ਅਕਤੂਬਰ -** ਕੌਮੀ ਪਤ੍ਰਿਕਾ ਵਿਖੇ ਪਟਿਆਲਾ ਜ਼ਿਲ੍ਹੇ ਦੀਆਂ ਨਾਮਵਰ ਸਮਾਜ ਸੇਵੀ ਸੰਸਥਾਵਾਂ ਯੂਥ ਫੋਰੋਡਰੇਸ਼ਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਸਰਪ੍ਰਸਤ ਉਘੇ ਸਮਾਜ ਸੇਵੀ ਸੰਸਦਿਦਾਰ ਸਿੰਘ ਬੰਨੀ ਚੋਹਿਲ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਦਿਨ ਪ੍ਰਤੀ ਦਿਨ ਦੂਬਿਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਬਚਾਉਣ ਲਈ ਜੀਰੀ ਦੇ ਨਾੜ ਨੂੰ ਅੱਗ ਨਾ ਲਾਉਣ। ਉਹਨਾਂ ਕਿਹਾ ਕਿ ਨਾੜ ਨੂੰ ਅੱਗ ਲਾਉਣ ਨਾਲ ਜਿੱਥੇ ਸਾਡੀ ਧਰਤੀ ਦੇ ਮਿੱਤਰ ਕੀੜਿਆਂ ਦਾ ਨੁਕਸਾਨ ਹੁੰਦਾ ਹੈ ਉਥੇ ਹੀ ਦਿਨਸਾਨ ਨੂੰ ਭਿਆਨਕ ਬੀਮਾਰੀਆਂ ਕੈਂਸਰ, ਵਫੜਿਆਂ ਦੀ ਬੀਮਾਰੀ, ਸ਼ਾਹ ਦੀਆਂ ਬੀਮਾਰੀਆਂ ਤੋਂ ਇਲਾਵਾ ਹੋਰ ਅਨੇਕਾਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਵੀ ਜੀਰੀ ਦੇ ਨਾੜ ਨੂੰ ਸੰਭਾਲਣ ਲਈ ਅੱਜੀ ਪ੍ਰਤੀਬੱਧ ਸਬਸਿਡੀ ਉੱਤੇ ਮਸ਼ੀਨਰੀ ਦਿੱਤੀ ਜਾ ਰਹੀ ਉਸ ਦਾ ਵਾਇਰਾ ਜ਼ਰੂਰ ਲੈਣਾ ਚਾਹੀਦਾ ਹੈ। ਉਹਨਾਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤਾਂ ਵਿੱਚ ਅੱਗ ਲਗਾਉਣੀ ਬੰਦ ਕਰਨ, ਨਹੀਂ ਤਾਂ ਕੁਦਰਤ ਆਪਣਾ ਪ੍ਰਕੋਪ ਜ਼ਰੂਰ ਦਿਖਾਵੇਗੀ।

ਕਿਸਾਨ ਜੀਰੀ ਦੇ ਨਾੜ ਨੂੰ

### ਤਿਉਹਾਰਾਂ ਦੇ ਸੀਜ਼ਨ 'ਚ ਚੰਡੀਗੜ੍ਹ ਨੂੰ ਮਿਲੀਆਂ 2 ਹੋਰ ਸਪੈਸ਼ਲ ਰੇਲਗੱਡੀਆਂ

ਦਿੱਲੀ

ਚੰਡੀਗੜ੍ਹ 26 ਅਕਤੂਬਰ। ਤਿਉਹਾਰਾਂ ਦੇ ਸੀਜ਼ਨ 'ਚ ਚੰਡੀਗੜ੍ਹ ਨੂੰ ਦੋ ਹੋਰ ਸਪੈਸ਼ਲ ਰੇਲ ਗੱਡੀਆਂ ਮਿਲੀਆਂ ਹਨ। ਇਸ ਵਾਰ ਚੰਡੀਗੜ੍ਹ ਨੂੰ ਚਾਰ ਸਪੈਸ਼ਲ ਗੱਡੀਆਂ ਮਿਲ ਗਈਆਂ ਹਨ। ਇਹ ਪਹਿਲੀ ਵਾਰ ਹੈ ਕਿ ਚੰਡੀਗੜ੍ਹ ਨੂੰ ਇੰਨੀਆਂ ਜ਼ਿਆਦਾ ਰੇਲ ਗੱਡੀਆਂ



ਮਿਲੀਆਂ ਹਨ, ਜਦੋਂ ਕਿ ਇਸ ਤੋਂ ਪਹਿਲਾਂ ਸਿਰਫ ਚੰਡੀਗੜ੍ਹ-ਗੋਰਖਪੁਰ ਵਿਸ਼ੇਸ਼ ਰੇਲਗੱਡੀ ਹੀ ਮਿਲਦੀ ਸੀ। ਰੇਲਵੇ ਬੋਰਡ ਨੇ ਇਹ ਫੈਸਲਾ ਟੂਟੀਨ ਰੇਲਗੱਡੀਆਂ 'ਚ ਜ਼ਿਆਦਾ ਵੇਟਿੰਗ ਹੋਣ ਕਾਰਨ ਲਿਆ ਹੈ। ਇਹ ਦੋਵੇਂ ਗੱਡੀਆਂ 28 ਅਕਤੂਬਰ ਤੋਂ 5 ਨਵੰਬਰ ਤੱਕ ਚੱਲਣਗੀਆਂ। ਅੰਬਾਲਾ ਮੰਡਲ ਦੇ ਡੀ ਐਚ ਐੱਮ. ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਗੋਰਖਪੁਰ ਤੇ ਨੰਗਲ ਡੇਮ ਤੋਂ ਵਾਰਾਣਸੀ ਦੋਵੇਂ ਵਿਸ਼ੇਸ਼ ਰੇਲ ਗੱਡੀਆਂ ਦੇ ਭਰ ਜਾਣ ਤੋਂ ਬਾਅਦ ਸ਼੍ਰੀਮਾਤਾ ਵੈਸ਼ਨੋ ਦੇਵੀ-ਨਿਉ

ਬੱਗਾਈਗਾਂਵ ਅਤੇ ਜੰਮੂ ਤਵੀ-ਲਖਨਊ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਗੱਡੀ ਨੰਬਰ 04680 ਸ਼੍ਰੀਮਾਤਾ ਵੈਸ਼ਨੋ ਦੇਵੀ-ਨਿਉ ਬੱਗਾਈਗਾਂਵ ਸਪੈਸ਼ਲ ਗੱਡੀ 28 ਅਕਤੂਬਰ ਅਤੇ 2 ਨਵੰਬਰ ਨੂੰ ਸ਼ਾਮ 6.40 ਵਜੇ ਸ਼੍ਰੀਮਾਤਾ ਵੈਸ਼ਨੋ ਦੇਵੀ ਤੋਂ ਚੱਲੇਗੀ। ਅਗਲੇ ਦਿਨ ਇਹ ਸਵੇਰੇ 4.15 ਵਜੇ ਚੰਡੀਗੜ੍ਹ ਤੋਂ 5 ਵਜੇ ਅੰਬਾਲਾ ਪਹੁੰਚੇਗੀ। ਇਹ ਅਗਲੇ ਦਿਨ ਸ਼ਾਮ 4.20 ਵਜੇ ਨਿਉ ਬੱਗਾਈਗਾਂਵ ਪਹੁੰਚੇਗੀ। ਇਹ ਗੱਡੀ ਸ਼੍ਰੀਮਾਤਾ ਵੈਸ਼ਨੋ ਦੇਵੀ, ਜੰਮੂਤਵੀ, ਪਠਾਨਕੋਟ ਕੋਟ, ਜਲੰਧਰ ਕੋਟ, ਸਾਹਨੇਵਾਲ, ਚੰਡੀਗੜ੍ਹ, ਅੰਬਾਲਾ, ਸਹਾਰਨਪੁਰ, ਮੁਹਾਦਾਬਾਦ, ਬਰੋਲੀ, ਸੀਤਾਪੁਰ, ਗੋੜਾ, ਬਸਤੀ, ਗੋਰਖਪੁਰ, ਫੂਧਾ, ਰਾਜੀਪੁਰ, ਬਰੋਲੀ, ਬੇਗੁਸਰਾਏ, ਖਗੜੀਆ, ਕਟਿਹਾਰ ਅਤੇ ਕਿਸ਼ਨਗੰਜ ਤੇ ਨਵਾਂ ਬੱਗਾਈਗਾਂਵ ਪਹੁੰਚੇਗੀ। ਗੱਡੀ ਨੰਬਰ 04608 ਜੰਮੂ ਤਵੀ-ਲਖਨਊ ਸਪੈਸ਼ਲ ਗੱਡੀ 30 ਅਕਤੂਬਰ ਤੋਂ 4 ਨਵੰਬਰ ਨੂੰ ਚੱਲੇਗੀ। ਇਹ ਗੱਡੀ ਜੰਮੂ ਤਵੀ ਤੋਂ ਰਾਤ 8.20 ਵਜੇ ਰਵਾਨਾ ਹੋਵੇਗੀ ਤੇ ਸਵੇਰੇ 4.05 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਅਗਲੇ ਦਿਨ ਸ਼ਾਮ 4.55 ਵਜੇ ਲਖਨਊ ਪਹੁੰਚੇਗੀ। ਵਾਪਸੀ ਵਿਚ ਗੱਡੀ ਨੰਬਰ 04607 ਲਖਨਊ ਤੋਂ ਸ਼ਾਮ 7.10 ਵਜੇ ਚੱਲੇਗੀ। ਇਹ ਗੱਡੀ ਜੰਮੂਤਵੀ, ਪਠਾਨਕੋਟ, ਜਲੰਧਰ ਕੋਟ, ਚੰਡੀਗੜ੍ਹ, ਅੰਬਾਲਾ, ਸਹਾਰਨਪੁਰ, ਮੁਹਾਦਾਬਾਦ, ਬਰੋਲੀ, ਸਾਹਨੇਵਾਲ, ਹਰਦੋਈ ਤੇ ਲਖਨਊ ਜਾਵੇਗੀ।

### ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ

ਨਵੀਂ ਦਿੱਲੀ 26 ਅਕਤੂਬਰ। ਸਰਕਾਰ ਨੇ ਇਕ ਬਹੁਤ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਦਿਵਿਆਂਗਾਂ ਨੂੰ ਹਰ ਮਹੀਨੇ 5,000 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਲੋਕਾਂ ਦੀ 60 ਵੀਂ ਵਰ੍ਹੇ ਦੀ ਤੋਂ ਵੱਧ ਦਿਵਿਆਂਗਤਾ ਡਾਕਟਰ ਵੱਲੋਂ ਪੁਸ਼ਟਿਤ ਹੋਵੇਗੀ, ਉਹ ਇਸ ਪੈਨਸ਼ਨ ਯੋਜਨਾ ਦੇ ਹੱਕਦਾਰ ਹੋਣਗੇ। ਦਿੱਲੀ ਸਰਕਾਰ ਦੀ ਕੋਬਨਿਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਦੇ ਸਮਾਜ ਕਲਿਆਣ ਮੰਤਰੀ ਸੋਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਪੂਰੇ ਦੇਸ਼ ਵਿੱਚ ਦਿਵਿਆਂਗਜਨਾਂ ਨੂੰ ਹਰ ਮਹੀਨੇ ਇੰਨੀ ਰਕਮ ਦੇਣ ਵਾਲਾ ਦੇਸ਼ ਦਾ ਇਕਲੋਤਾ ਸੂਬਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਲੱਗਭਗ 2,34,882 ਦਿਵਿਆਂਗ ਹਨ। ਇਨ੍ਹਾਂ ਵਿਚੋਂ ਲੱਗਭਗ 9500 ਤੋਂ 10,000 ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪਰਸਨ ਵਿਚ ਹਾਈ ਸਪੈਸ਼ਲ ਨੀਡਜ਼ ਕਿਹਾ ਜਾ ਸਕਦਾ ਹੈ। ਸੋਭ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ 2011 ਦੇ ਅੰਕੜੇ ਦੱਸਦੇ ਹਨ ਕਿ ਦੁਨੀਆ ਦੀ 15 ਵੀਂ ਸਥਾਨ ਦੀ ਆਬਾਦੀ ਕਿਸੇ ਨਾ ਕਿਸੇ ਰੂਪ ਵਿਚ ਦਿਵਿਆਂਗਤਾ ਦਾ ਸਾਹਮਣਾ ਕਰ ਰਹੀ ਹੈ। ਜਿਨ੍ਹਾਂ ਦੀ ਦਿਵਿਆਂਗਤਾ 42 ਵੀਂ ਸਥਾਨ ਤੋਂ ਵੱਧ ਹੈ। ਉਨ੍ਹਾਂ ਦਾ ਮੈਡੀਕਲ ਸਰਟੀਫਿਕੇਟ ਅਤੇ ਕਾਰਡ ਬਣਦਾ ਹੈ, ਜਿਸ ਨਾਲ ਉਨ੍ਹਾਂ ਨੂੰ ਪੈਨਸ਼ਨ ਦਾ ਅਧਿਕਾਰ ਮਿਲਦਾ ਹੈ। ਸੋਭ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਕੋਬਨਿਟ ਮੀਟਿੰਗ ਵਿਚ ਇਹ ਪ੍ਰਸਤਾਵ ਪਾਸ ਹੋਇਆ ਹੈ ਕਿ ਸਰਕਾਰ ਪਰਸਨ ਵਿਚ ਹਾਈ ਸਪੈਸ਼ਲ ਨੀਡਜ਼ ਨੂੰ 5,000 ਰੁਪਏ ਹਰ ਮਹੀਨਾ ਮਦਦ ਦੇਵੇਗੀ। ਸਰਕਾਰ ਜਲਦ ਹੀ ਇਨ੍ਹਾਂ ਲੋਕਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰੇਗੀ। ਇਸ ਸਕੀਮ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।



### ਮਹਿੰਗਾਈ ਤੋਂ ਰਾਹਤ ਲਈ ਸਰਕਾਰ ਦਾ ਵੱਡਾ ਕਦਮ, ਸਸਤੇ ਰੇਟਾਂ 'ਤੇ ਮਿਲਣਗੇ ਆਟਾ, ਦਾਲ ਅਤੇ ਚੌਲ

ਦਿੱਲੀ

ਨਵੀਂ ਦਿੱਲੀ 26 ਅਕਤੂਬਰ। ਤਿਉਹਾਰੀ ਸੀਜ਼ਨ ਦੌਰਾਨ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਆਟਾ, ਦਾਲ, ਚੌਲ ਅਤੇ ਦਾਲਾਂ ਸਸਤੇ ਭਾਅ 'ਤੇ ਉਪਲਬਧ ਕਰਵਾਈਆਂ ਜਾਣਗੀਆਂ। ਇਹ ਪਹਿਲਕਦਮੀ 'ਭਾਰਤ ਬ੍ਰਾਂਡ ਯੋਜਨਾ' ਤਹਿਤ ਹੋਵੇਗੀ, ਜਿਸ ਦਾ ਦੂਜਾ ਪੜਾਅ 23 ਅਕਤੂਬਰ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਯੋਜਨਾ ਦਾ ਉਦੇਸ਼ ਖਾਣ-ਪੀਣ ਦੀਆਂ ਵਸਤੂਆਂ ਦੀਆਂ ਵਪਾਰੀਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਰਾਹਤ ਦਿਵਾਉਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਸ ਯੋਜਨਾ ਦੀ ਸ਼ੁਰੂਆਤ ਪਿਛਲੇ ਸਾਲ ਕੀਤੀ ਗਈ ਸੀ ਅਤੇ ਦੂਜਾ ਪੜਾਅ ਵਿਚ ਫਿਰ ਆਮ ਲੋਕਾਂ ਨੂੰ ਲਾਭ

ਪਹੁੰਚਾਉਣ ਦੀ ਤਿਆਰੀ ਕੀਤੀ ਗਈ ਹੈ। ਵਿਕਰੀ ਸਭ ਤੋਂ ਪਹਿਲਾਂ ਦਿੱਲੀ, ਮਹਾਰਾਸ਼ਟਰ, ਰਾਜਸਥਾਨ ਅਤੇ ਗੁਜਰਾਤ ਵਿੱਚ ਸ਼ੁਰੂ ਹੋਵੇਗੀ ਭਾਰਤ ਬ੍ਰਾਂਡ ਸਕੀਮ ਤਹਿਤ ਕੇਂਦਰ ਸਰਕਾਰ ਯੋਜਨਾ ਦੇ ਦੂਜੇ ਪੜਾਅ ਦਾ ਉਦਘਾਟਨ ਕਰਨਗੇ। ਖੁਰਾਕ ਮੰਤਰਾਲੇ ਦੀ ਇੱਕ ਏਜੰਸੀ ਸਕੀਮ ਤਹਿਤ ਸਭ ਤੋਂ ਪਹਿਲਾਂ ਦਿੱਲੀ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਸਸਤੇ ਭਾਅ 'ਤੇ ਆਟਾ, ਚਾਵਲ ਅਤੇ ਦਾਲਾਂ ਦੀ ਵਿਕਰੀ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੇ 10 ਦਿਨਾਂ ਵਿੱਚ ਦੇਸ਼ ਭਰ ਵਿੱਚ ਸਸਤੇ ਆਟੇ, ਚੌਲ ਅਤੇ ਦਾਲਾਂ ਦੀ ਵਿਕਰੀ ਸ਼ੁਰੂ ਕੀਤੀ ਜਾਵੇਗੀ। ਹਿੰਦੋਲ ਮੁਤਾਬਕ ਤੋਂ ਇਲਾਵਾ ਸਸਤੀ ਦਾਲ, ਆਟਾ ਅਤੇ ਚੌਲ ਵੀ ਅਤੇ ਕੇਂਦਰੀ ਭੰਡਾਰ ਰਾਹੀਂ ਵੇਚੇ ਜਾਣਗੇ। ਇਸ ਦੇ ਨਾਲ ਹੀ ਸਰਕਾਰ ਇਨ੍ਹਾਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਲਈ ਈ-ਆਰਐਸ ਪਲੇਟਫਾਰਮਾਂ ਅਤੇ ਰਿਟੇਲਰਾਂ ਨਾਲ ਵੀ ਗੱਲਬਾਤ ਕਰ ਰਹੀ ਹੈ। 'ਭਾਰਤ ਬ੍ਰਾਂਡ' ਫੈਸ 2 ਉਤਪਾਦਾਂ ਲਈ ਐਮ.ਆਰ.ਪੀ ਪ੍ਰਤੀਯੋਗੀ ਅਤੇ ਕਿਰਾਇਤੀ ਰਹਿੰਦੇ ਹਨ। ਖਪਤਕਾਰਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਆਟਾ, ਚਾਵਲ ਅਤੇ ਦਾਲਾਂ ਸਸਤੇ ਭਾਅ ਵੇਚੀਆਂ ਜਾਣਗੀਆਂ। ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਇਸ



ਮੰਤਰੀ ਵਿੱਚ ਭੋਜਨ ਦੇ ਅੰਬਾਰ ਨਾ ਲੱਗਣ, ਇਸ ਲਈ ਜ਼ਰੂਰੀ ਹੈ ਕਿ ਕਿਸਾਨ ਮੰਡੀ ਵਿੱਚ ਸੁੱਕੀ ਫਸਲ ਲੈ ਕੇ ਹੀ ਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੈਸ ਨਾ ਆਵੇ। ਇਸ ਮੀਟਿੰਗ ਟਨ ਭੋਜਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 4,000 ਕਰੋੜ ਰੁਪਏ ਬਤੌਰ ਅਦਾਇਗੀ ਜਮ੍ਹਾਂ ਕਰਵਾ ਦਿੱਤੇ ਗਏ ਹਨ। ਕੋਬਨਿਟ ਮੰਤਰੀ ਨੇ ਕਿਸਾਨਾਂ ਨਾਲ ਗੱਲ ਕਰਦਿਆਂ ਕਿਹਾ ਕਿ

### ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਦਾ ਵੱਡਾ ਫੈਸਲਾ

ਅੰਮ੍ਰਿਤਸਰ 26 ਅਕਤੂਬਰ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੋਣਾਂ ਵਿਚ ਛੱਟ ਨਹੀਂ ਦਿੱਤੀ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਕੇਂਦਰੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਬੁੱਢਾ ਦੀ ਅਗਵਾਈ ਵਿਚ 7 ਮੈਂਬਰੀ ਵਰਦ ਵਲੋਂ ਉਨ੍ਹਾਂ ਨਾਲ ਮੁਲਾਕਾਤ ਕਰਕੇ ਸੁਖਬੀਰ ਬਾਦਲ ਨੂੰ ਸਿਆਸੀ ਸਰਗਰਮੀਆਂ ਵਿਚ ਛੱਟ ਦੇਣ ਦੀ ਅਪੀਲ ਕੀਤੀ ਗਈ ਸੀ ਪਰ ਇਹ ਛੱਟ ਨਹੀਂ ਦਿੱਤੀ ਗਈ ਹੈ। ਜਥੇਦਾਰ ਨੇ ਆਖਿਆ ਹੈ ਕਿ ਕੋਈ ਵੀ ਤਨਖਾਹੀਆ ਸਿੱਖ ਤਨਖਾਹ ਪੂਰੀ ਕਰਨ ਤਕ ਤਨਖਾਹੀਆ ਹੀ ਰਹਿੰਦਾ ਹੈ। ਜਥੇਦਾਰ ਨੇ ਆਖਿਆ ਹੈ ਕਿ ਇਸ ਸੰਬੰਧੀ ਚਿੰਤਾ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਕੀਤੀ ਜਾਵੇਗੀ ਅਤੇ ਇਸ ਬਾਬਤ ਅਗਲਾ ਫੈਸਲਾ ਲਿਆ ਜਾਵੇਗਾ। ਗਿਆਨੀ ਰਘਬੀਰ ਸਿੰਘ ਨੇ ਇਸ ਮਾਮਲੇ ਵਿਚ ਸਾਹਿਬੀ ਸਪੱਸ਼ਟ ਕਰਦਿਆਂ ਕਿਹਾ ਕਿ ਤਨਖਾਹੀਏ ਦੀ ਇਕ ਪਰਿਭਾਸ਼ਾ ਹੁੰਦੀ ਹੈ, ਉਸ ਨੂੰ ਪਰਭਾਸ਼ਿਤ ਕਰਨਾ ਹਰ ਸਿੱਖ ਲਈ ਜ਼ਰੂਰੀ ਹੈ ਜਦੋਂ ਤੱਕ ਸਿੰਘ ਸਾਹਿਬਾਨ ਵਲੋਂ ਫਸਲ ਤੋਂ ਉਕਤ ਸਿੱਖ ਤਨਖਾਹ ਨਹੀਂ ਲਗਦਾ ਉਦੋਂ ਉਹ ਤੱਕ ਉਹ ਤਨਖਾਹੀਆ ਹੀ ਰਹਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੁਮਨੀ ਕਮੇਟੀ ਸਾਡੀ ਆਪਣੀ ਵੱਡੀ ਸੋਚਾ ਇਸ ਦੇ ਕੰਮਕਾਰ ਵਿਚ ਸਰਕਾਰ ਨੂੰ ਦਖਲ ਨਹੀਂ ਦੇਣਾ ਚਾਹੀਦਾ। ਇਥੇ ਫਸਲ ਤੋਂ 'ਤੇ ਦੱਸਣਯੋਗ ਹੈ ਕਿ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਨਿੱਜੀ ਤੌਰ 'ਤੇ ਸ੍ਰੀ ਅਕਾਲ ਤਖਤ ਵਿਖੇ ਪੇਸ਼ ਕੇ ਸਪੱਸ਼ਟੀਕਰਨ ਸੌਂਪਦਿਆਂ ਆਖਿਆ ਸੀ ਕਿ ਜਥੇਦਾਰ ਸਾਹਿਬ ਵਲੋਂ ਜਿਹੜੀ ਵੀ ਸਜਾ ਉਨ੍ਹਾਂ ਨੂੰ ਲਗਾਈ ਜਾਵੇਗੀ ਉਹ ਨਿਮਾਣੇ ਸਿੱਖ ਵਜੋਂ ਪ੍ਰਵਾਨ ਕਰਨਗੇ।



### ਜਥੇਦਾਰ ਨਾਲ ਮੁਲਾਕਾਤ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ ਦਾ ਵਫਦ

ਦਿੱਲੀ ਅਕਾਲੀ ਦਲ ਦਾ ਇਕ ਵਫਦ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਬੁੱਢਾ ਦੀ ਅਗਵਾਈ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਲਈ ਪਹੁੰਚ ਗਿਆ ਹੈ। ਇਸ ਦੌਰਾਨ ਕਾਰਜਕਾਰੀ ਪ੍ਰਧਾਨ ਬੁੱਢਾ ਨਾਲ ਦਲਜੀਤ ਸਿੰਘ ਚੀਮਾ, ਅਰਜੁਨੀਪ ਕਲੋਰ ਸਣੇ ਹੋਰ ਕਈ ਅਕਾਲੀ ਆਗੂ ਹਾਜ਼ਰ ਰਹੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਬੁੱਢਾ ਨੇ ਕਿਹਾ ਕਿ ਅਸੀਂ ਕਿਸੇ ਖਾਸ ਕੰਮ ਲਈ ਇਥੇ ਨਹੀਂ ਆਏ। ਇਸ ਮੀਟਿੰਗ ਤੋਂ ਪਹਿਲਾਂ ਮੀਡੀਆ ਨੂੰ ਮਿਲੇ ਸੁਨੇਹੇ ਮੁਤਾਬਕ ਅਕਾਲੀ ਦਲ ਵਲੋਂ ਕੁਝ ਬੇਨਤੀਆਂ ਸੀ ਅਕਾਲ ਤਖਤ ਸਾਹਿਬ ਅੱਗੇ ਕੀਤੀਆਂ ਜਾਣੀਆਂ ਹਨ, ਜਿਸ ਕਾਰਨ ਅਕਾਲੀ ਦਲ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਕਾਲੀ ਦਲ ਦੇ ਉਸ ਵੇਲੇ ਦੇ ਆਗੂ ਵਿਸ਼ਾ ਸਿੰਘ ਵਲੋਂ ਵੀ ਤੇ ਗੰਗੀ ਦੇਸ਼ ਲਗਦੇ ਸਨ, ਜਿਸ ਤੋਂ ਬਾਅਦ ਇਹ ਮਾਮਲਾ ਵਾਕੀ ਸੁਰਖੀਆਂ ਦਾ ਵਿਸ਼ਾ ਬਣ ਗਿਆ। ਹਾਲਾਂਕਿ ਇਸ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ, ਜਿਸ ਬਾਰੇ ਫੈਸਲਾ ਜਲਦ ਲਿਆ ਜਾ ਸਕਦਾ ਹੈ। ਜੀਵਿਕਯੋਗ ਹੈ ਕਿ ਸੁਖਬੀਰ ਬਾਦਲ ਪੰਜਾਬ ਵਿੱਚ ਹੋਣ ਵਾਲੀਆਂ 4 ਵਿਧਾਨ ਸਭਾ ਸੀਟਾਂ ਦੀਆਂ ਜਿੰਮਨੀ ਚੋਣਾਂ 'ਤੇ ਸਿੱਧਾ ਆਸ ਪਾ ਸਕਦੇ ਹਨ ਕਿਉਂਕਿ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਖੁਦ ਉਮੀਦਵਾਰ ਵਜੋਂ ਮੈਦਾਨ ਵਿੱਚ ਨਿਤਰਣਾ ਚਾਹੁੰਦੇ ਹਨ। ਖੈਰ ਇਨ੍ਹਾਂ ਸਭ ਕਿਸਮਿਆਰਾਈਆਂ ਦਾ ਜਵਾਬ ਤਾਂ ਸ਼ਾਇਦ ਮੀਟਿੰਗ ਖਤਮ ਹੋਣ ਤੋਂ ਬਾਅਦ ਹੀ ਮਿਲ ਪਾਵੇਗਾ।



ਅਕਾਲੀ ਦਲ ਦੇ ਉਸ ਵੇਲੇ ਦੇ ਆਗੂ ਵਿਸ਼ਾ ਸਿੰਘ ਵਲੋਂ ਵੀ ਤੇ ਗੰਗੀ ਦੇਸ਼ ਲਗਦੇ ਸਨ, ਜਿਸ ਤੋਂ ਬਾਅਦ ਇਹ ਮਾਮਲਾ ਵਾਕੀ ਸੁਰਖੀਆਂ ਦਾ ਵਿਸ਼ਾ ਬਣ ਗਿਆ। ਹਾਲਾਂਕਿ ਇਸ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ, ਜਿਸ ਬਾਰੇ ਫੈਸਲਾ ਜਲਦ ਲਿਆ ਜਾ ਸਕਦਾ ਹੈ। ਜੀਵਿਕਯੋਗ ਹੈ ਕਿ ਸੁਖਬੀਰ ਬਾਦਲ ਪੰਜਾਬ ਵਿੱਚ ਹੋਣ ਵਾਲੀਆਂ 4 ਵਿਧਾਨ ਸਭਾ ਸੀਟਾਂ ਦੀਆਂ ਜਿੰਮਨੀ ਚੋਣਾਂ 'ਤੇ ਸਿੱਧਾ ਆਸ ਪਾ ਸਕਦੇ ਹਨ ਕਿਉਂਕਿ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਖੁਦ ਉਮੀਦਵਾਰ ਵਜੋਂ ਮੈਦਾਨ ਵਿੱਚ ਨਿਤਰਣਾ ਚਾਹੁੰਦੇ ਹਨ। ਖੈਰ ਇਨ੍ਹਾਂ ਸਭ ਕਿਸਮਿਆਰਾਈਆਂ ਦਾ ਜਵਾਬ ਤਾਂ ਸ਼ਾਇਦ ਮੀਟਿੰਗ ਖਤਮ ਹੋਣ ਤੋਂ ਬਾਅਦ ਹੀ ਮਿਲ ਪਾਵੇਗਾ।

### ਪੰਜਾਬ 'ਚ ਪ੍ਰਦੂਸ਼ਣ ਖਿਲਾਫ ਜੰਗ ਜਾਰੀ ਰਹੇਗੀ: ਸੰਤ ਬਲਬੀਰ ਸਿੰਘ ਸੀਚੇਵਾਲ

ਦਿੱਲੀ ਵਿੱਚ ਵੀ ਇਕ ਖ਼ਾਸ ਕਿਸਮ ਦਾ 5 ਐੱਮ. ਐੱਲ. ਡੀ. ਦੀ ਮਸਰਥਾ ਵਾਲਾ ਟਰੀਟਮੈਂਟ ਪਲਾਂਟ ਲੱਗਾ ਰਹਿੰਦਾ ਹੈ। ਕਾਲਾ ਸਿੰਘਿਆ ਡਰੋਨ ਜਿਸ ਨੂੰ ਸਮਾਰਟ ਸਿਟੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਫੌਜੀ ਗੱਡੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ, ਸਾਫ ਪਾਣੀ ਅਤੇ ਸੁੱਖ ਖੁਰਾਕ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਗੁਰਦੁਆਰਾ ਟਾਹਲੀ ਸਾਹਿਬ ਬਲਬੀਰ ਸਿੰਘ ਵਿੱਚ ਸੰਤ ਬਲਬੀਰ ਸਿੰਘ ਦੀ ਨਿੱਘੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਦੀ ਇੱਛਾ ਸੀ ਕਿ ਕਾਲਾ ਸਿੰਘਿਆ ਡਰੋਨ ਵਿੱਚ ਸਾਫ ਪਾਣੀ ਵੱਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ, ਉਹ ਜਾਰੀ ਰਹੇਗੀ। ਕਾਲਾ ਸਿੰਘਿਆ ਡਰੋਨ ਦੇ ਕਿਨਾਰਿਆਂ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਵਿੱਚ ਪਾਏ ਜਾ ਰਹੇ ਗੰਦੇ ਪਾਣੀਆਂ 'ਤੇ ਕਾਫੀ ਹੱਦ ਤੱਕ ਰੋਕ ਲਗ ਗਈ ਹੈ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਬਸਤੀ ਪ੍ਰੀਤਵਾਦ ਵਿੱਚ 50 ਅਤੇ 15 ਐੱਮ. ਐੱਲ. ਡੀ. ਵਾਲੇ ਟਰੀਟਮੈਂਟ ਪਲਾਂਟ ਲੱਗ ਰਹੇ ਹਨ। ਲੈਂਦਰ ਕੰਪਲੈਕਸ ਵਿੱਚ ਵੀ ਇਕ ਖ਼ਾਸ ਕਿਸਮ ਦਾ 5 ਐੱਮ. ਐੱਲ. ਡੀ. ਦੀ ਮਸਰਥਾ ਵਾਲਾ ਟਰੀਟਮੈਂਟ ਪਲਾਂਟ ਲੱਗਾ ਰਹਿੰਦਾ ਹੈ। ਕਾਲਾ ਸਿੰਘਿਆ ਡਰੋਨ ਜਿਸ ਨੂੰ ਸਮਾਰਟ ਸਿਟੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਫੌਜੀ ਗੱਡੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ, ਸਾਫ ਪਾਣੀ ਅਤੇ ਸੁੱਖ ਖੁਰਾਕ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਗੁਰਦੁਆਰਾ ਟਾਹਲੀ ਸਾਹਿਬ ਬਲਬੀਰ ਸਿੰਘ ਵਿੱਚ ਸੰਤ ਬਲਬੀਰ ਸਿੰਘ ਦੀ ਨਿੱਘੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਦੀ ਇੱਛਾ ਸੀ ਕਿ ਕਾਲਾ ਸਿੰਘਿਆ ਡਰੋਨ ਵਿੱਚ ਸਾਫ ਪਾਣੀ ਵੱਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ, ਉਹ ਜਾਰੀ ਰਹੇਗੀ। ਕਾਲਾ ਸਿੰਘਿਆ ਡਰੋਨ ਦੇ ਕਿਨਾਰਿਆਂ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਵਿੱਚ ਪਾਏ ਜਾ ਰਹੇ ਗੰਦੇ ਪਾਣੀਆਂ 'ਤੇ ਕਾਫੀ ਹੱਦ ਤੱਕ ਰੋਕ ਲਗ ਗਈ ਹੈ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਬਸਤੀ ਪ੍ਰੀਤਵਾਦ ਵਿੱਚ 50 ਅਤੇ 15 ਐੱਮ. ਐੱਲ. ਡੀ. ਵਾਲੇ ਟਰੀਟਮੈਂਟ ਪਲਾਂਟ ਲੱਗ ਰਹੇ ਹਨ। ਲੈਂਦਰ ਕੰਪਲੈਕਸ ਵਿੱਚ ਵੀ ਇਕ ਖ਼ਾਸ ਕਿਸਮ ਦਾ 5 ਐੱਮ. ਐੱਲ. ਡੀ. ਦੀ ਮਸਰਥਾ ਵਾਲਾ ਟਰੀਟਮੈਂਟ ਪਲਾਂਟ ਲੱਗਾ ਰਹਿੰਦਾ ਹੈ। ਕਾਲਾ ਸਿੰਘਿਆ ਡਰੋਨ ਜਿਸ ਨੂੰ ਸਮਾਰਟ ਸਿਟੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਫੌਜੀ ਗੱਡੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ, ਸਾਫ ਪਾਣੀ ਅਤੇ ਸੁੱਖ ਖੁਰਾਕ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਗੁਰਦੁਆਰਾ ਟਾਹਲੀ ਸਾਹਿਬ ਬਲਬੀਰ ਸਿੰਘ ਵਿੱਚ ਸੰਤ ਬਲਬੀਰ ਸਿੰਘ ਦੀ ਨਿੱਘੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਦੀ ਇੱਛਾ ਸੀ ਕਿ ਕਾਲਾ ਸਿੰਘਿਆ ਡਰੋਨ ਵਿੱਚ ਸਾਫ ਪਾਣੀ ਵੱਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ, ਉਹ ਜਾਰੀ ਰਹੇਗੀ। ਕਾਲਾ ਸਿੰਘਿਆ ਡਰੋਨ ਦੇ ਕਿਨਾਰਿਆਂ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਵਿੱਚ ਪਾਏ ਜਾ ਰਹੇ ਗੰਦੇ ਪਾਣੀਆਂ 'ਤੇ ਕਾਫੀ ਹੱਦ ਤੱਕ ਰੋਕ ਲਗ ਗਈ ਹੈ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਬਸਤੀ ਪ੍ਰੀਤਵਾਦ ਵਿੱਚ 50 ਅਤੇ 15 ਐੱਮ. ਐੱਲ. ਡੀ. ਵਾਲੇ ਟਰੀਟਮੈਂਟ ਪਲਾਂਟ ਲੱਗ ਰਹੇ ਹਨ। ਲੈਂਦਰ ਕੰਪਲੈਕਸ ਵਿੱਚ ਵੀ ਇਕ ਖ਼ਾਸ ਕਿਸਮ ਦਾ 5 ਐੱਮ. ਐੱਲ. ਡੀ. ਦੀ ਮਸਰਥਾ ਵਾਲਾ ਟਰੀਟਮੈਂਟ ਪਲਾਂਟ ਲੱਗਾ ਰਹਿੰਦਾ ਹੈ। ਕਾਲਾ ਸਿੰਘਿਆ ਡਰੋਨ ਜਿਸ ਨੂੰ ਸਮਾਰਟ ਸਿਟੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਫੌਜੀ ਗੱਡੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ, ਸਾਫ ਪਾਣੀ ਅਤੇ ਸੁੱਖ ਖੁਰਾਕ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਗੁਰਦੁਆਰਾ ਟਾਹਲੀ ਸਾਹਿਬ ਬਲਬੀਰ ਸਿੰਘ ਵਿੱਚ ਸੰਤ ਬਲਬੀਰ ਸਿੰਘ ਦੀ ਨਿੱਘੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਦੀ ਇੱਛਾ ਸੀ ਕਿ ਕਾਲਾ ਸਿੰਘਿਆ ਡਰੋਨ ਵਿੱਚ ਸਾਫ ਪਾਣੀ ਵੱਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ, ਉਹ ਜਾਰੀ ਰਹੇਗੀ। ਕਾਲਾ ਸਿੰਘਿਆ ਡਰੋਨ ਦੇ ਕਿਨਾਰਿਆਂ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਵਿੱਚ ਪਾਏ ਜਾ ਰਹੇ ਗੰਦੇ ਪਾਣੀਆਂ 'ਤੇ ਕਾਫੀ ਹੱਦ ਤੱਕ ਰੋਕ ਲਗ ਗਈ ਹੈ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਬਸਤੀ ਪ੍ਰੀਤਵਾਦ ਵਿੱਚ 50 ਅਤੇ 15 ਐੱਮ. ਐੱਲ. ਡੀ. ਵਾਲੇ ਟਰੀਟਮੈਂਟ ਪਲਾਂਟ ਲੱਗ ਰਹੇ ਹਨ। ਲੈਂਦਰ ਕੰਪਲੈਕਸ ਵਿੱਚ ਵੀ ਇਕ ਖ਼ਾਸ ਕਿਸਮ ਦਾ 5 ਐੱਮ. ਐੱਲ. ਡੀ. ਦੀ ਮਸਰਥਾ ਵਾਲਾ ਟਰੀਟਮੈਂਟ ਪਲਾਂਟ ਲੱਗਾ ਰਹਿੰਦਾ ਹੈ। ਕਾਲਾ ਸਿੰਘਿਆ ਡਰੋਨ ਜਿਸ ਨੂੰ ਸਮਾਰਟ ਸਿਟੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਫੌਜੀ ਗੱਡੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ, ਸਾਫ ਪਾਣੀ ਅਤੇ ਸੁੱਖ ਖੁਰਾਕ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਗੁਰਦੁਆਰਾ ਟਾਹਲੀ ਸਾਹਿਬ ਬਲਬੀਰ ਸਿੰਘ ਵਿੱਚ ਸੰਤ ਬਲਬੀਰ ਸਿੰਘ ਦੀ ਨਿੱਘੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਦੀ ਇੱਛਾ ਸੀ ਕਿ ਕਾਲਾ ਸਿੰਘਿਆ ਡਰੋਨ ਵਿੱਚ ਸਾਫ ਪਾਣੀ ਵੱਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ, ਉਹ ਜਾਰੀ ਰਹੇਗੀ। ਕਾਲਾ ਸਿੰਘਿਆ ਡਰੋਨ ਦੇ ਕਿਨਾਰਿਆਂ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਵਿੱਚ ਪਾਏ ਜਾ ਰਹੇ ਗੰਦੇ ਪਾਣੀਆਂ 'ਤੇ ਕਾਫੀ ਹੱਦ ਤੱਕ ਰੋਕ ਲਗ ਗਈ ਹੈ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਬਸਤੀ ਪ੍ਰੀਤਵਾਦ ਵਿੱਚ 50 ਅਤੇ 15 ਐੱਮ. ਐੱਲ. ਡੀ. ਵਾਲੇ ਟਰੀਟਮੈਂਟ ਪਲਾਂਟ ਲੱਗ ਰਹੇ ਹਨ। ਲੈਂਦਰ ਕੰਪਲੈਕਸ ਵਿੱਚ ਵੀ ਇਕ ਖ਼ਾਸ ਕਿਸਮ ਦਾ 5 ਐੱਮ. ਐੱਲ. ਡੀ. ਦੀ ਮਸਰਥਾ ਵਾਲਾ ਟਰੀਟਮੈਂਟ ਪਲਾਂਟ ਲੱਗਾ ਰਹਿੰਦਾ ਹੈ। ਕਾਲਾ ਸਿੰਘਿਆ ਡਰੋਨ ਜਿਸ ਨੂੰ ਸਮਾਰਟ ਸਿਟੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਫੌਜੀ ਗੱਡੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ, ਸਾਫ ਪਾਣੀ ਅਤੇ ਸੁੱਖ ਖੁਰਾਕ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਗੁਰਦੁਆਰਾ ਟਾਹਲੀ ਸਾਹਿਬ ਬਲਬੀਰ ਸਿੰਘ ਵਿੱਚ ਸੰਤ ਬਲਬੀਰ ਸਿੰਘ ਦੀ ਨਿੱਘੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਦੀ ਇੱਛਾ ਸੀ ਕਿ ਕਾਲਾ ਸਿੰਘਿਆ ਡਰੋਨ ਵਿੱਚ ਸਾਫ ਪਾਣੀ ਵੱਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ, ਉਹ ਜਾਰੀ ਰਹੇਗੀ। ਕਾਲਾ ਸਿੰਘਿਆ ਡਰੋਨ ਦੇ ਕਿਨਾਰਿਆਂ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਵਿੱਚ ਪਾਏ ਜਾ ਰਹੇ ਗੰਦੇ ਪਾਣੀਆਂ 'ਤੇ ਕਾਫੀ ਹੱਦ ਤੱਕ ਰੋਕ ਲਗ ਗਈ ਹੈ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਬਸਤੀ ਪ੍ਰੀਤਵਾਦ ਵਿੱਚ 50 ਅਤੇ 15 ਐੱਮ. ਐੱਲ. ਡੀ. ਵਾਲੇ ਟਰੀਟਮੈਂਟ ਪਲਾਂਟ ਲੱਗ ਰਹੇ ਹਨ। ਲੈਂਦਰ ਕੰਪਲੈਕਸ ਵਿੱਚ ਵੀ ਇਕ ਖ਼ਾਸ ਕਿਸਮ ਦਾ 5 ਐੱਮ. ਐੱਲ. ਡੀ. ਦੀ ਮਸਰਥਾ ਵਾਲਾ ਟਰੀਟਮੈਂਟ ਪਲਾਂਟ ਲੱਗਾ ਰਹਿੰਦਾ ਹੈ। ਕਾਲਾ ਸਿੰਘਿਆ ਡਰੋਨ ਜਿਸ ਨੂੰ ਸਮਾਰਟ ਸਿਟੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਫੌਜੀ ਗੱਡੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ, ਸਾਫ ਪਾਣੀ ਅਤੇ ਸੁੱਖ ਖੁਰਾਕ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਗੁਰਦੁਆਰਾ ਟਾਹਲੀ ਸਾਹਿਬ ਬਲਬੀਰ ਸਿੰਘ ਵਿੱਚ ਸੰਤ ਬਲਬੀਰ ਸਿੰਘ ਦੀ ਨਿੱਘੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਦੀ ਇੱਛਾ ਸੀ ਕਿ ਕਾਲਾ ਸਿੰਘਿਆ ਡਰੋਨ ਵਿੱਚ ਸਾਫ ਪਾਣੀ ਵੱਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ, ਉਹ ਜਾਰੀ ਰਹੇਗੀ। ਕਾਲਾ ਸਿੰਘਿਆ ਡਰੋਨ ਦੇ ਕਿਨਾਰਿਆਂ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਵਿੱਚ ਪਾਏ ਜਾ ਰਹੇ ਗੰਦੇ ਪਾਣੀਆਂ 'ਤੇ ਕਾਫੀ ਹੱਦ ਤੱਕ ਰੋਕ ਲਗ ਗਈ ਹੈ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਬਸਤੀ ਪ੍ਰੀਤਵਾਦ ਵਿੱਚ 50 ਅਤੇ 15 ਐੱਮ. ਐੱਲ. ਡੀ. ਵਾਲੇ ਟਰੀਟਮੈਂਟ ਪਲਾਂਟ ਲੱਗ ਰਹੇ ਹਨ। ਲੈਂਦਰ ਕੰਪਲੈਕਸ ਵਿੱਚ ਵੀ ਇਕ ਖ਼ਾਸ ਕਿਸਮ ਦਾ 5 ਐੱਮ. ਐੱਲ. ਡੀ. ਦੀ ਮਸਰਥਾ ਵਾਲਾ ਟਰੀਟਮੈਂਟ ਪਲਾਂਟ ਲੱਗਾ ਰਹਿੰਦਾ ਹੈ। ਕਾਲਾ ਸਿੰਘਿਆ ਡਰੋਨ ਜਿਸ ਨੂੰ ਸਮਾਰਟ ਸਿਟੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਫੌਜੀ ਗੱਡੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ, ਸਾਫ ਪਾਣੀ ਅਤੇ ਸੁੱਖ ਖੁਰਾਕ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਗੁਰਦੁਆਰਾ ਟਾਹਲੀ ਸਾਹਿਬ ਬਲਬੀਰ ਸਿੰਘ ਵਿੱਚ ਸੰਤ ਬਲਬੀਰ ਸਿੰਘ ਦੀ ਨਿੱਘੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਦੀ ਇੱਛਾ ਸੀ ਕਿ ਕਾਲਾ ਸਿੰਘਿਆ ਡਰੋਨ ਵਿੱਚ ਸਾਫ ਪਾਣੀ ਵੱਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ, ਉਹ ਜਾਰੀ ਰਹੇਗੀ। ਕਾਲਾ ਸਿੰਘਿਆ ਡਰੋਨ ਦੇ ਕਿਨਾਰਿਆਂ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਵਿੱਚ ਪਾਏ ਜਾ ਰਹੇ ਗੰਦੇ ਪਾਣੀਆਂ 'ਤੇ ਕਾਫੀ ਹੱਦ ਤੱਕ ਰੋਕ ਲਗ ਗਈ ਹੈ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਬਸਤੀ ਪ੍ਰੀਤਵਾਦ ਵਿੱਚ 50 ਅਤੇ 15 ਐੱਮ. ਐੱਲ. ਡੀ. ਵਾਲੇ ਟਰੀਟਮੈਂਟ ਪਲਾਂਟ ਲੱਗ ਰਹੇ ਹਨ। ਲੈਂਦਰ ਕੰਪਲੈਕਸ ਵਿੱਚ ਵੀ ਇਕ ਖ਼ਾਸ ਕਿਸਮ ਦਾ 5 ਐੱਮ. ਐੱਲ. ਡੀ. ਦੀ ਮਸਰਥਾ ਵਾਲਾ ਟਰੀਟਮੈਂਟ ਪਲਾਂਟ ਲੱਗਾ ਰਹਿੰਦਾ ਹੈ। ਕਾਲਾ ਸਿੰਘਿਆ ਡਰੋਨ ਜਿਸ ਨੂੰ ਸਮਾਰਟ ਸਿਟੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਫੌਜੀ ਗੱਡੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ, ਸਾਫ ਪਾਣੀ ਅਤੇ ਸੁੱਖ ਖੁਰਾਕ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਗੁਰਦੁਆਰਾ ਟਾਹਲੀ ਸਾਹਿਬ ਬਲਬੀਰ ਸਿੰਘ ਵਿੱਚ ਸੰਤ ਬਲਬੀਰ ਸਿੰਘ ਦੀ ਨਿੱਘੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਜੀ ਦੀ ਇੱਛਾ ਸੀ ਕਿ ਕਾਲਾ ਸਿੰਘਿਆ ਡਰੋਨ ਵਿੱਚ ਸਾਫ ਪਾਣੀ ਵੱਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ, ਉਹ ਜਾਰੀ ਰਹੇਗੀ। ਕਾਲਾ ਸ